

# ਕੁਲੁੱਸੀਆਂ ਲਈ ਪੌਲਸ ਦੀ ਦੁਆ

(1:9-14)

ਪੌਲਸ ਨੇ ਕੁਲੁੱਸੇ ਦੇ ਲੋਕਾਂ ਨੂੰ ਯਕੀਨ ਦੁਆਇਆ ਕਿ ਉਸ ਨੇ ਉਨ੍ਹਾਂ ਬਰਕਤਾਂ ਲਈ ਜੋ ਉਨ੍ਹਾਂ ਨੂੰ ਮਿਲੀਆਂ ਸਨ ਖੁਦਾ ਦਾ ਸ਼ੁਕਰ ਕੀਤਾ (1:3-8)। ਆਇਤ 9 ਤੋਂ 14 ਵਿਚ ਉਸ ਨੇ ਨੇਕ ਕੰਮਾਂ ਦੇ ਰਾਹੀਂ ਰੂਹਾਨੀ ਸਮਝ ਅਤੇ ਵਾਧੇ ਲਈ ਦੁਆ ਕੀਤੀ। ਅਜਿਹੀ ਬੇਨਤੀ ਕਰਨ ਦਾ ਉਸ ਦਾ ਮਕਸਦ ਇਹ ਸੀ ਕਿ ਮਜ਼ਬੂਤ ਹੋ ਕੇ ਉਹ ਧੀਰਜ ਅਤੇ ਆਨੰਦ ਨਾਲ ਖੁਦਾ ਦੀ ਸੇਵਾ ਕਰ ਸਕਣ ਜਿਸ ਨੇ ਉਨ੍ਹਾਂ ਨੂੰ ਚਾਨਣ ਵਿਚ ਸੰਤਾਂ ਨਾਲ ਵਿਚਰੇ ਦੇ ਪੱਤੀਦਾਰ ਹੋਣ ਦੇ ਯੋਗ ਬਣਾਇਆ ਸੀ (ਆਇਤਾਂ 11, 12)। ਉਨ੍ਹਾਂ ਨੂੰ ਹਨੇਰੇ ਦੇ ਵਸ ਵਿੱਚੋਂ ਛੁਡਾ ਕੇ ਯਿਸੂ ਦੇ ਰਾਜ ਵਿਚ ਲਿਆਂਦਾ ਗਿਆ ਸੀ, ਜਿਸ ਵਿਚ ਉਨ੍ਹਾਂ ਨੂੰ ਪਾਪਾਂ ਤੋਂ ਛੁਡਾ ਕੇ ਉਨ੍ਹਾਂ ਦੇ ਪਾਪ ਮਾਫ ਕੀਤੇ ਗਏ ਸਨ।

## ਉਨ੍ਹਾਂ ਦਾ ਗਿਆਨ ਅਤੇ ਰੁਹਾਨੀ ਸਮਝ (1:9)

‘ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਓ।

‘‘ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ’’ (1:9)

ਆਪਣੇ ਸਾਥੀਆਂ ਨਾਲ ਪੌਲਸ ਕੁਲੁੱਸੀਆਂ ਲਈ ਜਦੋਂ ਤੋਂ ਇਧਵਾਸ ਤੋਂ ਉਨ੍ਹਾਂ ਦੀ ਨਿਹਚਾ, ਆਸ ਅਤੇ ਪ੍ਰੇਮ ਦੀ ਖ਼ਬਰ ਮਿਲੀ ਸੀ, ਉਨ੍ਹਾਂ ਲਈ ਦੁਆ ਕਰਦਾ ਰਹਿੰਦਾ ਸੀ (1:3-8)। ਵਿਲੀਅਮ ਹੈਂਡ੍ਰਿਕਸਨ ਨੇ ਲਿਖਿਆ ਹੈ, “[ਇਨ੍ਹਾਂ ਗੁਣਾਂ ਨੂੰ] ਮਿਲਾ ਕੇ ਅਸੀਂ ਵੇਖਦੇ ਹਾਂ ਕਿ ਰਸੂਲ ਦੁਆ ਕਰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਉਹ ਲਿਖਦਾ ਹੈ ਉਹ ਸਮਝ, ਗਿਆਨ, ਸਮਰੱਥਾ, ਸਹਿਨਸ਼ੀਲਤਾ, ਧੀਰਜ, ਆਨੰਦ, ਧੰਨਵਾਦ ਅਤੇ ਪ੍ਰੇਮ ਵਿਚ ਵਧ ਸਕਣਗੇ।”<sup>1</sup>

ਇਸ ਭਾਗ ਵਿਚ ਪੌਲਸ ਨੇ ਇਨ੍ਹਾਂ ਭਾਈਆਂ ਨੂੰ ਦੱਸਿਆ ਕਿ ਉਨ੍ਹਾਂ ਲਈ ਕੀਤੀਆਂ ਜਾਣ ਵਾਲੀਆਂ ਦੁਆਵਾਂ ਵਿਚ ਕਿਹੜੀਆਂ ਕਿਹੜੀਆਂ ਗੱਲਾਂ ਹਨ, ਜਿਸ ਵਿਚ ਉੱਥੋਂ ਦੀ ਕਲੀਸੀਆ ਦੇ ਹੋਰ ਵੀ ਵਧਣ ਲਈ ਖੁਦਾ ਅੱਗੇ ਦੁਆ ਕੀਤੀ ਗਈ। ਮਸੀਹੀ ਲੋਕਾਂ ਨੂੰ ਆਪਣੇ ਸਾਥੀ ਮਸੀਹੀ ਲੋਕਾਂ ਲਈ ਅਜਿਹੀਆਂ ਹੀ ਅਰਜ਼ਾਂ ਸ਼ਾਮਿਲ ਕਰਕੇ ਵਧਾਵਾ ਦੇਣਾ ਚਾਹੀਦਾ ਹੈ। (ਪ੍ਰਾਰਥਨਾ ਕਰਨ ਤੋਂ ਨਹੀਂ ਹਟਦੇ ਵਾਕ ਅੰਸ਼ ਦੇ ਸਬੰਧ ਵਿਚ, 1:3 ਤੇ ਚਰਚਾ ਵੇਖੋ।)

ਪੌਲਸ ਨੇ ਆਪਣੀਆਂ ਦੁਆਵਾਂ ਵਿਚ ਨਾਂ ਸਿਰਫ ਕੁਲੁੱਸੇ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਬਲਕਿ ਉਸ ਦੇ ਹੋਰ ਖ਼ਤਾਂ ਵਿਚ ਵੀ ਇਹ ਸਾਫ਼ ਹੋ ਗਿਆ ਕਿ ਉਹ ਕਈ ਹੋਰ ਕਲੀਸੀਆਵਾਂ ਅਤੇ ਮਸੀਹੀ ਲੋਕਾਂ ਲਈ ਵੀ ਦੁਆ ਕਰਦਾ ਸੀ<sup>2</sup> ਦੂਜਿਆਂ ਲਈ ਦੁਆ ਕਰਦਿਆਂ ਉਸ ਨੇ ਬੇਨਤੀ ਕੀਤੀ ਕਿ ਕੁਲੁੱਸੇ ਦੇ ਲੋਕ ਅਤੇ ਹੋਰ ਲੋਕ ਵੀ ਉਹਦੇ ਲਈ ਦੁਆ ਕਰਨ (4:3, 4)<sup>3</sup>

ਆਇਤਾਂ 9 ਤੋਂ 14 ਦੀਆਂ ਗੱਲਾਂ ਵਿਚ ਦੁਆ ਕਰਨ ਵਾਲੇ ਉਨ੍ਹਾਂ ਲੋਕਾਂ ਦੀਆਂ ਕੁਝ ਨਿੱਜੀ ਖੂਬੀਆਂ ਦਾ ਪਤਾ ਲਗਦਾ ਹੈ: (1) ਖੁਦਾ ਵਿਚ ਯਕੀਨ ਕਿ ਉਹ ਦੁਆ ਦਾ ਜਵਾਬ ਦਵੇਗਾ; (2) ਦੁਆ ਦਾ ਜਵਾਬ ਦੇਣ ਦੀ ਉਸ ਦੀ ਯੋਗਤਾ ਵਿਚ ਭਰੋਸਾ; (3) ਉਹਦੇ ਨਾਲ ਨਜ਼ਦੀਕੀ ਸਬੰਧ; (4) ਦੂਜਿਆਂ ਲਈ ਦਿਲਚਸਪੀ, ਲਗਾਅ ਅਤੇ ਪਿਆਰ; (5) ਦੁਆ ਵਿਚ ਬਣੇ ਰਹਿਣਾ; (6) ਬੇਨਤੀਆਂ ਵਿਚ ਸਾਫ਼ ਗੱਲਾਂ ਕਹਿਣਾ; (7) ਸਕਾਰਾਤਮਕ ਵਿਹਾਰ; (8) ਸੰਭਾਵਿਤ ਤਰੱਕੀਬੁਦਾ ਰੂਹਾਨੀ ਤਰੱਕੀ ਵਿਚ ਯਕੀਨ; (9) ਰੂਹਾਨੀ ਲੋੜਾਂ ਦੀ ਚਿੰਤਾ ਅਤੇ (10) ਆਤਮਾ ਦੀਆਂ ਬੁਨੀਆਦੀ ਲੋੜਾਂ ਦੀ ਸਮਝ।

ਕੁਲੱਸੀਆਂ ਲਈ ਆਪਣੀਆਂ ਦੁਆਵਾਂ ਵਿਚ ਪੌਲਸ ਅਤੇ ਉਸ ਦੇ ਸਾਥੀਆਂ ਨੇ ਚਾਰ ਬੇਨਤੀਆਂ ਕੀਤੀਆਂ। ਪਹਿਲਾਂ ਤਾਂ ਉਨ੍ਹਾਂ ਨੇ ਮੰਗਿਆ ਕਿ ਇਨ੍ਹਾਂ ਭਾਈਆਂ ਨੂੰ “ਰੂਹਾਨੀ ਗਿਆਨ,” “ਰੂਹਾਨੀ ਸਮਝ” ਖੁਦਾ ਦੀ ਇੱਛਾ ਦੀ “ਪਛਾਣ” (ਆਇਤ 9) ਹੋਣ ਨਾਲ ਰੂਹਾਨੀ ਸਮਝ ਮਿਲ ਸਕੇ। ਦੂਜਾ ਉਨ੍ਹਾਂ ਨੇ ਉਨ੍ਹਾਂ ਲਈ ਦੁਆ ਕੀਤੀ ਕਿ ਉਹ ਯੋਗ ਚਾਲ ਚੱਲ ਸਕਣ ਜਿਸ ਨਾਲ ਉਨ੍ਹਾਂ ਦੀ ਜਿੰਦਗੀ ਅਜਿਹੀ ਹੋ ਜਾਵੇ ਜਿਹੜੀ ਖੁਦਾ ਨੂੰ ਭਾਉਂਦੀ ਹੋਵੇ ਅਤੇ ਫਲਦਾਈ ਹੋਵੇ (ਆਇਤ 10)। ਤੀਜਾ ਉਨ੍ਹਾਂ ਨੇ ਖੁਦਾ ਨੂੰ ਕੁਲੱਸੀਆਂ ਨੂੰ ਆਪਣੀ ਸਮਰੱਥਾ ਨਾਲ ਰੂਹਾਨੀ ਸ਼ਕਤੀ ਨਾਲ ਮਜ਼ਬੂਤ ਕਰਨ ਲਈ ਆਖਿਆ (ਆਇਤ 11)। ਚੌਥਾ ਉਨ੍ਹਾਂ ਨੇ ਆਪਣੇ ਭਾਈਆਂ ਲਈ ਧੰਨਵਾਦ ਕਰਦੇ ਹੋਏ ਅਨੰਦ ਪਾਉਣ ਲਈ ਦੁਆ ਕੀਤੀ (ਆਇਤਾਂ 11ਸ, 12)। ਆਓ ਇਨ੍ਹਾਂ ਚਾਰਾਂ ਬੇਨਤੀਆਂ ਨੂੰ ਹੋਰ ਨੇੜਿਓ ਵੇਖਦੇ ਹਾਂ।

‘ਭਈ ਤੁਸੀਂ ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ  
ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਓ’ (1:9)

ਪੌਲਸ ਚਾਹੁੰਦਾ ਸੀ ਕਿ ਇਹ ਭਾਈ ਉਹ ਦੀ ਇੱਛਿਆ ਨਾਲ ਭਰਪੂਰ *plēroō* ਹੋ ਜਾਣ। ਨਥੂਵਤ ਦੇ ਪੂਰਾ ਹੋਣ (ਮੱਤੀ 1:22; 2:15), ਇਕ ਖਾਸ ਸਮੇਂ ਦੇ ਬੀਤ ਜਾਣ (ਮਰਕੁਸ 1:15), ਅਤੇ ਕਿਸੇ ਗਤੀਵੀਧੀ ਜਾਂ ਕੰਮ ਦੇ ਪੂਰਾ ਹੋਣ (ਮੱਤੀ 13:48; ਯੂਹੇਨਾ 7:8) ਨੂੰ ਵਿਖਾਉਣ ਲਈ *plēroō* ਦੇ ਵੱਖੋਂ ਵੱਖ ਰੂਪਾਂ ਦੀ ਵਰਤੋਂ ਕੀਤੀ ਗਈ ਹੈ। ਇਸ ਸ਼ਬਦ ਦਾ ਅਰਥ, ਗਿਆਨ, ਆਨੰਦ ਜਾਂ ਸੋਗ ਵਰਗੇ ਖਾਸ ਗੁਣ ਨਾਲ ਇਸ ਸ਼ਬਦ ਨੂੰ ਅਰਥ ਦੇਣਾ ਵੀ ਹੈ।<sup>4</sup>

ਪੌਲਸ ਨੇ ਦੁਆ ਕੀਤੀ ਕਿ ਕੁਲੱਸੇ ਦੇ ਲੋਕ ਖੁਦਾ ਦੀ ਇੱਛਿਆ ਅਤੇ ਰੂਹਾਨੀ ਸਮਝ ਦਾ ਪੂਰਾ ਦਾਨ ਪਾਉਣ ਕਰਕੇ ਉਸ ਦੀ ਇੱਛਿਆ ਨਾਲ ਭਰਪੂਰ ਹੋ ਜਾਣ। ਉਹ ਉਨ੍ਹਾਂ ਨੂੰ ਪੂਰੇ ਰੂਹਾਨੀ ਗਿਆਨ ਭਾਵ ਉਸ ਦੀ ਸਮਝ ਨਾਲ ਭਰਨਾ ਚਾਹੁੰਦਾ ਸੀ। ਖੁਦਾ ਦੀ ਸੇਵਾ ਬਿਨਾਂ ਸਹੀ ਗਿਆਨ ਦੇ ਨਹੀਂ ਹੋ ਸਕਦੀ (ਰੋਮੀਆਂ 10: 1-3)।

ਗਿਆਨ ਲਈ ਯੁਨਾਨੀ ਸ਼ਬਦ (*epignōsis*) ਤੋਂ ਭਾਵ ਜੋ ਕੁਝ ਸਿਖਾਇਆ ਗਿਆ ਹੈ ਉਸ ਨੂੰ ਸਮਝ ਨਾਲ ਅਤੇ ਅਨੁਭਵ ਕਰਦਿਆਂ ਸਹੀ ਢੰਗ ਨਾਲ, ਪੂਰੀ ਤਰ੍ਹਾਂ ਨਾਲ ਅਤੇ ਚੰਗੀ ਤਰ੍ਹਾਂ ਨਾਲ ਜਾਣਨਾ ਹੈ (ਵੇਖੋ ਆਇਤ 6)। ਇਸ ਵਿਚ *gnōsis* (2:3) ਨਾਲੋਂ ਵੱਡੇ ਸੰਪੂਰਣ ਗਿਆਨ ਦੀ ਗੱਲ ਹੈ, ਜੋ ਕਿ ਕਿਸੇ ਨੂੰ ਦਿਮਾਗੀ ਤੌਰ ਤੇ ਸਮਝਣਾ ਹੈ। ਇਹ ਸ਼ਬਦ ਸੰਖੇਪ ਧਰਮਸ਼ਾਸਤਰੀ ਜਾਣਕਾਰੀ ਦਾ ਸੁਸ਼ਾਸ਼ਨ ਨਹੀਂ ਦਿੰਦਾ ਬਲਕਿ ਇਕ ਸੰਖੇਪ ਧਾਰਣਾ ਦੀ ਪੂਰੀ ਸਮਝ ਦਿੰਦਾ ਹੈ ਜਿਸ ਨੂੰ ਸਿੱਖਿਆ ਗਿਆ, ਸਮਝਿਆ ਗਿਆ ਅਤੇ ਮਹਿਸੂਸ ਕੀਤਾ ਗਿਆ ਹੈ। ਬਾਈਕਲ ਦੇ ਵਿਚਾਰ ਨਾਲ ਮਿਲਾਉਣ ਤੇ ਇਸ ਦਾ ਅਰਥ ਯਿਸੂ ਦੀ ਸਿੱਖਿਆ ਨਾਲ ਜੀ ਕੇ ਖੁਦਾ ਦੀ ਇੱਛਾ ਦੇ ਅਰਥ ਨੂੰ ਗਹਿਰਾਈ ਨਾਲ ਸਮਝਣਾ ਹੈ (ਵੇਖੋ ਇਬਰਾਨੀਆਂ 5: 14)।

ਸੁਲੇਮਾਨ ਨੇ ਲਿਖਿਆ ਹੈ ਕਿ ਯਹੋਵਾਹ ਦਾ ਭੈਅ ਗਿਆਨ ਦਾ ਮੂਲ ਹੈ (ਕਹਾਇਤਾਂ 1:7; ਵੇਖੋ 9: 10)। ਗਿਆਨ ਜਾਣਕਾਰੀ ਹਾਸਲ ਕਰਨ ਨਾਲ ਮਿਲਦਾ ਹੈ ਭਾਵੋਂ ਇਹ ਹਦਾਇਤ ਨਾਲ ਹੋਵੇ, ਮੁਲਾਂਕਣ ਨਾਲ ਜਾਂ ਅਨੁਭਵ ਨਾਲ। ਸਮਝ ਗਿਆਨ ਦੀ ਵਰਤੋਂ ਨਾਲ ਮਿਲਣ ਵਾਲੀ ਸਮਝ

ਦਾ ਨਤੀਜਾ ਹੁੰਦੀ ਹੈ। ਗਿਆਨ ਕਿਸੇ ਹੋਰ ਨੂੰ ਵੰਡਿਆ ਜਾਂਦਾ ਹੈ ਜਦੋਂ ਕੋਈ ਸਮਝ ਆਉਣ ਵਾਲੇ ਸ਼ਬਦਾਂ ਵਿਚ ਉਸ ਗੱਲ ਨੂੰ ਜਿਹੜੀ ਉਹਦੇ ਮਨ ਵਿਚ ਹੈ ਉਸ ਉੱਤੇ ਪਰਗਟ ਕਰਦਾ ਹੈ। ਬੁਦਾ ਨੇ ਆਤਮਾ ਦੇ ਰਾਹੀਂ ਆਪਣੇ ਵਿਚਾਰ ਰਸੂਲਾਂ ਅਤੇ ਨਥੀਆਂ ਉੱਤੇ ਜਾਹਿਰ ਕੀਤੇ (ਅਫਸੀਆਂ 3: 3-5)।

ਪੌਲਸ ਅਤੇ ਉਸ ਦੇ ਸਾਥੀਆਂ ਨੇ ਕੁਲੱਸੀਆਂ ਦੇ ਲਈ ‘ਆਤਮਿਕ ਗਿਆਨ’ (*pneumatikē sophia*) ਅਤੇ ਸਮਝ (*sunesis*) ਲਈ ਵੀ ਦੁਆ ਕੀਤੀ। ਲਿਖਤ ਵਿਚ ਇਨ੍ਹਾਂ ਗੁਣਾਂ ਨੂੰ ਅਮ ਤੌਰ ਤੇ ਇਕੱਠੇ ਦੱਸਿਆ ਗਿਆ ਹੈ (ਵੇਖੋ ਕੂਚ 31:3; 35:31; ਵਿਵਸਥਾਸਾਰ 4:6; 2 ਇਤਿਹਾਸ 1:10, 12) ਅਤੇ ਕਹਾਉਂਤਾਂ ਵਿਚ ਇਨ੍ਹਾਂ ਨੂੰ ਬਹੁਤ ਉੱਚੀ ਥਾਂ ਦਿੱਤੀ ਗਈ ਹੈ (ਵੇਖੋ 1:2; 2:2, 6; 3:13; 4:5, 7)।

‘ਸਮਝ’ ਗਿਆਨ ਦੇ ਅਧਾਰ ਤੇ ਠੋਸ ਫੈਸਲੇ ਨੂੰ ਵਧਾਉਣ ਦੀ ਯੋਗਤਾ ਹੈ। ਇਸ ਭਤ ਵਿਚ ਪੌਲਸ ਨੇ ਕਿਤੇ ਹੋਰ ਸਮਝ ਨੂੰ ਸ਼ਾਮਿਲ ਕੀਤਾ ਹੈ (1:28; 2:3; 3:16; 4:5)। ਤੱਥਾਂ ਦੀ ਦਿਮਾਰੀ ਜਾਣਕਾਰੀ ਜ਼ਰੂਰੀ ਨਹੀਂ ਕਿ ਸਮਝ ਹੋਵੇ। ਤੱਥਾਂ ਦਾ ‘ਗਿਆਨ’ ਰੂਹਾਨੀ ਸਮਝ ਅਤੇ ਪਛਾਣ ਨਾਲ ਛਾਇਦੇਮੰਦ ਹੋਣਾ ਜ਼ਰੂਰੀ ਹੈ। ਬਿਨਾਂ ਵਿਹਾਰਕ ਅਤੇ ਰੂਹਾਨੀ ਸਮਝ ਦੇ ਗਿਆਨ ਉਹ ਨਹੀਂ ਹੈ ਜੋ ਬੁਦਾ ਚਾਹੁੰਦਾ ਹੈ। ਉਸ ਦਾ ਮੁਕਾਸ਼ਾ ਰੂਹਾਨੀ ਹੈ (1 ਕੁਰਿੰਬੀਆਂ 2:13), ਜੋ ਮਨੁੱਖੀ ਵਸੀਲੇ ਦੀ ਸਮਝ ਅਤੇ ਪਛਾਣ ਨਾਲੋਂ ਛਰਕ ਹੈ। ਸੰਸਾਰ ਦਾ ਗਿਆਨ (ਜਾਂ ਡਿਲਾਸਫੀ) ਬੁਦਾ ਦੀ ਨਜ਼ਰ ਵਿਚ ਮੂਰਖਤਾ ਹੈ (1 ਕੁਰਿੰਬੀਆਂ 1:20)। ਪੌਲਸ ਨੇ ਕੁਲੱਸੇ ਦੇ ਲੇਕਾਂ ਲਈ ਚਾਹਿਆ ਕਿ ਉਨ੍ਹਾਂ ਨੂੰ ਜਿਸਮਾਨੀ ਚੀਜ਼ਾਂ ਦੇ ਗਿਆਨ ਨਾਲੋਂ ਵਧ ਕੇ ਮਿਲੇ। ਉਸ ਨੂੰ ਇਹ ਫਿਕਰ ਸੀ ਕਿ ਉਨ੍ਹਾਂ ਨੂੰ ਰੂਹਾਨੀ ਸਮਝ ਮਿਲ ਸਕੇ।

ਇਲਾਹੀ ਗਿਆਨ ਬੁਦਾ ਦੇ ਮੁਕਾਸ਼ਾ ਰੂਹਾਨੀ ਹੈ। ਜੋ ਕਿ ਬਾਈਥਲ ਵਿਚ ਪਾਇਆ ਜਾਂਦਾ ਹੈ। ਬੁਦਾ ਸਾਡੇ ਦੁਆ ਕਰਨ (ਯਾਕੂਬ 1:5), ਸਾਡੇ ਉਸ ਦਾ ਵਚਨ ਪੜ੍ਹਨ ਅਤੇ ਸਾਡੇ ਉਸ ਦੇ ਹੁਕਮਾਂ ਨੂੰ ਮੰਨਣ (ਜ਼ਬੂਰ 19:7; 119:98) ਦੇ ਰਾਹੀਂ ਸਾਡੀ ਰੂਹਾਨੀ ਸਮਝ ਨੂੰ ਵਧਾਉਂਦਾ ਹੈ। ਹਰ ਪ੍ਰਕਾਰ ਦੇ ‘ਰੂਹਾਨੀ ਗਿਆਨ ਅਤੇ ਸਮਝ’ ਦਾ ਮਿਲਣਾ ਬੁਦਾ ਦੀ ਕਿਰਪਾ ਨਾਲ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਨਾਲ ਮਨੁੱਖੀ ਗੁਣ ਜਾਂ ਕੋਸ਼ਿਸ਼ ਉੱਤੇ ਨਿਰਭਰ ਨਹੀਂ ਹੈ।

## ਉਨ੍ਹਾਂ ਦਾ ਮਸੀਹੀ ਚਲਣ ਅਤੇ ਫਲ ਦੇਣਾ (1:10)

<sup>10</sup>ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇਂ ਅਤੇ ਹਰੇਕ ਸ਼ੁਭ ਕਰਮ ਵਿਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿਚ ਵਧਦੇ ਰਹੋ।

‘ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ’’ (1:10)

ਕੁਲੱਸੀਆਂ ਲਈ ਆਪਣੀ ਇੱਛਾ ਨੂੰ ਦੱਸਣ ਲਈ ਪੌਲਸ ਨੇ ਇਨ੍ਹਾਂ ਚਾਰ ਵਾਕ ਅੰਸ਼ਾਂ ਦੀ ਵਰਤੋਂ ਕੀਤੀ। (1) ‘ਤੁਸੀਂ ਅਜਿਹੀ ਜੋਗ ਚਾਲ ਚੱਲੋ,’ (2) ‘ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇਂ,’ (3) ‘ਹਰੇਕ ਸ਼ੁਭ ਕਰਮ ਵਿਚ ਫਲਦੇ ਰਹੋ,’ ਅਤੇ (4) ‘ਪਰਮੇਸ਼ੁਰ ਦੀ ਪਛਾਣ ਵਿਚ ਵਧਦੇ ਰਹੋ।’

ਪੌਲਸ ਦੁਆ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਗਿਆਨ ਮਿਲੇ ਜਿਸ ਨਾਲ ਉਨ੍ਹਾਂ ਲਈ ਉੱਪਰ ਦਿੱਤੀਆਂ ਚਾਰੇ ਬੂਬੀਆਂ ਨੂੰ ਪਾਉਣ ਲਈ ਉਨ੍ਹਾਂ ਲਈ ਉਸ ਦੀ ਦੁਆ ਤੋਂ ਪਹਿਲਾਂ ਉਨ੍ਹਾਂ ਨੂੰ ਰੂਹਾਨੀ ਗਿਆਨ ਅਤੇ ਸਮਝ ਮਿਲੇ। ਰੂਹਾਨੀ ਸਮਝ ਨਾਲ ਅਜਿਹੀ ਜ਼ਿੰਦਗੀ ਬਣੇ ਜਿਸ ਵਿਚ ਇਹ ਰੂਹਾਨੀ ਖੂਬੀਆਂ ਪਾਈਆਂ ਜਾਂਦੀਆਂ ਹੋਣ ਆਪਣੀ ਪੇਚੀਦਾ ਅਤੇ ਦੁਸ਼ਟ ਦੁਨੀਆਂ ਵਿਚ ਕੁਲੱਸੇ ਦੇ ਲੇਕਾਂ ਨੂੰ ਉਸ ਸਮਝ ਦੀ ਲੋੜ ਸੀ ਜਿਹੜੀ ਆਨੰਦ ਭਰੀ ਜ਼ਿੰਦਗੀ ਵਿਚ ਬਦਲ ਸਕੇ ਅਤੇ ਬੁਦਾ ਨੂੰ ਕਬੂਲ ਹੋਵੇ। ਸੁਲੇਮਾਨ ਨੇ ਬੇਨਤੀ ਕੀਤੀ ਸੀ ਕਿ ਬੁਦਾ ਉਸ ਨੂੰ ਇਹ ਬੂਬੀਆਂ ਦਵੇਂ ਤਾਂ ਜੋ ਉਹ ਇਸਰਾਏਲ

ਉੱਤੇ ਸਮਝਦਾਰੀ ਨਾਲ ਹਕੂਮਤ ਕਰ ਸਕੇ (2 ਇਤਿਹਾਸ 1: 10)।

ਚਾਲ ਚੱਲੋ ਤੋਂ ਕਹਿਣ ਤੋਂ ਪੌਲਸ ਦਾ ਭਾਵ ਸਰੀਰਕ ਚਾਲ ਚਲਣ ਦੀ ਥਾਂ ਭਗਤੀ ਭਰੀ ਜ਼ਿੰਦਗੀ ਜਾਂ ਰੂਹਾਨੀ ਜ਼ਿੰਦਗੀ ਜੀਣਾ ਸੀ। ਯਿਸੂ ਨੇ ਅਜਿਹੀ ਜ਼ਿੰਦਗੀ ਬਿਤਾਉਣ ਲਈ ਜਿਹੜੀ ਖੁਦਾ ਨੂੰ ਭਾਉਂਦੀ ਹੈ, ਬਿਆਨ ਕਰਨ ਲਈ, ਚਾਲ ਚਲਣ ਤੇ ਰੂਪਕ ਦੀ ਵਰਤੋਂ ਕੀਤੀ (ਯੂਰੰਨਾ 8: 12; 12: 35)। ਖੁਦਾ ਅਤੇ ਉਸ ਦੀ ਇੰਡਿਆ ਨੂੰ ਸਮਝ ਕੇ ਮਸੀਹੀ ਲੋਕਾਂ ਨੂੰ ਉਸ ਨਾਲ ਪ੍ਰੇਮ ਕਰਨਾ ਅਤੇ ਉਸ ਦਾ ਹੁਕਮ ਮੰਨਣਾ ਆਉਣਾ ਚਾਹੀਦਾ ਹੈ (ਯੂਰੰਨਾ 14: 15), ਅਤੇ ਇਸ ਤਰ੍ਹਾਂ ਉਸ ਦੇ ਯੋਗ ਚਾਲ ਚੱਲਣੀ ਚਾਹੀਦੀ ਹੈ।

ਪੌਲਸ ਬਾਰ ਬਾਰ ਮਸੀਹੀ ਦੇ ਰੂਪ ਵਿਚ ਰਹਿਣ ਲਈ ਰੂਪਕ ਦੇ ਰੂਪ ਵਿਚ ‘‘ਚਾਲ ਚੱਲੋ’’ ਦੀ ਵਰਤੋਂ ਕਰਦਾ ਸੀ<sup>5</sup> ਚਾਲ ਚਲਣ ਤੋਂ ਭਾਵ ਗਤੀਵਿਧੀ ਹੈ। ਮਸੀਹੀ ਜ਼ਿੰਦਗੀ ਇਕ ਥਾਂ ਟਿਕਣ ਵਾਲੀ ਜ਼ਿੰਦਗੀ ਨਹੀਂ ਹੈ ਬਲਕਿ ਇਸ ਵਿਚ ਯਿਸੂ ਵਿਚ ਲਗਾਤਾਰ ਗਤੀਵਿਧੀ ਹੁੰਦੀ ਰਹਿੰਦੀ ਹੈ। ਉਸ ਦੇ ਚੇਲੀਆਂ ਨੂੰ ਚੱਲਣ ਅਤੇ ਖਲੋਣ ਦਾ ਹੁਕਮ ਤਾਂ ਦਿੱਤਾ ਗਿਆ ਹੈ<sup>6</sup> ਪਰ ਬੈਠਣ ਦਾ ਕਦੇ ਨਹੀਂ।

‘‘ਯੋਗ ਚਾਲ ਚੱਲੋ’’ ਵਿਚ ਕੰਮ ਕਰਨਾ ਪੌਲਸ ਲਈ ਜ਼ਰੂਰੀ ਸੀ। ਉਸ ਨੇ ਲਿਖਿਆ, ‘‘ਮੈਂ ... ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਸੰਦੇ ਨਾਲ ਸੱਦੇ ਹੋਏ ਹੋ ਉਹਦੇ ਯੋਗ ਚਾਲ ਚੱਲੋ’’ (ਅਫਸੀਆਂ 4: 1)। ਉਸ ਦੇ ਕਹਿਣ ਤੋਂ ਭਾਵ ਇਹ ਨਹੀਂ ਸੀ ਕਿ ਮਸੀਹੀ ਲੋਕ ਇਸ ਤਰ੍ਹਾਂ ਨਾਲ ਚੱਲ ਸਕਦੇ ਹਨ ਜਿਸ ਨਾਲ ਖੁਦਾ ਦੇ ਹੱਕਦਾਰ ਜਾਂ ਖੁਦਾ ਦੇ ਦਾਨਾਂ ਦੇ ਯੋਗ ਹੋ ਜਾਣ ਪੌਲਸ ਵਾਂਗ ਯਿਸੂ ਦੇ ਸਭ ਚੇਲੇ ਜੋ ਵੀ ਹਨ ਉਹ ਖੁਦਾ ਦੀ ਕਿਰਪਾ ਨਾਲ ਹੀ ਹਨ (1 ਕੁਰੰਬੀਆਂ 15: 10)। ਜਿਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਖੁਦਾ ਦੇ ਜਲਾਲ ਦੀ ਬਲਕ ਮਿਲਦੀ ਹੈ ਉਹ ਅਜਿਹੀ ਯੋਗ ਚਾਲ ਚੱਲਦੇ ਹਨ ਜਿਹੜੀ ਪ੍ਰਭੂ ਨੂੰ ਭਾਵੇਂ। ਇਕ ਸਿਆਸਤਦਾਨ ਜੋ ਝੂਠ ਬੋਲਦਾ, ਫਰੇਬ ਕਰਦਾ ਅਤੇ ਆਪਣੇ ਅਹੁਦੇ ਦੇ ਛਾਰਜਾ ਨੂੰ ਪੂਰਿਆਂ ਨਹੀਂ ਕਰਦਾ ਹੈ ਉਹ ਆਪਣੇ ਅਹੁਦੇ ਦੇ ਯੋਗ ਚਾਲ ਨਹੀਂ ਚੱਲ ਰਿਹਾ ਹੈ। ਮਸੀਹੀ ਲੋਕ ਜਿਹੜੇ ਉਵੇਂ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜਿਵੇਂ ਯਿਸੂ ਚੱਲਦਾ ਸੀ ਉਹ ਪ੍ਰਭੂ ਦੇ ਯੋਗ ਨਹੀਂ ਚੱਲ ਰਹੇ ਹਨ (1 ਯੂਰੰਨਾ 2: 6)। ਯੋਗ ਚਾਲ ਚੱਲਦਿਆਂ ਜੀਣ ਦਾ ਵਿਚਾਰ ਪੌਲਸ ਵੱਲੋਂ ਡਿਲੀਪੀਆਂ 1: 27 ਅਤੇ 1 ਥੱਸਲੁਨੀਕੀਆਂ 2: 12 ਵਿਚ ਵੀ ਦੱਸਿਆ ਗਿਆ ਸੀ (ਵੇਖੋ 3 ਯੂਰੰਨਾ 6)।

ਪੌਲਸ ਦੁਆ ਕਰ ਰਿਹਾ ਸੀ ਕਿ ਕੁਲੱਸੇ ਦੇ ਲੋਕਾਂ ਨੂੰ ਉਹ ਗਿਆਨ ਮਿਲ ਸਕੇ ਤਾਂ ਜੋ ਉਹ ਯੋਗ ਚਾਲ ਚੱਲਣ ਜਿਹੜੀ ਪ੍ਰਭੂ ਨੂੰ ਭਾ ਸਕੇ। ਖੁਦਾ ਨੂੰ ਭਾਉਣ ਲਈ ਆਦਮੀ ਨੂੰ ਚੱਲਣ ਤੋਂ ਪਹਿਲਾਂ ਉਸ ਦੀ ਇੰਡਿਆ ਦੀ ਸਮਝ ਹੋਣੀ ਜ਼ਰੂਰੀ ਹੈ। ਜਾਣਕਾਰੀ ਅਤੇ ਗਹਿਰੀ ਸਮਝ ਨੂੰ ਜਦ ਤਕ ਅਮਲ ਵਿਚ ਨਹੀਂ ਲਿਆਇਆ ਜਾਂਦਾ ਤਦ ਤਕ ਉਹ ਬੇਕਾਰ ਹਨ। ਉਪਰ ਦਿੱਤੀਆਂ ਗਈਆਂ ਚਾਰੇ ਖੂਬੀਆਂ ਖੁਦਾ ਨੂੰ ਭਾਉਂਦੀ ਯੋਗ ਚਾਲ ਚੱਲਣ ਲਈ ਕੁਲੱਸੀਆਂ ਦੀ ਮਦਦ ਕਰ ਸਕਦੀਆਂ ਸਨ। ਇਨ੍ਹਾਂ ਗੁਣਾਂ ਨਾਲ ਉਹ ਆਪਣੀਆਂ ਜ਼ਿੰਦਗੀਆਂ ਨੂੰ ਯਿਸੂ ਦੇ ਵਰਗੇ ਬਣਨ ਲਈ ਅਕਾਰ ਦੇ ਸਕਦੇ ਸਨ।

‘‘ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇਂ’’ (1: 10)

ਭਾਵੇ (areskeia) ਨਵੇਂ ਨੇਮ ਵਿਚ ਸਿਰਫ਼ ਇੱਥੇ ਮਿਲਦਾ ਹੈ। ਇਸ ਨਾਲ ਮੇਲ ਖਾਂਦੇ ਕਿਰਿਆ ਸ਼ਬਦ areskō ਦੀ ਵਰਤੋਂ ਸਤਾਰਾਂ ਵਾਰ ਹੋਈ ਹੈ ਅਤੇ ਇਸ ਦਾ ਅਰਥ ਉੱਥੇ ਖੁਦਾ ਨੂੰ ਭਾਉਣ ਦੀ ਥਾਂ ਮਨੁੱਖਾਂ ਨੂੰ ਭਾਉਂਦਾ ਲਈ ਹੋਇਆ ਹੈ।<sup>7</sup> ਰੋਮੀਆਂ 15: 1-3 ਵਿਚ ਸਾਨੂੰ ਸੰਕੇਤ ਮਿਲਦਾ ਹੈ ਕਿ ਸਾਨੂੰ ਯਿਸੂ ਦੇ ਨਮੂਨੇ ਦਾ ਪਾਲਣ ਕਰਦਿਆਂ ਜਿਸ ਦਾ ਮਕਸਦ ਸਾਨੂੰ ਆਪਣੇ ਆਪ ਵਿਚ ਖੁਸ਼ ਕਰਨਾ ਨਹੀਂ ਸੀ ਦੂਜਿਆਂ ਨੂੰ ਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੀ ਬਜਾਏ ਉਸ ਨੇ ਸਾਡੀ ਨਿੰਦਿਆ ਆਪਣੇ ਉੱਤੇ ਲੈ ਲਈ।

ਨਿਰਾ ਗਿਆਨ ਕਿਸੇ ਕੰਮ ਦਾ ਨਹੀਂ ਹੈ। ਯਾਕੂਬ ਨੇ ਲਿਖਿਆ ਹੈ, ‘‘ਸੋ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਹਦੇ ਲਈ ਪਾਪ ਹੈ’’ (ਯਾਕੂਬ 4: 17)। ਭੁਗਾਨੀ ਸਮਝ ਅਤੇ ਪਛਾਣ ਪਾਉਣ ਦਾ ਮਕਸਦ ਉਨ੍ਹਾਂ ਨੂੰ ਜ਼ਿੰਦਗੀ ਦੇ ਹਾਲਾਤ ਵਿਚ ਇਸ ਤਰ੍ਹਾਂ ਨਾਲ ਲਾਗੂ ਕਰਨਾ ਹੈ ਜੋ ਭੁਦਾ ਨੂੰ ਭਾਉਣ ਵਾਲਾ ਹੋਵੇ। ਬਾਈਬਲ ਵਿਚਲੇ ਮੁਕਾਸ਼ਫੇ ਦੇ ਬਗੈਰ ਕੋਈ ਉਸ ਦੀ ਇੱਛਿਆ ਨੂੰ ਜਾਣ ਨਹੀਂ ਸਕਦਾ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਤਕ ਕੋਈ ਬਾਈਬਲ ਦੀ ਸਿੱਖਿਆ ਨੂੰ ਸਮਝਦਾ ਨਹੀਂ ਹੈ ਤਦੋਂ ਤਕ ਉਹ ਹਰ ਤਰ੍ਹਾਂ ਨਾਲ ਉਸ ਨੂੰ ਭਾਗ ਨਹੀਂ ਸਕਦਾ। ਹਰ ਤਰ੍ਹਾਂ ਨਾਲ ਤੋਂ ਭਾਵ ਹੈ ਕਿ ਪੌਲਸ ਚਾਹੁੰਦਾ ਸੀ ਕਿ ਕੁਲੁਸੇ ਦੇ ਲੋਕ ਮਸੀਹੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਮੰਨਣ ਅਤੇ ਯਿਸੂ ਦੀ ਕਿਸੇ ਵੀ ਸਿੱਖਿਆ ਨੂੰ ਨਜ਼ਰਾਂਦਾਜ਼ ਨਾ ਕਰਨ। ਇਸ ਵਿਚ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਉਸ ਵੱਲੋਂ ਇੱਤੀ ਸਚਿਆਈ ਤਕ ਸੀਮਤ ਰਹਿਣ, ਉਸ ਦੀ ਸਿੱਖਿਆ ਵਿਚ ਨਾ ਸੋੜਨ ਅਤੇ ਨਾ ਉਸ ਵਿੱਚੋਂ ਕੱਢਣ ਦਾ ਕੋਈ ਉਪਰਾਲਾ ਹੀ ਸ਼ਾਮਿਲ ਹੈ।

ਭੁਦਾ ਨੂੰ ਭਾਉਣ ਵਾਲਿਆਂ ਲਈ ਜ਼ਰੂਰੀ ਹੈ ਕਿ ਕੁਝ ਹਦ ਤਕ ਉਹ ਦੂਜਿਆਂ ਨੂੰ ਭਾਉਣ ਦੇ ਹੋਣ। ਪੌਲਸ ਗੈਰ ਮਸੀਹੀ ਲੋਕਾਂ ਉੱਤੇ ਆਪਣੀ ਜ਼ਿੰਦਗੀ ਦੇ ਪੈ ਸਕਣ ਵਾਲੇ ਪ੍ਰਭਾਵ ਤੇ ਧਿਆਨ ਦਿੰਦਾ ਸੀ; ਇਸ ਕਰਕੇ ਉਹ ਸਭ ਲੋਕਾਂ ਲਈ ਸਭ ਕੁਝ ਬਣ ਜਾਂਦਾ ਸੀ (1 ਕੁਰਿੰਧੀਆਂ 9:20-23)। ਉਸ ਨੇ ਦੂਜਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਉਸ ਦਾ ਖਾਸ ਧਿਆਨ ਭੁਦਾ ਨੂੰ ਭਾਉਣ ਤੇ ਹੁੰਦਾ ਸੀ। ਉਸ ਨੇ ਮਸੀਹੀ ਲੋਕਾਂ ਨੂੰ ਜਿਵੇਂ ਮਸੀਹ ਨੇ ਕੀਤਾ ਸੀ ਉਵੇਂ ਹੀ ਦੂਸਰਿਆਂ ਨੂੰ ਉਹਦੇ ਛਾਇਦੇ ਲਈ ਸਮਝਾਉਣ ਲਈ ਆਖਿਆ।

ਪੌਲਸ ਦੁਆ ਕਰ ਰਿਹਾ ਸੀ ਕਿ ਕੁਲੁਸੇ ਦੇ ਭਾਈ ਹਰ ਤਰ੍ਹਾਂ ਨਾਲ ਪ੍ਰਭੂ ਨੂੰ ਭਾਉਣ ਵਾਲੇ ਬਣ ਸਕਣ। ਉਸ ਦੀ ਸਿੱਖਿਆ ਲਈ ਸਾਡੇ ਲਈ ਰੂਪਰੇਖਾ ਹੈ ਕਿ ਅਸੀਂ ਭੁਦਾ ਅੱਗੇ ਕਬੂਲੇ ਜਾਣ ਯੋਗ ਕਿਵੇਂ ਬਣ ਸਕਦੇ ਹਾਂ।

### ‘‘ਅਤੇ ਹਰ ਸ਼ੁਭ ਕਰਮ ਵਿਚ ਫਲਦੇ ਰਹੋ’’ (1: 10)

ਕੁਲੁਸੇ ਦੇ ਭਾਂਦੀਆਂ ਨੂੰ ਇਹ ਸਮਝਾਉਣ ਲਈ ਕਿ ਭੁਦਾ ਨੂੰ ਭਾਉਣ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਪੌਲਸ ਨੇ ਆਇਤਾਂ 10 ਤੋਂ 12 ਚਾਰ ਕ੍ਰਿਏਤਾਂ ਦੀ ਵਰਤੋਂ ਕੀਤੀ: (1) ਫਲਦੇ ਰਹੋ; (2) ‘‘ਪਛਾਣ ਵਿਚ ਵਧਦੇ ਰਹੋ’’ (ਆਇਤ 10); (3) ‘‘ਸਹਾਰਾ ਅਤੇ ਧੀਰਜ ਕਰੋ’’ (ਆਇਤ 11); ਅਤੇ (4) ‘‘ਪਿੰਤਾ ਦਾ ਧੰਨਵਾਦ ਕਰਦੇ ਰਹੋ’’ (ਆਇਤ 12)।

‘‘ਫਲਦੇ ਰਹੋ’’ ਮਿਸ਼ਨਰੀ ਯੂਨਾਨੀ ਸ਼ਬਦ *karpophorountes* ਹੈ ਜੋ *karpos*, ‘‘ਫਲ’’ ਅਤੇ *phoreō*, ‘‘ਦੇਣਾ’’ ਦਾ ਮੇਲ ਹੈ। ਪੌਲਸ ਨੇ ਇਥੇ ਅਤੇ ਕੁਲੁਸੀਆਂ 1:6 ਵਿਚ ਦੋ ਵਾਰ ਅਤੇ 7:4, 5 ਵਿਚ ਦੋ ਹੋਰ ਵਾਰ ਇਸ ਸ਼ਬਦ ਦੇ ਰੂਪਾਂ ਦੀ ਵਰਤੋਂ ਕੀਤੀ। ਮਸੀਹੀ ਲੋਕਾਂ ਦਾ ਫਲ ਧਰਮੀ ਜ਼ਿੰਦਗੀ ਹੋਣਾ ਚਾਹੀਦਾ ਹੈ। ਬਹੁਤ ਫਲ ਲਿਆਉਣ ਵਾਲਿਆਂ ਨਾਲ ਭੁਦਾ ਦੀ ਵਡਿਆਈ ਮਿਲਦੀ ਹੈ (ਯੂਹੰਨਾ 15:8)।

ਜਦੋਂ ਸਾਡੇ ਅੰਦਰ ਰੂਹਾਨੀ ਸਮਝ ਆ ਜਾਂਦੀ ਹੈ ਤਾਂ ਸਾਡੇ ਵਿਚ ਭਗਤੀ ਦੇ ਗੁਣ ਆ ਜਾਣਗੇ ਜਿਹੜੇ ਸੇਵਾ ਕਰਨ ਵਾਲੀ ਜ਼ਿੰਦਗੀ ਵੱਲ ਲੈ ਜਾਣਗੇ। ਜਿਹੜੇ ਦੂਜਿਆਂ ਦੀ ਮਦਦ ਲਈ ਨਿੱਕਲਦੇ ਹਨ। ਅਤੇ ਦੂਜਿਆਂ ਨੂੰ ਮਸੀਹ ਦੇ ਮਗਰ ਚੱਲਣ ਲਈ ਪ੍ਰਭਾਵਿਤ ਕਰਦੇ ਹਨ। ਭੁਦਾ ਨੂੰ ਭਾਉਣ ਵਾਲੇ ਲੋਕ ਰੂਹਾਨੀ ਤੌਰ ਤੇ ਫਲ ਦੇਣ ਵਾਲੇ ਲੋਕ ਹਨ।

ਦੂਜਿਆਂ ਵਿਚ ਨੁਕਸ ਕੱਢਣਾ ਸ਼ਾਇਦ ਫਲਦਾਈ ਜ਼ਿੰਦਗੀਆਂ ਨੂੰ ਵਧਾਵਾ ਦੇਣ ਅਤੇ ਸ਼ੁੱਭ ਕਰਮ (/ਦਾ ਫਲ ਦੇਣ ਨਾਲੋਂ ਆਸਾਨ ਹੈ। ਉਸ ਦੇ ਵਚਨ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਆਪਣੇ ਸੰਦੇਸ਼ ਦੇ ਲਚਾਰ ਨੁਮਾਇਦੇ ਨਹੀਂ ਹੋਣਾ ਚਾਹੀਦਾ। ਸਚਿਆਈ ਅਤੇ ਖੁਸ਼ਬੁਰਤੀ ਦੀ ਖੂਬਸੂਰਤੀ ਨੂੰ

ਵਿਖਾਉਣ ਦਾ ਬੇਹਤਰੀਨ ਢੰਗ ਇਸ ਨੂੰ ਜੀਣਾ ਹੈ। ਪ੍ਰਚਾਰ ਕੀਤੇ ਗਏ ਉਪਦੇਸ਼ ਨਾਲੋਂ ਹੰਡਾਇਆ ਗਿਆ ਉਪਦੇਸ਼ ਬੇਹਤਰੀਨ ਪ੍ਰਚਾਰ ਕੀਤਾ ਗਿਆ ਉਪਦੇਸ਼ ਹੈ।

ਮਸੀਹੀ ਲੋਕਾਂ ਦੇ ਰੂਪ ਵਿਚ ਸਾਨੂੰ ਸ਼ੁੱਭ ਕਰਮਾਂ ਵਿਚ ਲੱਗੇ ਹੋਣਾ ਜ਼ਰੂਰੀ ਹੈ। ਕਿਉਂ ਜੋ ਅਸੀਂ ਖੁਦਾ ਦੇ ਹੱਥ ਦੀ ਕਾਰੀਗਰੀ ਹਾਂ (ਅਫਸੀਆਂ 2: 10)। ਉਹ ਉਨ੍ਹਾਂ ਦੇ ਰਾਹੀਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ ਜਿਹੜੇ ਆਪਣੀ ਰੂਹਾਨੀ ਕਾਬਲੀਅਤ ਨੂੰ ਵਧਾ ਕੇ ਉਸ ਦੀ ਨਿਰਸੁਆਰਥ ਸੇਵਾ ਕਰਦੇ ਹਨ (ਫਿਲੀਪੀਆਂ 2: 12, 13)। ਸ਼ੁੱਭ ਕਰਮਾਂ ਨਾਲ ਬੇਸ਼ੱਕ ਮੁਕਤੀ ਬਣਦੀ ਜਾਂ ਮਿਲਦੀ ਨਹੀਂ ਹੈ (ਅਫਸੀਆਂ 2: 8, 9), ਪਰ ਹਮੇਸ਼ਾ ਦੀ ਸਿੱਦਗੀ ਪਾਉਣ ਲਈ ਉਹ ਲਾਜ਼ਮੀ ਹਨ (ਰੋਮੀਆਂ 2: 7)।

ਮਸੀਹੀ ਆਦਮੀ ਦੀ ਨਿਹਚਾ ਸ਼ੁੱਭ ਕਰਮਾਂ ਦੇ ਰਾਹੀਂ ਵਿਖਾਈ ਜਾਂਦੀ ਹੈ (ਯਾਕੂਬ 2: 17-26)। ਕਰਮ ਖੁਦਾ ਦੀ ਨਜ਼ਰ ਵਿਚ ਜ਼ਰੂਰੀ ਹਨ ਕਿਉਂ ਜੋ ਉਹ ਮਨੁੱਖ ਜਾਤੀ ਦਾ ਨਿਆਂ ਉਨ੍ਹਾਂ ਦੇ ਅਮਲਾਂ ਨਾਲ ਕਰੇਗਾ (2 ਕੁਰਿੰਧੀਆਂ 5: 10; 1 ਪਤਰਸ 1: 17; ਪ੍ਰਕਾਸ਼ ਦੀ ਪੋਥੀ 20: 11, 12)। ਉਹ ਉਨ੍ਹਾਂ ਨੂੰ ਸਜ਼ਾ ਦਵੇਗਾ ਜਿਨ੍ਹਾਂ ਦੇ ਅਮਲ ਜਾਂ ਕੰਮ ਬੁਰੇ ਹਨ (ਰੋਮੀਆਂ 2: 6-11)।

**‘ਅਤੇ ਪਰਮੇਸ਼ੁਰ ਦੀ ਪਛਾਣ ਵਿਚ ਵਧਦੇ ਰਹੋ’ (1: 10)**

ਰੂਹਾਨੀ ਸਮਝ ਅਤੇ ਪਛਾਣ ਪਾਉਣ ਨਾਲ ਮਸੀਹੀ ਲੋਕਾਂ ਨੂੰ ਨਾ ਸਿਰਫ ਖੁਦਾ ਦੀ ਇੰਡਿਆ ਦੀ ਸਮਝ ਮਿਲੇਗੀ ਬਲਕਿ ਪਰਮੇਸ਼ੁਰ ਦੀ ਪਛਾਣ ਵੀ ਪਤਾ ਲੱਗੇਗੀ। ਖੁਦਾ ਨੂੰ ਜਾਣਨਾ ਸਭ ਤੋਂ ਅਹਿਮ ਕੰਮ ਹੈ। ਸਿਆਣੇ ਅਤੇ ਮਜ਼ਬੂਤ ਲੋਕਾਂ ਨੂੰ ਆਪਣੀਆਂ ਯੋਗਤਾਵਾਂ ਅਤੇ ਆਪਣੀ ਤਾਕਤ ਉੱਤੇ ਘੰਠੰਡ ਨਹੀਂ ਕਰਨਾ ਚਾਹੀਦਾ; ਬਲਕਿ ਉਨ੍ਹਾਂ ਨੂੰ ਇਸ ਗੱਲ ਵਿਚ ਆਨੰਦ ਕਰਨਾ ਚਾਹੀਦਾ ਹੈ ਕਿ ਉਹ ਖੁਦਾ ਨੂੰ ਪਛਾਣਦੇ ਅਤੇ ਜਾਣਦੇ ਹਨ (ਯਿਰਮਿਯਾਹ 9: 23, 24)। ਹਮੇਸ਼ਾ ਦੀ ਸਿੱਦਗੀ ਇਸੇ ਤੇ ਨਿਰਭਰ ਹੈ ਕਿ ਅਸੀਂ ਖੁਦਾ ਨੂੰ ਜਾਣਦੇ ਹਾਂ ਜਾਂ ਨਹੀਂ (ਯੂਹੇਨਾ 17: 3)। ਮਸੀਹ ਦੇਬਾਰਾ ਆਉਣ ਤੇ ਉਨ੍ਹਾਂ ਨੂੰ ਜਿਹੜੇ ਖੁਦਾ ਨੂੰ ਨਹੀਂ ਜਾਣਦੇ, ਹਮੇਸ਼ਾ ਦੀ ਬਰਬਾਦੀ ਦਾ ਬਦਲਾ ਦਵੇਗਾ (2 ਬੱਸਲੁਨੀਕੀਆਂ 1: 7, 8)।

**‘ਪਰਮੇਸ਼ੁਰ ਦੀ ਪਛਾਣ’ (epignōsis)** ਵਿਚ ਨਾ ਸਿਰਫ ਖੁਦਾ ਦਾ ਪਰਗਟ ਕੀਤਾ ਗਿਆ ਗਿਆਨ ਹੈ ਬਲਕਿ ਉਹ ਗਿਆਨ ਵੀ ਹੈ ਜੋ ਉਹਦੇ ਨਾਲ ਸਬੰਧ ਦਾ ਅਨੁਭਵ ਕਰਕੇ ਮਿਲਦਾ ਹੈ (1: 9 ਤੇ ਚਰਚਾ ਵੇਖੋ)। ਇਸ ਤੋਂ ਇਲਾਵਾ ਯਿਸੂ ਦੇ ਰਾਹੀਂ (ਯੂਹੇਨਾ 1: 14, 18; 12: 45; 14: 9), ਉਸ ਦੀ ਰਚਨਾ ਵਿਚ (ਜ਼ਬੂਰ 19: 1; ਰੋਮੀਆਂ 1: 20), ਬਾਈਬਲ ਦੇ ਉਨ੍ਹਾਂ ਵੇਰਵਿਆਂ ਦੇ ਰਾਹੀਂ, ਭਗਤ ਲੋਕਾਂ ਦੀਆਂ ਸਿੱਦਗੀਆਂ ਵਿਚ ਅਤੇ ਸਾਡੀ ਬੰਦਗੀ ਦੇ ਰਾਹੀਂ ਖੁਦਾ ਨੂੰ ਵੇਖਿਆ ਅਤੇ ਜਾਣਿਆ ਜਾ ਸਕਦਾ ਹੈ।

### **ਉਨ੍ਹਾਂ ਦੀ ਰੂਹਾਨੀ ਸਮਰੱਥਾ (1:11, 12)**

<sup>11</sup>ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰਥ ਹੋ ਜਾਵੇ ਤਾਂ ਜੋ ਤੁਸੀਂ ਅਨੰਦ ਨਾਲ ਪੁਰਾ ਸਹਾਰਾ ਅਤੇ ਧੀਰਜ ਕਰੋ। <sup>12</sup>ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ।'

‘ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰਥ ਹੋ ਜਾਵੇ’ (1: 11) ਕੁਲੁਸੀਆਂ ਲਈ ਸਮਰੱਥਾ ਅਤੇ ਸਮਰਥ ਡੁੱਧੀ ਸਮਝ ਨਾਲ ਆਉਣੀ ਸੀ, ਜਿਸ ਨਾਲ ਉਨ੍ਹਾਂ ਖੁਦਾ ਦੇ ਯੋਗ ਚਾਲ ਚਲਣੀ ਸੀ। ਭਾਵੇਂ ਉਹ ਆਪਣਾ ਯੋਗਦਾਨ ਦੇ ਰਹੇ ਸਨ ਪਰ ਖੁਦਾ ਨੇ ਉਨ੍ਹਾਂ ਨੂੰ ਸਮਰੱਥ ਕਰਨ ਲਈ ਆਪਣਾ ਯੋਗਦਾਨ ਦੇਣਾ ਸੀ। ਖੁਦਾ ਆਪਣੀ ਇਲਾਹੀ ਸਕਤੀ ਨਾਲ ਸਿੱਦਗੀ ਦੀਆਂ ਮੁਸ਼ਕਿਲਾਂ ਵਿਚੋਂ ਨਿੱਕਲਣ ਵਿਚ ਮਦਦ ਦਿੰਦਾ ਹੈ। ਸੋ ਦੁਨੀਆਂ ਦੀਆਂ ਮੁਸ਼ਕਿਲਾਂ ਨਾਲੋਂ ਕਿਤੇ

ਵਧ ਕੇ ਹੈ (1 ਯੁਹੰਨਾ 4:4) ਉਨ੍ਹਾਂ ਕੋਲ ਦੇਣ ਲਈ ਇਕ ਅਸੀਮਿਤ ਦਾਨ ਹੈ। ਅਨੁਵਾਦ ਹੋਇਆ ਕਿਰਿਆ ਸਬਦ ਸਮਰੱਥ ਹੋ ਜਾਵੇ ਇਕ ਵਰਤਮਾਨ ਕ੍ਰਿਦਤ ਹੈ, ਜਿਸ ਤੋਂ ਭਾਵ ਸਮਰਥ ਜਾਂ ਮਜ਼ਬੂਤ ਕਰਨ ਦੀ ਇਕ ਵਾਰ ਦੀ ਨਹੀਂ ਬਲਕਿ ਲਗਾਤਾਰ ਮਜ਼ਬੂਤੀ ਦੀ ਗੱਲ ਹੈ, ਜੋ ਕਿ ਖੁਦਾ ਦੀ ਸਮਰੱਥਾ ਨਾਲ ਦਿੱਤੀ ਜਾਂਦੀ ਹੈ।

ਯੂਨਾਨੀ ਭਾਸ਼ਾ ਵਿਚ ਨਾਉਂ *dunamei* ਅਤੇ ਕ੍ਰਿਦਤ *dunamis* ਆਪਣੇ ਆਪ ਵਿਚ ਸ਼ਕਤੀ ਅਤੇ ਯੋਗਤਾ *exousia* ਕੰਮ ਕਰਨ ਦਾ ਹੱਕ ਜਾਂ ਸ਼ਕਤੀ (ਜਿਸ ਦਾ ਅਨੁਵਾਦ ‘ਵੱਸ,’ 1:13; ‘ਇਖ਼ਤਿਆਰ,’ 1:16; 2:10, 15) ਵਿਚ ਫਰਕ ਕੀਤਾ ਜਾ ਸਕਦਾ ਹੈ। ਇਸ ਦੀ ਉਦਾਹਰਣ ਤਿਜੇਗੀ ਖੇਲ੍ਹਣ ਦੀ ਸ਼ਕਤੀ ਜਾਂ ਯੋਗਤਾ (*dunamis*) ਵਾਲਾ ਵਿਅਕਤੀ ਹੈ ਜਿਸ ਨੂੰ ਅਜਿਹਾ ਕਰਨ ਦਾ ਇਖ਼ਤਿਆਰ ਜਾਂ ਹੱਕ (*exousia*) ਨਹੀਂ ਹੈ।

ਇੰਜੀਲ ਜਾਂ ਖੁਸ਼ਖ਼ਬਦੀ ਬਚਾਏ ਜਾਣ ਲਈ ਖੁਦਾ ਦੀ ਸ਼ਕਤੀ (*dunamis*) ਹੈ (ਰੈਮੀਆਂ 1:16)। ਯਿਸੂ ਵਿਚ ਨਿਹਚਾ ਰੱਖਣ ਵਾਲਿਆਂ ਨੂੰ ਖੁਦਾ ਦੀ ਸੰਤਾਨ ਬਣਨ ਦੀ, ‘‘ਸ਼ਕਤੀ,’’ ‘‘ਹੱਕ ਜਾਂ ਯੋਗਤਾ’’ (*exousia*) ਦਿੱਤੀ ਗਈ ਹੈ (ਯੁਹੰਨਾ 1:12)। ਯਿਸੂ ਨੇ ਰਸੂਲਾਂ ਨੂੰ ਬਦਰੂਹਾਂ ਉੱਤੇ (ਲੂਕਾ 9:1) ਇਖ਼ਤਿਆਰ ਰੱਖਣ ਦੀ ਸ਼ਕਤੀ (*dunamis*) ਅਤੇ ਇਖ਼ਤਿਆਰ (*exousia*) ਦੀ ਵਰਤੋਂ ਕਰਨ ਦਾ ਹੱਕ ਦਿੱਤਾ।

ਖੁਦਾ ਨੇ ਆਪਣੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ (*kratos*, ‘‘ਸ਼ਕਤੀ’’; ਨਵੇਂ ਨੇਮ ਵਿਚ ਸਿਰਫ਼ ਖੁਦਾ ਲਈ ਵਰਤਿਆ ਗਿਆ)। ਮਸੀਹੀ ਲੋਕਾਂ ਨੂੰ ਇਖ਼ਤਿਆਰ ਦਿੱਤਾ ਹੈ। ਅਜਿਹੀ ‘‘ਸ਼ਕਤੀ’’ ਖੁਦਾ ਵਿਚ ਆਪਣੇ ਆਪ ਵਿਚ ਹੈ। ਇਹੀ ਉਹ ਸ਼ਕਤੀ ਹੈ ਜਿਸ ਨੇ ਯਿਸੂ ਨੂੰ ਜਿਵਾਲਿਆ ਸੀ (ਅਫਸੀਆਂ 1:19, 20)। ਉਸ ਦੀ ‘‘ਮਹਿਮਾ ਦੀ ਸ਼ਕਤੀ’’ ਪ੍ਰਭੂ ਲਈ ਯੋਗ ਜਿੰਦਗੀ ਜੀਣ ਵਿਚ ਸਹਿਣਸ਼ਕਤੀ ਨੂੰ ਵਧਾਉਣ ਵਿਚ ਮਸੀਹੀ ਲੋਕਾਂ ਦੀ ਮਦਦ ਕਰਦੀ ਹੈ।

‘‘ਮਹਿਮਾ’’ (*doxa*) ਦੀ ਖੁਦਾ ਦੀ ਸ਼ਕਤੀ ਆਮ ਤੌਰ ਤੇ ਮਨੁੱਖ ਉੱਤੇ ਪਰਗਟ ਕੀਤੀ ਗਈ ਖੁਦਾ ਦੀ ਜ਼ਬਰਦਸਤ ਸ਼ਾਨ ਅਤੇ ਸ਼ਕਤੀ ਲਈ ਹੈ। ਸਾਡੇ ਵਿੱਚੋਂ ਹਰ ਕੋਈ ਖੁਦਾ ਦੀ ਮਹਿਮਾ ਤੋਂ ਸੱਖਣਾ ਹੈ (ਰੈਮੀਆਂ 3:23)।

ਪੌਲਸ ਨੇ ਅਫਸੀਆਂ ਨੂੰ ਪ੍ਰਭੂ ਵਿਚ ਤਗੜੇ ਹੁੰਦੇ ਰਹਿਣ (*endunamousthe*) ਲਈ ਸਮਝਾਇਆ (ਅਫਸੀਆਂ 6:10)। ਇਹ ਸਮਰੱਥਾ ਪਵਿੱਤਰ ਆਤਮਾ ਦੀ ਮਦਦ ਨਾਲ ਮਿਲਦੀ ਹੈ (ਅਫਸੀਆਂ 3:16)। ਮਸੀਹੀ ਲੋਕਾਂ ਦੇ ਅੰਦਰ ਹੋਣ ਅਤੇ ਸੰਸਾਰ ਨਾਲੋਂ ਵੱਡਾ ਹੋਣ ਕਰਕੇ ਆਤਮਾ ਨਿਹਚਾਵਾਨਾਂ ਨੂੰ ਸੰਸਾਰ ਉੱਤੇ ਛਤਹਿ ਪਾਉਣ ਵਿਚ ਮਦਦ ਕਰਦਾ ਹੈ (1 ਯੁਹੰਨਾ 4:4)।

‘‘ਤਾਂ ਜੋ ਤੁਸੀਂ ਅਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰੋ’’ (1:11)

ਆਪਣੀ ਸ਼ਕਤੀ ਨਾਲ ਕੁਲੱਸੇ ਦੇ ਲੋਕਾਂ ਨੂੰ ਤਕੜੇ ਕਰਨ ਦਾ ਖੁਦਾ ਦਾ ਮਕਸਦ ਉਨ੍ਹਾਂ ਨੂੰ ਸਹਿਨਸ਼ੀਲ, ਧੀਰਜਵਾਨ ਅਤੇ ਆਨੰਦ ਕਰਨ ਵਾਲੇ ਬਣਾਉਣਾ ਸੀ। ਏ. ਟੀ. ਰੋਬਰਟਸਨ ਨੇ ਸਹਾਰਾ ਅਤੇ ਧੀਰਜ ਤੇ ਇਸ ਤਰ੍ਹਾਂ ਕਿਹਾ ਹੈ:

ਧੀਰਜ [*hypomonēn*, ਜਿਸਦਾ ਅਨੁਵਾਦ ‘‘ਸਹਿਨਸ਼ੀਲਤਾ’’ ਕੀਤਾ ਜਾਂਦਾ ਹੈ] ਤੋਂ ਭਾਵ ਬਿਨਾਂ ਬੁਜ਼ਦਾਲੀ ਜਾਂ ਨਿਰਾਸਾ ਦੇ ਜੰਗ ਦੌਰਾਨ ਸਿਪਾਹੀਆਂ ਦੇ ‘‘ਅੱਗੇ ਵਧਣ,’’ ਨੂੰ ਕਰੇ ਜਾਣ ਵਾਂਗ ਹਾਰ ਮੰਨਣ ਦੀ ਅਜ਼ਮਾਇਸ਼ ਪਾਉਣ ਤੇ ਧੀਰਜ ਅਤੇ ਸਹਿਨਸ਼ੀਲਤਾ ਨਾਲ ਲੱਗੇ ਰਹਿਣਾ ਹੈ; ਅਤੇ ਧੀਰਵਾਨ [*makrothumian*, ਜਿਸਦਾ ਅਨੁਵਾਦ ‘‘ਧੀਰਜ’’ ਕੀਤਾ ਜਾਂਦਾ ਹੈ] ਕ੍ਰੋਧ, ਬਦਲੇ, ਇੰਤਕਾਮ ਦਾ ਨਾ ਹੋਣਾ, ਲੰਮੇ ਸਮੇਂ ਤਕ ਬਣੇ ਰਹਿਣਾ ਅਤੇ ਬਹੁਤ ਹੱਦ ਤਕ ਬਰਦਾਸ਼ਤ ਕਰਨਾ ਹੈ। ਦੋਵੇਂ ਸ਼ਬਦ ਆਮ ਤੌਰ ਤੇ ਇਕ ਦੂਜੇ ਦੀ ਥਾਂ ਭਰਦੇ ਅਤੇ

ਇਕ ਦੂਜੇ ਦੇ ਪੂਰਕ ਬਣ ਜਾਂਦੇ ਹਨ (2 ਕੁਰਿੰਧੀਆਂ 6:4, 6; 2 ਤਿਮੀਖਿਊਸ 3:10; ਯਾਕੂਬ 5:10-11) ॥

ਸਹਾਰਾ ਉਹ ਗੁਣ ਹੈ ਜੋ ਕਿਸੇ ਟੀਚੇ ਨੂੰ ਪੂਰਾ ਕਰਨ ਦੀ ਚਾਹ ਵਿਚ ਕਾਇਮ ਰੱਖਦਾ ਹੈ। ਭਾਵੇਂ ਕਿੰਠੀਆਂ ਵੀ ਮੁਸ਼ਕਿਲਾਂ ਜਾਂ ਅਜ਼ਾਮਾਇਸ਼ਾਂ ਦਾ ਸਾਹਮਣਾ ਕਰਨਾ ਪਵੇ। ਧੀਰਜ ਜ਼ਿੰਦਗੀ ਦੀਆਂ ਤਕਲੀਫ਼ਾਂ ਅਤੇ ਖਿਚਾਵਾਂ ਦੇ ਬਾਵਜੂਦ ਸਹਿਣ ਅਤੇ ਸੇਵਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇੰਤਕਾਮ ਜਾਂ ਜਵਾਬੀ ਕਾਰਵਾਹੀ ਇਕ ਸੁਭਾਵਕ ਗੱਲ ਹੈ। ਪਰ ਧੀਰਜ ਮਸੀਹੀ ਆਦਮੀ ਨੂੰ ਬਹੁਤੀਆਂ ਅਹਿਮ ਗੱਲਾਂ ਉੱਤੇ ਆਪਣੀ ਉਰਜਾ ਲਾ ਕੇ ਬੁਰਿਆਈ ਕਰਨ ਵਾਲਿਆਂ ਨੂੰ ਬਦਲਾ ਦੇਣ ਲਈ ਖੁਦਾ ਦੀ ਉਡੀਕ ਕਰਕੇ ਬਦਲਾ ਲੈਣ ਨੂੰ ਇਕ ਪਾਸੇ ਕਰ ਦਿੰਦਾ ਹੈ (ਰੋਮੀਆਂ 12:17, 19)।

ਪੂਰਾ ਸ਼ਬਦ ਸਹਿਣਸ਼ੀਲਤਾ ਅਤੇ ਸਹਾਰੇ ਨਾਲ ਜੁਝਿਆ ਹੋਇਆ ਹੈ ਜੋ ਕੁਲੁੱਸੀਆਂ ਦੇ ਟੀਚੇ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਲਈ ਇਸ੍ਤੁਂ ਗੁਣਾਂ ਵਿਚ ਪੂਰਣਤਾ ਜਾਂ ਪਕਿਆਈ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਨੀ ਜ਼ਰੂਰੀ ਸੀ। ਤਰੱਕੀ ਕਰਨ ਲਈ ਖੁਦਾ ਦੀ ਮਦਦ ਜਾਂ ਆਪਣੀਆਂ ਨਿੱਜੀ ਕੋਸ਼ਿਸ਼ਾਂ ਨਾਲ ਉਨ੍ਹਾਂ ਨੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਉੱਤੇ ਕਾਥੁ ਪਾ ਸਕਣਾ ਸੀ ਅਤੇ ਮੁਸ਼ਕਿਲ ਹਾਲਾਤ ਦਾ ਸਾਹਮਣਾ ਹੋਣ ਤੇ ਆਪਣੇ ਮਸੀਹੀ ਸੁਭਾਵ ਵਿਚ ਬਣੇ ਰਹਿਣਾ ਸੀ।

ਐਚ. ਸੀ. ਜੀ. ਮਾਉਲ ਦਾ ਮੁਲਾਂਕਣ ਹੈ, ‘‘ਸੰਤਾਂ ਦੀ ਇਲਾਹੀ ਸਮਰੱਥਾ ਦੀ ਭਰਪੂਰੀ ਨਾਲ ਮੁੱਖ ਤੌਰ 'ਤੇ ‘ਕੋਈ ਵੱਡੀ ਗੱਲ ਕਰਨਾ’ ਵਿਚ ਨਹੀਂ ਬਲਕਿ ਮਨ ਦੇ ਸੁਰਗੀ ਆਨੰਦ ਨਾਲ ਸਹਿਣਾ ਅਤੇ ਧੀਰਜ ਰੱਖਣਾ ਹੈ।’’<sup>9</sup> ਖੁਦਾ ਦਾ ਧਿਆਨ ਮਸੀਹੀ ਲੋਕਾਂ ਨੂੰ ਸਹਿਣਸ਼ੀਲ ਬਣਾਉਣਾ ਹੈ ਨਾ ਕਿ ਕਮਾਲ ਦਾ ਅਭਿਨੈ ਕਰਵਾਉਣਾ।

ਮਸੀਹ ਵਿਚ ਆਪਣੇ ਭਾਈਆਂ ਅਤੇ ਭੈਣਾਂ ਲਈ ਪੌਲਸ ਨੂੰ ਜਿਸ ‘‘ਸ਼ਕਤੀ’’ ਦੀ ਚਾਹ ਸੀ ਉਹ ਉਨ੍ਹਾਂ ਲਈ ਮਸੀਹੀ ਲੋਕਾਂ ਦੇ ਰੂਪ ਵਿਚ ਬਰਦਾਸਤ ਕਰਨ ਦੀ ਸ਼ਕਤੀ ਸੀ ਨਾ ਕਿ ਮੋਅਜ਼ਜ਼ੇ ਕਰਨ ਦੀ ਸ਼ਕਤੀ। ਬੇਸ਼ੱਕ ਯਿਸੂ ਦੇ ਸਮਰੱਥਾ ਦੇ ਕੰਮਾਂ ਦੀ ਗੱਲ ਕਰਦਿਆਂ ‘‘ਨਿਸ਼ਾਨਾਂ’’ ਜਾਂ ‘‘ਕਰਾਮਾਤਾਂ’’ ਅਨੁਵਾਦ ਕੀਤਾ ਗਿਆ ਹੈ (ਮੱਤੀ 11:20, 21, 23; 13:54)। ਕਰਾਮਾਤਾਂ ਭਾਵ ਮੋਅਜ਼ਜ਼ਾਂ ਨੇ ਆਪਣਾ ਮਕਸਦ ਪੂਰਾ ਕਰ ਲਿਆ ਹੈ ਜੋ ਕਿ ਖੁਦਾ ਦੀ ਇੱਛਾ ਦੀ ਤਸਦੀਕ ਕਰਨਾ ਸੀ। ਉਨ੍ਹਾਂ ਨੇ ਯਿਸੂ ਦੇ ਮਸੀਹਾ ਹੋਣ (ਯੂਹੇਨਾ 20:30, 31; ਰਸੂਲਾਂ ਦੇ ਕੰਮ 2:22), ਰਸੂਲਾਂ ਦੇ ਇਖਤਿਆਰ (2 ਕੁਰਿੰਧੀਆਂ 12:12), ਅਤੇ ਸੁਣਾਏ ਜਾ ਰਹੇ ਵਰਚਨ ਦੇ ਖੁਦਾ ਵੱਲੋਂ ਹੋਣ (ਮਰਕੁਸ 16:20; ਰਸੂਲਾਂ ਦੇ ਕੰਮ 14:3; ਇਬਰਾਨੀਆਂ 2:3, 4)। ਉੱਤੇ ਮੋਹਰ ਕਰ ਦਿੱਤੀ। ਮਸੀਹੀ ਲੋਕਾਂ ਲਈ ਛਤਹਿ ਪਾਉਣ ਅਤੇ ਖੁਦਾ ਲਈ ਪ੍ਰੇਮ ਦੇ ਕਾਰਣ ਯਿਸੂ ਲਈ ਛਤਹਿਮੰਦ ਜ਼ਿੰਦਗੀ ਜੀਣ ਲਈ ਕਰਾਮਾਤਾਂ ਜਾਂ ਮੋਅਜ਼ਜ਼ਾਂ ਨਾਲੋਂ ਸ਼ਕਤੀ ਕਿਤੇ ਅਹਿਮ ਹੈ (1 ਕੁਰਿੰਧੀਆਂ 13:1-3)।

ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਖੁਦਾ ਦੀ ਸ਼ਕਤੀ ਦਾ ਮਕਸਦ ਮੋਅਜ਼ਜ਼ੇ ਕਰਨਾ ਨਹੀਂ, ਬਲਕਿ ਉਨ੍ਹਾਂ ਦੇ ਰੂਹਾਨੀ ਛਾਇਦੇ ਲਈ ਦੱਸਿਆ ਗਿਆ ਸੀ। ਭਾਵੇਂ ਮੋਅਜ਼ਜ਼ੇ ਖੁਦਾ ਵੱਲੋਂ ਮਿਲੀ ਸ਼ਕਤੀ ਨਾਲ ਕੀਤੇ ਜਾਂਦੇ ਸਨ ਪਰ ਅਜਿਹੀ ਸ਼ਕਤੀ ਸਿਰਫ ਕੁਝ ਮਸੀਹੀ ਲੋਕਾਂ ਨੂੰ ਹੀ ਮਿਲਦੀ ਸੀ (1 ਕੁਰਿੰਧੀਆਂ 12:29, 30)। ਉਸ ਦੁਸ਼ਟ ਦੇ ਨਾਲ ਜੋ ਸੰਸਾਰ ਵਿਚ ਕੰਮ ਕਰਦਾ ਹੈ ਲੜਨ ਵਿਚ ਮਦਦ ਲਈ ਹਰ ਮਸੀਹੀ ਨੂੰ ਸ਼ਕਤੀ ਦਿੱਤੀ ਜਾਂਦੀ ਹੈ (1 ਯੂਹੇਨਾ 4:4)। ਪਵਿੱਤਰ ਆਤਮਾ ਅਤੇ ਖੁਦਾ ਦੇ ਰੂਹਾਨੀ ਹੋਖਾਰਾਂ ਨਾਲ ਮਸੀਹੀ ਲੋਕਾਂ ਨੂੰ ਉਸ ਦੇ ਵਿਰੋਧ ਦਾ ਸਾਹਮਣਾ ਕਰਦਿਆਂ ਲੜਨ ਵਾਸਤੇ ਜ਼ਰੂਰੀ ਮਦਦ ਦਿੱਤੀ ਜਾਂਦੀ ਹੈ (ਅਫਸੀਆਂ 6:10-18)।

ਆਨੰਦ ਨਾਲ ਨੂੰ ਸੰਭਵ ਤੌਰ 'ਤੇ ‘‘ਸਹਾਰਾ ਅਤੇ ਧੀਰਜ’’ ਦੇ ਨਾਲ ਹੋਣ ਦੀ ਥਾਂ (ਆਇਤ 12; KJV; NKJV; RSV), ‘‘ਧੰਨਵਾਦ ਕਰਨ’’ (ਆਇਤ 12; NASB; NIV; NRSV) ਦੇ

ਨਾਲ ਜੋਖਿਆ ਜਾਣਾ ਚਾਹੀਦਾ ਹੈ। ਮਸੀਹੀ ਲੋਕਾਂ ਨੂੰ ਆਨੰਦ ਨਾਲ ਭਰੇ ਹੋਣਾ ਚਾਹੀਦਾ ਹੈ। ਸਾਡਾ ਆਨੰਦ ਧਰਮੀ ਜ਼ਿੰਦਗੀ ਨਾਲ ਮਿਲਣਾ ਚਾਹੀਦਾ ਹੈ ਜੋ ਕਿ ਮਸੀਹ ਵਿਚ ਆਨੰਦ ਕਰਨ ਦਾ ਕਾਰਣ ਦਿੰਦਾ ਹੈ (ਫਿਲੀਪੀਆਂ 4:4)।

### ‘ਪਿਤਾ ਦਾ ਧੰਨਵਾਦ ਕਰਦੇ ਰਹੋ’ (1:12)

ਖਤ ਦੇ ਸ਼ੁਰੂ ਵਿਚ ਸਲਾਮ ਲਿਖਦਿਆਂ (1:3-8), ਪੌਲਸ ਨੇ ਕਿਹਾ ਸੀ ਕਿ ਉਹ ਆਪਣੀਆਂ ਦੁਆਰਾਂ ਵਿਚ ਕੁਲ੍ਹੇ ਦੇ ਲੋਕਾਂ ਲਈ ਖੁਦਾ ਦਾ ਧੰਨਵਾਦ ਕਰਦਾ ਹੈ (1:3 ਤੇ ਚਰਚਾ ਵੇਖੋ)। ਇਕ ਉਦਾਹਰਣ ਦੇ ਰੂਪ ਵਿਚ ਆਪਣੇ ਆਪ ਨੂੰ ਦੇਣ ਦੇ ਬਾਬਦ ਉਸ ਨੇ ਉਨ੍ਹਾਂ ਨੂੰ ਧੰਨਵਾਦ ਕਰਨ ਲਈ ਆਖਿਆ। ਸਿਖਾਉਣ ਵਾਲੇ ਲਈ ਉਸ ਗੱਲ ਵਿਚ ਜੋ ਉਹ ਸਿਖਾਉਂਦਾ ਹੈ ਨਮੂਨਾ ਬਣਨਾ ਜ਼ਰੂਰੀ ਹੈ।

ਧੰਨਵਾਦ ਪਿਤਾ ਨੂੰ ਲਗਾਤਾਰ ਅਤੇ ਆਨੰਦ ਨਾਲ ਦਿੱਤਾ ਜਾਣਾ ਸੀ (ਵੇਖੋ 1 ਥੱਸਲੁਨੀਕੀਆਂ 5: 18) ਕਿਉਂ ਜੋ ਉਸ ਨੇ ਇਨ੍ਹਾਂ ਮਸੀਹੀ ਲੋਕਾਂ ਨੂੰ ਰੋਸ਼ਨੀ ਵਿਚ ਸੰਤਾਂ ਦੇ ਨਾਲ ਵਿਰਸੇ ਵਿਚ ਪੱਤੀਦਾਰ ਬਣਨ ਦੇ ਯੋਗ ਬਣਾ ਦਿੱਤਾ ਸੀ। ਪਿਤਾ ਦੇ ਰੂਪ ਵਿਚ ਪਰਮੇਸ਼ੁਰ ਦੀ ਗੱਲ ਕਰਦਿਆਂ ਪੌਲਸ ਨੇ ਕੁਲ੍ਹੇਸੀਆਂ ਦਾ ਸਬੰਧ ਖੁਦਾ ਨਾਲ ਜੋੜ ਦਿੱਤਾ। ਜਿਵੇਂ ਅਸੀਂ ਸਭ ਲੋਕ ਹਾਂ ਜਿਨ੍ਹਾਂ ਨੇ ਨਿਹਚਾ ਦੇ ਰਾਹੀਂ ਬਹਿਤਸਮਾ ਲਿਆ ਹੈ, ਖੁਦਾ ਦੀ ਸੰਤਾਨ ਹਾਂ, ਉਵੇਂ ਹੀ ਉਹ ਉਸ ਦੀ ਸੰਤਾਨ ਸਨ (ਗਲਾਤੀਆਂ 3:26, 27)।

### ਚਾਨਣ ਦੇ ਰਾਜ ਵਿਚ ਉਨ੍ਹਾਂ ਦਾ ਆਉਣਾ (1:12ਅ, 13)

<sup>12<sup>ਅ</sup></sup>ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਨ ਸਾਨੂੰ ਇਸ ਜੋਗ ਬਣਾਇਆ ਭਈ ਚਾਨਣ ਵਿਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ। <sup>13</sup>ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਪੁਚਾ ਦਿੱਤਾ।

‘ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਨ ਸਾਨੂੰ ਇਸ ਜੋਗ

ਬਣਾਇਆ ਭਈ ਚਾਨਣ ਵਿਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ’ (1:12)

ਪਹਿਲਾਂ ਪੌਲਸ ਨੇ ਭਾਈਆਂ ਨੂੰ [ਰੂਹਾਨੀ] ਵਿਰਸੇ ਦੇ ਪੱਤੀਦਾਰ ਹੋਣ ਦੇ ਯੋਗ ਦੱਸਿਆ। ਅਨਿਸ਼ਚਿਤ ਭੂਤਕਾਲ ਸ਼ਿੰਦਤ ਹੋਣ ਕਰਕੇ ‘ਯੋਗ’ ਖੁਦਾ ਦੇ ਸਾਨੂੰ ਯੋਗ ਬਣਾਉਣ ਦੇ ਪੂਰੇ ਕੰਮ ਨੂੰ ਵਿਖਾਉਂਦਾ ਹੈ। ਇਸ ਦਾ ਅਨੁਵਾਦ ‘ਕਾਬਲ, ਕਾਫ਼ੀ, ਬਣਵਾਉਣ’ ਦੇ ਅਰਥ ਵਾਲੇ ਕਾਰਣ ਵਾਚਕ ਕਿਰਿਆ hikanōsanti ਦਾ ਅਨੁਵਾਦ ਹੈ। ਨਵੇਂ ਨੇਮ ਵਿਚ ਇਹ ਸਿਰਫ਼ ਇਕ ਹੋਰ ਵਾਰ ਮਿਲਦਾ ਜਿਥੇ ਇਸ ਦਾ ਅਨੁਵਾਦ ‘ਸਾਨੂੰ ਕਾਫ਼ੀ ਬਣਾਇਆ’ (2 ਕੁਰਿੰਬੀਆਂ 3:6; NASB) ਜਾਂ ‘ਸਾਨੂੰ ਯੋਗ ਬਣਾਇਆ’ (KJV) ਹੋਇਆ, ਲੋਕ ਖੁਦਾ ਵੱਲੋਂ ਵਾਅਦੇ ਦੇ ਵਿਰਸੇ ਲਈ ਆਪਣੇ ਆਪ ਨੂੰ ਯੋਗ ਹੋਣ ਲਈ ਆਪਣੀਆਂ ਯੋਗਤਾਵਾਂ ਨਾਲ ਅਯੋਗ ਹਨ। ਕਿਸੇ ਦੂਜੇ ਦਾ ਕੰਮ, ਭਾਵ ਜਿਸੂ ਦੀ ਯੋਗਤਾ ਇਸ ਨੂੰ ਸੰਭਵ ਬਣਾਉਣਾ ਹੈ। ਇਸ ਵੱਡੀ ਬਰਕਤ ਦੇ ਦੇਣ ਵਾਲੇ ਖੁਦਾ ਨੇ ਕੁਲ੍ਹੇ ਦੇ ਭਾਈਆਂ ਨੂੰ ਵਿਰਸੇ ਨੂੰ ਪਾਉਣ ਦੇ ਯੋਗ ਬਣਾ ਕੇ ਉਨ੍ਹਾਂ ਨੂੰ ਜਿਸੂ ਦੇ ਰਾਹੀਂ ਯੋਗ ਬਣਾਇਆ ਸੀ। ਇਹ ਵਿਰਸਾ ਸੁਰਗ ਵਿਚ ਘਰ ਹੈ (1 ਪਤਰਸ 1:3, 4)। ਸ਼ੁੱਧ ਕੀਤੇ ਗਏ ਲੋਕਾਂ ਨੂੰ ਸੁਰਗ ਵਿਚ ਥਾਂ ਮਿਲੇਗਾ; ਇਹ ਕੰਮ ਖੁਦਾ ਦੇ ਕਿਰਪਾ ਦੇ ਵਚਨ ਦੇ ਰਾਹੀਂ ਪੂਰਾ ਕੀਤਾ ਗਿਆ ਹੈ (ਰਸੂਲਾਂ ਦੇ ਕੰਮ 20:32)।

ਜਿਹੜੇ ਲੋਕ ਆਪਣੇ ਪਾਪਾਂ ਵਿਚ ਮਰਦੇ ਹਨ। ਉਹ ਯਿਸੂ ਕੋਲ ਸੁਰਗ ਵਿਚ ਨਹੀਂ ਜਾ ਸਕਦੇ ਹਨ (ਯੂਹੇਨਾ 8:21)। ਕੋਈ ਵੀ ਅਨੁੱਧ ਚੀਜ਼ ਖੁਦਾ ਦੇ ਸੁਰਗੀ ਨਗਰ ਵਿਚ ਨਹੀਂ ਜਾ ਸਕਦੀ (ਪ੍ਰਕਾਸ਼ ਦੀ ਪੋਖੀ 21:27)। ਜਦ ਤਕ ਪਾਪੀਆਂ ਨੂੰ ਮਾਫ਼ ਨਹੀਂ ਕੀਤਾ ਜਾਂਦਾ ਤਦ ਤਕ ਉਹ ਚਾਨਣ ਵਿਚ

ਸੰਤਾਂ ਦੇ ਨਾਲ ਯੋਗ ਨਹੀਂ ਹੋ ਸਕਦੇ। ਜਿਸੂ ਦਾ ਲਹੁ ਉਨ੍ਹਾਂ ਦੇ ਪਾਪਾਂ ਨੂੰ ਮਿਟਾ ਦਿੰਦਾ ਹੈ (1 ਯੂਹੰਨਾ 1: 7) ਜਿਹੜੇ ਉਨ੍ਹਾਂ ਵਿਚ ਹਨ (2 ਕੁਰਿੰਬੀਆਂ 5: 21; ਅਫਸੀਆਂ 1: 7) ਭਾਵ ਜਿਹੜੇ ਲੋਕ ਨਿਹਚਾ ਅਤੇ ਬਧਤਿਸਮੇ ਦੇ ਰਾਹੀਂ ਖੁਦਾ ਦੀ ਸੰਤਾਨ ਬਣ ਗਏ ਹਨ (ਗਲਾਤੀਆਂ 3: 26, 27)। ਇਸ ਕਰਕੇ ਉਹ ਪਾਪੀਆਂ ਨੂੰ ਧਰਮੀ ਬਣਾ ਕੇ ਉਨ੍ਹਾਂ ਨੂੰ ਇਥੋਂ ਦੱਸੇ ਗਏ ਵਿਰਸੇ ਨੂੰ ਪਾਉਣ ਦੇ ਯੋਗ ਬਣਾਉਂਦਾ ਹੈ।

ਇਹ ਵਿਰਸਾ ਸਹੀ ਸਹੀ ਕਿਸ ਨੂੰ ਮਿਲਣਾ ਹੈ? ਦ ਗ੍ਰੀਕ ਨਿਊ ਟੈਸਟਾਮੈਂਟ, ਦੇ ਸੁਧਰੀ ਹੋਈ ਚੌਥੀ ਜ਼ਿਲਦ ਵਿਚ ਵੱਡੇ ਟੈਕਸਚੁਅਲ ਅਧਿਕਾਰੀ ਦੇ ਰੂਪ ਵਿਚ ‘ਸਾਨੂੰ’ ਦੀ ਥਾਂ (NASB) ਯੋਗ ਦੀ ਵਰਤੋਂ ‘ਤੁਹਾਨੂੰ’ (NIV) ਨਾਲ ਵੀ ਕਬੂਲ ਵੱਖਰੇ ਰੂਪ ਵਿਚ ਹੋਈ ਹੈ।<sup>10</sup> ‘ਤੁਹਾਨੂੰ’, ਯੋਗ ਲੋਕਾਂ ਨੂੰ ਕੁਲੂਸੀਆਂ ਤਕ ਸੀਮਿਤ ਕਰ ਦਿੱਗਾ, ਜਦਕਿ ‘ਸਾਨੂੰ’ ਵਿਚ ਪੌਲਸ ਸਾਣੇ ਹੋਰ ਸਭ ਮਸੀਹੀ ਲੋਕਾਂ ਦੇ ਨਾਲ ਨਾਲ ਉਹ ਵੀ ਸ਼ਾਮਿਲ ਹੋਣਗੇ। ਦੇਹਾਂ ਹੀ ਹਾਲਤਾਂ ਵਿਚ ਅਰਥ ਉੱਤੇ ਐਨਾ ਅਸਰ ਨਹੀਂ ਪੈਂਦਾ ਕਿਉਂਕਿ ਕੁਲੋਸੇ ਦੇ ਲੋਕ ਆਮ ਅਰਥ ਵਿਚ ਮਸੀਹੀ ਲੋਕਾਂ ਦੇ ਨੁਮਾਈਂਦੇ ਸਨ।

‘ਪੱਤੀਦਾਰ’ ਲਈ ਯੂਨਾਨੀ ਸ਼ਬਦ *merida* (*meris* ਦਾ ਕਰਮਕਾਰਕ ਇਕਵਚਨ) ਆਮ ਤੌਰ 'ਤੇ ਜ਼ਮੀਨ ਜਾਂ ਵੰਡੇ ਜਾਣ ਯੋਗ ਹੋਰ ਜਾਇਦਾਦ ਦਾ ਹਿੱਸਾ ਵੰਡਣ ਦੇ ਸੰਦਰਭ ਵਿਚ ਵਰਤਿਆ ਜਾਂਦਾ ਹੈ (ਲੂਕਾ 10: 42; ਰਸੂਲਾਂ ਦੇ ਕੰਮ 8: 21; 16: 12)। ‘ਵਿਰਸੇ’ (*klēros*) ਦਾ ਬੁਨਿਆਦੀ ਅਰਥ ਨਿਸ਼ਾਨ ਲਈ ਕੋਈ ਚੀਜ਼ ਜਾਂ ਠਹਿਰਾਈ ਹੋਈ ਕੋਈ ਰਕਮ ਸੀ। ਇਸਦੀ ਵਰਤੋਂ ‘ਪਾਈਆਂ ਜਾਣ ਵਾਲੀਆਂ ਚਿੱਠੀਆਂ’ (ਮੱਤੀ 27: 35; ਮਰਕੁਸ 15: 24; ਲੂਕਾ 23: 34; ਯੂਹੰਨਾ 19: 24; ਰਸੂਲਾਂ ਦੇ ਕੰਮ 1: 26), ਸੇਵਕਾਈ ਵਿਚ ਯੋਗਦਾਨ ਜਾਂ ਭੂਮਿਕਾ (ਰਸੂਲਾਂ ਦੇ ਕੰਮ 1: 17), ਅਤੇ ਵੰਡ ਜਾਂ ਵਿਰਸੇ ਲਈ ਵਰਤਿਆ ਜਾਂਦਾ ਹੈ (ਰਸੂਲਾਂ ਦੇ ਕੰਮ 26: 18; 1 ਪਤਰਸ 5: 3)।

ਨਵੇਂ ਅਹਿਦਨਾਮੇ ਵਿਚ ਵਾਅਦਾ ਕੀਤਾ ਗਿਆ ਵਿਰਸਾ ਪਹਿਲੇ ਅਹਿਦਨਾਮੇ ਵਿਚ ਵਾਅਦਾ ਕੀਤੇ ਗਏ ਵਿਰਸੇ ਨਾਲੋਂ ਉੱਤਮ ਹੈ (ਇਬਰਾਨੀਆਂ 8: 6)। ਪੁਰਾਣੇ ਅਹਿਦਨਾਮੇ (ਭੁਚ 32: 13; ਗਿਣਤੀ 26: 53) ਵਿਚ ਮੁੱਖ ਤੌਰ 'ਤੇ ਦੁਨਿਆਵੀ ਬਰਕਤਾਂ ਅਤੇ ਚੀਜ਼ਾਂ ਸਨ (ਵਿਸਥਾਸਾਰ 5: 32, 33)। ਨਵੇਂ ਅਹਿਦਨਾਮੇ ਵਿਚ ਪਹਿਲਾਂ ਰਾਜ ਦੀ ਭਾਲ ਕਰਨ ਵਾਲਿਆਂ ਲਈ ਆਰਜੀ ਸੰਭਾਲ ਦਾ ਵਾਅਦਾ ਦਿੱਤਾ ਗਿਆ ਹੈ (ਮੱਤੀ 6: 33); ਪਰ ਬਹੁਤਾ ਅੰਹਿਮ ਇਹ ਹੈ ਕਿ ਤੁਹਾਨੀ ਅਤੇ ਸੁਰਗੀ ਬਰਕਤਾਂ ਦਾ ਵਾਅਦਾ ਦਿੱਤਾ ਗਿਆ ਹੈ (ਅਫਸੀਆਂ 1: 3; 1 ਤਿਮੇਥਿਊਸ 4: 8)। ਸੁਰਗ ਨੂੰ ਉਨ੍ਹਾਂ ਵੱਲੋਂ ਜਿਨ੍ਹਾਂ ਨੇ ਨਵਾਂ ਜਨਮ ਪਾਇਆ ਹੈ (1 ਪਤਰਸ 1: 3, 4) ਵਿਰਸੇ ਦੇ ਰੂਪ ਵਿਚ ਕਬੂਲ ਕੀਤਾ ਜਾਂਦਾ ਹੈ। ਵਿਰਸਾ ਆਮ ਤੌਰ 'ਤੇ ਕਮਾਇਆ ਨਹੀਂ ਜਾਂਦਾ। ਇਹੀ ਗੱਲ ਪਹਿਲੇ ਅਹਿਦਨਾਮੇ ਵਿਚ ਸੀ ਅਤੇ ਇਹੀ ਦੂਜੇ ਅਹਿਦਨਾਮੇ ਵਿਚ ਹੈ (ਇਬਰਾਨੀਆਂ 9: 15)। ਇਨਸਾਨੀ ਪਰਿਵਾਰਾਂ ਵਿਚ ਆਮ ਤੌਰ 'ਤੇ ਵਾਗਿਸ ਹੁੰਦੇ ਹਨ ਜਿਨ੍ਹਾਂ ਨੂੰ ਵਿਰਸਾ ਮਿਲ ਜਾਂਦਾ ਹੈ।

ਵਿਰਸਾ ਉਨ੍ਹਾਂ ਨੂੰ ਹੀ ਮਿਲੇਗਾ ਜਿਹੜੇ ਖੁਦਾ ਦੀ ਸੰਤਾਨ ਹਨ (ਰੋਮੀਆਂ 8: 16, 17; ਗਲਾਤੀਆਂ 4: 6, 7), ਕਿਉਂ ਜੋ ਸੁਰਗੀ ਵਿਰਸਾ ਪਾਉਣ ਦੇ ਯੋਗ ਸਿਰਫ਼ ਉਹੀ ਹਨ। ਖੁਦਾ ਦੀ ਸੰਤਾਨ ਬਣਨ ਲਈ ਲੋਕਾਂ ਨੂੰ ਜਨਮ (1 ਪਤਰਸ 1: 3) ਅਤੇ ਗੋਦ ਲਿਆ ਜਾਣ (ਰੋਮੀਆਂ 8: 15; ਗਲਾਤੀਆਂ 4: 5; ਅਫਸੀਆਂ 1: 5) ਦੇ ਏਵੇਂ ਢੰਗ ਦੱਸੇ ਗਏ ਹਨ। ਖੁਦਾ ਦੀ ਸੰਤਾਨ ਬਣਨ ਲਈ ਨਵਾਂ ਜਨਮ ਜ਼ਰੂਰੀ ਹੈ। ਯਿਸੂ ਨੇ ਸਮਝਾਇਆ ਕਿ ਇਹ ਜਨਮ ਜਲ ਅਰ ਆਤਮਾ ਨਾਲ ਲਿਆ ਜਾਂਦਾ ਹੈ (ਯੂਹੰਨਾ 3: 5)। ਆਤਮਾ ਵੱਲੋਂ ਪਰਗਟ ਕੀਤੇ ਗਏ ਵਚਨ (ਯੂਹੰਨਾ 6: 63; 1 ਪਤਰਸ 1: 23) ਦੇ ਰਾਹੀਂ, ਜੋ ਕਿ ਵਿਸ਼ਵਾਸ ਦੀ ਬੁਨਿਆਦ ਹੈ (ਰੋਮੀਆਂ 10: 17) ਅਤੇ ਬਧਤਿਸਮੇ ਦੇ ਪਾਣੀ ਦੇ ਰਾਹੀਂ ਲੋਕਾਂ ਨੂੰ ਖੁਦਾ ਦੀ ਸੰਤਾਨ ਬਣਾਇਆ ਜਾਂਦਾ ਹੈ (ਗਲਾਤੀਆਂ 3: 26, 27)। ਰਸੂਲਾਂ ਦੇ ਕੰਮ 8: 12 ਵਿਚ ਇਕ ਮਿਸਾਲ ਦਿੱਤੀ ਗਈ ਹੈ: ‘ਪਰ ਜਾਂ ਉਨ੍ਹਾਂ ਨੇ ਫਿਲਿਪਸ ਦੀ ਪਰਤੀਤ ਕੀਤੀ ਜੋ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ ਖਬਰੀ ਸੁਣਾਉਂਦਾ ਸੀ ਤਾਂ ਮਨੁੱਖ ਨਾਲੇ ਤੀਵੀਆਂ

ਬਪਤਿਸਮਾ ਲੈਣ ਲੱਗੇ।’

ਜਿਨ੍ਹਾਂ ਲੋਕਾਂ ਨੇ ਆਤਮਾ ਦੇ ਰਾਹੀਂ ਪਰਗਟ ਕੀਤੇ ਗਏ ਵਚਨ ਨਾਲ ਜਨਮ ਲਿਆ ਹੈ (ਯੂਹੰਨਾ 14: 26) ਉਨ੍ਹਾਂ ਨੂੰ ਸੰਤ ਆਖਿਆ ਜਾਂਦਾ ਹੈ। ਇਸ ਸ਼ਬਦ ਦੇ ਸਜਾਤੀ ਕਿਰਿਆ ਰੂਪ (*hagioi*) ਦਾ ਅਰਥ ਹੈ ‘ਪਵਿੱਤਰ ਕਰਨਾ’ (*hagiasto*)। ਸੰਤਾਂ ਨੂੰ ਵਚਨ ਦੇ ਰਾਹੀਂ ਪਵਿੱਤਰ ਕੀਤਾ ਜਾਂਦਾ ਹੈ (ਯੂਹੰਨਾ 17: 17) ਅਤੇ ਚਾਨਣ ਦੀ ਸੰਤਾਨ ਬਣਾਇਆ ਜਾਂਦਾ ਹੈ। ਯਿਸੂ ਦੇ ਚੇਲੇ ਜਗਤ ਦਾ ਚਾਨਣ ਹਨ (ਮੱਤੀ 5: 14)। ਅਸੀਂ ਚਾਨਣ ਹਾਂ, ਕਿਉਂ ਜੋ ਅਸਾਂ ਉਸ ਤੋਂ ਚਾਨਣ ਪਾਇਆ ਹੈ ਜੋ ਜਗਤ ਦਾ ਚਾਨਣ ਹੈ (ਯੂਹੰਨਾ 3: 21; 8: 12)। ਚਾਨਣ ਦੇ ਪੁੱਤਰਾਂ ਹੋਣ ਕਰਕੇ (ਯੂਹੰਨਾ 12: 36; ਵੇਖੋ 1 ਬੱਸਲੁਨੀਕੀਆਂ 5: 5), ਸਾਡੇ ਅੰਦਰ ਜ਼ਿੰਦਗੀ ਦਾ ਚਾਨਣ ਹੈ (ਯੂਹੰਨਾ 8: 12)।

‘ਚਾਨਣ ਵਿਚ ਸੰਤਾਂ’ ਕਿਨ੍ਹਾਂ ਨੂੰ ਆਖਿਆ ਗਿਆ ਹੈ? ਭਲਾ ਉਹ ਇਨਸਾਨ ਹਨ ਜਾਂ ਡਰਿਸ਼ਤੇ? ‘ਸੰਤਾਂ’ ਲਈ ਇਸੇ ਯੂਨਾਨੀ ਸ਼ਬਦ ਦਾ ਅਨੁਵਾਦ ਕਈ ਵਾਰ ‘ਪਵਿੱਤਰ’ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਪੁਰਾਣੇ ਨੇਮ ਦੇ ਕਾਲ ਦੌਰਾਨ ਖੁਦਾ ਦੇ ਲੋਕਾਂ ਲਈ (ਮੱਤੀ 27: 52), ਯਿਸੂ ਦੇ ਚੇਲਿਆਂ ਲਈ (ਰਸੂਲਾਂ ਦੇ ਕੰਮ 9: 13, 32; ਰੋਮੀਆਂ 8: 27; 12: 13), ਜਾਂ ਡਰਿਸ਼ਤਿਆਂ ਲਈ (ਮਰਕੁਸ 8: 38; ਲੂਕਾ 9: 26; ਰਸੂਲਾਂ ਦੇ ਕੰਮ 10: 22)। ਲਈ ਕੀਤੀ ਗਈ ਹੈ ਹੋ ਸਕਦੀ ਹੈ। ਬਹੁਤ ਸੰਭਾਵਨਾ ਇਹੀ ਹੈ ਕਿ ਪੌਲਸ ਹਰ ਯੁਗ ਦੇ ਬਚਾਏ ਹੋਏ ਲੋਕਾਂ ਦੀ ਗੱਲ ਕਰ ਰਿਹਾ ਸੀ, ਜਿਨ੍ਹਾਂ ਨੂੰ ਸੁਰਗੀ ਵਿਰਸਾ ਮਿਲਣਾ ਹੈ। ਇਸ ਵਿਚ ਉਹ ਲੋਕ ਜਿਨ੍ਹਾਂ ਨੇ ਸ਼ਰਕਾ ਤੋਂ ਪਹਿਲਾਂ ਦੇ ਕਾਲ ਦੌਰਾਨ ਖੁਦਾ ਦੀ ਇਕੱਤ ਕੀਤੀ, ਮੂਸਾ ਦੀ ਸ਼ਰਕਾ ਦੇ ਕਾਲ ਦੌਰਾਨ ਦੇ ਯਹੁਦੀ ਅਤੇ ਗੈਰਕੌਮ ਅਤੇ ਮਸੀਹੀ ਯੁਗ ਦੌਰਾਨ ਦੇ ਬਚਾਏ ਹੋਏ ਲੋਕ ਵੀ ਸ਼ਾਮਲ ਹਨ। ਕਈਆਂ ਨੂੰ ਜਿਹੜੇ ਮਸੀਹ ਦੇ ਜੀ ਉੱਠਣੇ ਤੋਂ ਪਹਿਲਾਂ ਹੋਏ ਹਨ ‘ਸੰਤ’ ਆਖਿਆ ਗਿਆ ਹੈ (ਮੱਤੀ 27: 52)। ਇਸ ਜਮਾਤ ਵਿਚ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਪੁਰਾਣੇ ਅਹਿਦਨਾਮੇ ਦੇ ਅਧੀਨ ਯਿਸੂ ਦੀ ਮੌਤ ਦੇ ਰਾਹੀਂ ਛੁਡਾਇਆ ਗਿਆ ਸੀ (ਇਬਾਨੀਆਂ 9: 15)। ਇਸ ਵਿਚ ਉਹ ਗੈਰਕੌਮ ਮਸੀਹੀ ਵੀ ਹੋਣਗੇ ਜਿਹੜੇ ‘ਅਨੁਰੇ ਤੋਂ ਚਾਨਣ ਦੀ ਵੱਲ ਅਤੇ ਸੈਤਾਨ ਦੇ ਵੱਸ ਤੋਂ ਪਰਮੇਸ਼ੁਰ ਦੀ ਵੱਲ ਮੁੜੇ ਕਿ ਉਹ ਪਾਪਾਂ ਦੀ ਮਾਫ਼ੀ ਅਤੇ ਉਨ੍ਹਾਂ ਵਿਚ ਜੋ ... ਨਿਹਚਾ ਕਰਕੇ ਪਵਿੱਤਰ ਹੋਏ, ਵਿਰਸਾ ਪਾਉਣ’ (ਰਸੂਲਾਂ ਦੇ ਕੰਮ 26: 18)। ‘ਸੰਤ’ ਤੋਂ ਭਾਵ ਹੈ ‘ਅੱਡ ਕੀਤੇ ਹੋਏ, ਪਵਿੱਤਰ ਬਣਾਏ ਗਏ, ਸੰਤਾਂ ਬਣਾਏ ਗਏ।’

ਚਾਨਣ ਹਨੇਰੇ ਦੇ ਉਲਟ ਹੁੰਦਾ ਹੈ। ਦੋਵੇਂ ਇੱਕੋ ਥਾਂ ਨਹੀਂ ਹੋ ਸਕਦੇ। ਚਾਨਣ ਹਨੇਰੇ ਨੂੰ ਢੂਰ ਕਰ ਦਿੱਤਾ ਹੈ। ਖੁਦਾ ਵਿਚ ਕੋਈ ਹਨੇਰਾ ਨਹੀਂ ਹੈ, ਕਿਉਂਕਿ ਜੋ ਖੁਦਾ ਚਾਨਣ ਹੈ (1 ਯੂਹੰਨਾ 1: 5)।

‘ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਛੁਡਾ’ ਲਿਆ (1: 13)

ਇਹ ਕੀਹੰਦਿਆਂ ਕਿ ਮਸੀਹੀ ਲੋਕਾਂ ਨੂੰ ਹਨੇਰੇ ਦੇ ਵੱਸ ਵਿੱਚੋਂ ਛੁਡਾ ਲਿਆ ਗਿਆ ਹੈ, ਪੌਲਸ ਨੇ ਹਨੇਰੇ ਅਤੇ ਚਾਨਣ ਵਿਚ ਛਰਕ ਜਾਰੀ ਰੱਖਿਆ। ‘ਛੁਡਾ’ (*hruomai*) ਦੀ ਵਰਤੋਂ ਬੁਰਿਆਈ (ਮੱਤੀ 6: 13), ਸਰੀਰਕ ਮੌਤ (ਮੱਤੀ 27: 43; 2 ਭੁਰਿੰਦੀਆਂ 1: 10), ਪਾਪ ਵਿਚ ਮੌਤ (ਰੋਮੀਆਂ 7: 24), ਕ੍ਰੋਧ ਦੇ ਆਇਣ (1 ਬੱਸਲੁਨੀਕੀਆਂ 1: 10), ਅਤੇ ਅਜ਼ਮਾਇਸ਼ (2 ਪਤਰਸ 2: 9) ਤੋਂ ਛੁਡਾਉਣ ਲਈ ਹੋਈ ਹੈ। ਇਸ ਦਾ ਮੂਲ ਅਰਥ ਕੈਦੀਆਂ ਨੂੰ ਜਿਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੋਵੇ ਛੁਡਾਉਣਾ ਹੈ। ‘ਸਾਨੂੰ ਯੋਗ ਬਣਾਇਆ’ ਅਤੇ ‘ਸਾਨੂੰ ਛੁਡਾਇਆ’ ਇੱਕੋ ਹੀ ਸਮੇਂ ਦੀ ਗੱਲ ਹੈ। ਯੋਗ ਬਣਨ ਵਿਚ ਕੁਲੋਸੇ ਦੇ ਮਸੀਹੀ ਲੋਕਾਂ ਨੂੰ ਛੁਡਾਇਆ ਵੀ ਗਿਆ ਸੀ। ਜਿਹੜੇ ਲੋਕ ਵਿਰਸਾ ਪਾਉਣ ਦੇ ਯੋਗ ਹਨ ਉਹੀ ਉਹ ਲੋਕ ਹਨ ਜਿਨ੍ਹਾਂ ਨੂੰ ਹਨੇਰੇ ਦੇ ਵੱਸ ਵਿੱਚੋਂ ਛੁਡਾਇਆ ਗਿਆ ਹੈ।

ਆਇਤਾਂ 12 ਅਤੇ 13 ਵਿਚ ਦੱਸੇ ਗਏ ‘ਯੋਗ,’ ‘ਛੁਡਾ’ ਅਤੇ ‘ਬਚਾਅ’ ਦੇ ਕੰਮ ਉਨ੍ਹਾਂ ਦਾ ਵਿਰਤਾਂਤ ਹੈ ਜਿਹੜੇ ਯਿਸੂ ਦੇ ਰਾਜ ਵਿਚ ਆ ਜਾਂਦੇ ਹਨ। ਯਿਸੂ ਮੁਕਤੀਦਾਤਾ ਹੈ; ਉਸ ਦੇ

ਬਗੈਰ ਕੋਈ ਵੀ ਯੋਗ ਨਹੀਂ ਹੋ ਸਕਦਾ ਜਾਂ ਛੁਡਾਇਆ ਨਹੀਂ ਜਾ ਸਕਦਾ। ਲੋਕ ਆਪਣੀ ਪਾਪ ਭਰੀ ਹਾਲਤ ਤੋਂ ਆਪਣੇ ਆਪ ਨੂੰ ਬਚਾਅ ਨਹੀਂ ਸਕਦੇ। ਜੇ ਉਹ ਬਚਾਅ ਸਕਦੇ ਹੁੰਦੇ ਤਾਂ ਜਿਸੂ ਨੂੰ ਉਨ੍ਹਾਂ ਨੂੰ ਬਚਾਉਣ ਲਈ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ। ਜਿਸੂ ਦੇ ਰਾਹੀਂ ਖੁਦਾ ਉਨ੍ਹਾਂ ਨੂੰ ਛੁਡਾਉਂਦਾ ਹੈ ਜਿਹੜੇ ਨਿਹਾਂ ਨਾਲ ਜਿਸੂ ਦੀ ਗੱਲ ਮੰਨਦੇ ਹਨ (ਇਬਗਾਨੀਆਂ 5: 9)।

ਆਇਤ 13 ਉਥਾਂ ਵਿਚ ਪੌਲਸ ਨੇ ਹਨੇਰੇ ਵਿਚ ਰਹਿਣ ਵਾਲਿਆਂ ਨੂੰ ਉਨ੍ਹਾਂ ਬੰਦੀਆਂ ਨਾਲ ਮਿਲਾਇਆ ਜਿਨ੍ਹਾਂ ਨੂੰ ਦੁਸ਼ਮਣ ਵੱਲੋਂ ਕਬਜ਼ੇ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦੁਸ਼ਮਣ ਨੂੰ ਉਨ੍ਹਾਂ ਨੂੰ ਬੰਦੀ ਬਣਾਉਣ ਅਤੇ ਕੈਦ ਕਰਨ ਦੀ ਇਜਾਜ਼ਤ ਦਿੱਤੀ। ਖੁਦਾ ਸੈਤਾਨ ਦੇ ਗੁਲਾਮਾਂ ਨੂੰ ਉਨ੍ਹਾਂ ਦੀ ਗੁਲਾਮੀ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਆਪਣੇ ਰਾਜ ਵਿਚ ਲਿਆ ਸਕਦਾ ਹੈ।

ਪੌਲਸ ਨੇ ਇਸ ਗੱਲ ਵਿਚ ਕਿ ਖੁਦਾ ਨੇ ਸਾਨੂੰ ‘‘ਅੰਧਕਾਰ ਦੇ ਵੱਸ ਵਿੱਚੋਂ ਛੁਡਾ’’ ਦਿੱਤਾ ਆਪਣੇ ਆਪ ਨੂੰ ਵੀ ਮਿਲਾਇਆ। ‘‘ਵੱਸ’’ (exousia) ਉਹੀ ਸ਼ਬਦ ਹੈ ਜਿਸ ਦੀ ਵਰਤੋਂ ਰਸੂਲਾਂ ਦੇ ਕੰਮ 26: 18 (1: 11 ਤੋਂ ਚਰਚਾ ਵੇਖੋ)। ਰੌਸ਼ਨੀ ਦਾ ਉਲਟ ‘‘ਅੰਧਕਾਰ’’ ਪਾਪ ਭਰੀਆਂ ਗੱਲਾਂ ਲਈ ਸਭ ਕੁਝ ਸਮੇਟ ਲੈਣ ਵਾਲਾ ਸ਼ਬਦ ਹੈ। ਜੋ ਕਿ ਰੌਸ਼ਨੀ ਨਾਲ ਮੇਲ ਨਹੀਂ ਖਾਂਦਾ। ਪੌਲਸ ਨੇ ਲਿਖਿਆ ਹੈ:

ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਸੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿਚ ਕੀ ਸਾਂਝ ਹੈ? ਯਾ ਚਾਨਣ ਦਾ ਅਨੁਰੋਦ ਨਾਲ ਕੀ ਮੇਲ ਹੈ? ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮਿਲਾਪ ਹੈ ਅਥਵਾ ਪਰਤੀਤਵਾਨ ਦਾ ਬੇਪਰਤੀਤ ਨਾਲ ਕੀ ਹਿੱਸਾ ਹੈ? ਅਤੇ ਪਰਮੇਸ਼ੁਰ ਦੀ ਹੈਕਲ ਨੂੰ ਮੁਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਅਕਾਲ ਪੁਰਖ ਦੀ ਹੈਕਲ ਹਾਂ ਜਿਵੇਂ ਪਰਮੇਸ਼ੁਰ ਨੇ ਵਚਨ ਕੀਤਾ— ਮੈਂ ਉਨ੍ਹਾਂ ਵਿਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਓਹ ਮੇਰੀ ਪਰਜਾ ਹੋਣਗੇ (2 ਕੁਰਿੰਥੀਆਂ 6: 14-16)।

ਹਨੇਰੇ ਵਿਚ ਰੌਸ਼ਨੀ ਨਹੀਂ ਹੈ ਅਤੇ ਇਹ ਰੌਸ਼ਨੀ ਦਾ ਉਲਟ ਹੈ। ਖੁਦਾ ਹਨੇਰੇ ਵਿਚ ਨਹੀਂ ਬਲਕਿ ਚਾਨਣ ਵਿਚ ਵੱਸਦਾ ਹੈ (1 ਤਿਮੋਖਿਉਸ 6: 16), ਹਨੇਰੇ ਦਾ ਵੱਸ ‘‘ਪਾਪ’’ (ਯੂਹੰਨਾ 3: 19), ਧੇਖੋ (2 ਕੁਰਿੰਥੀਆਂ 11: 13-15), ਅਤੇ ਅਗਿਆਨਤਾ (ਅਫਸੀਆਂ 4: 18) ਦਾ ਖੇਤਰ ਹੈ। ਇਸ ਖੇਤਰ ਵਿਚ ਸੈਤਾਨ ਦਾ ਰਾਜ ਹੈ ਉਹ ਉਨ੍ਹਾਂ ਨੂੰ ਜਿਹੜੇ ਖੁਸ਼ਬੁਰੀ ਨੂੰ ਨਹੀਂ ਮੰਨਦੇ ਹਨ ਅੰਨ੍ਹਿਆ ਕਰ ਦਿੰਦਾ ਹੈ ਤਾਂ ਜੋ ਖੁਸ਼ਬੁਰੀ ਦੀ ਰੌਸ਼ਨੀ ਦੀ ਚਮਕ ਉਨ੍ਹਾਂ ਉੱਤੇ ਨਾ ਪਵੇ (2 ਕੁਰਿੰਥੀਆਂ 4: 4)। ਜਿਹੜੇ ਲੋਕ ਮਸੀਹੀ ਨਹੀਂ ਹਨ ਉਹ ਹਨੇਰੇ ਵਿਚ ਵੱਸਦੇ ਹਨ (ਅਫਸੀਆਂ 5: 8), ਪਰ ਹਨੇਰੇ ਦੀ ਸ਼ਕਤੀ ਉਨ੍ਹਾਂ ਉੱਤੇ ਉਦੋਂ ਤਕ ਹੀ ਹੈ ਜਦ ਤਕ ਉਹ ਇਸ ਨੂੰ ਆਪਣੇ ਉੱਤੇ ਰਹਿਣ ਦਿੰਦੇ ਹਨ। ਮਸੀਹੀ ਲੋਕ ਹਨੇਰੇ ਵਿਚ ਨਹੀਂ ਹਨ (1 ਬੱਸਲੁਨੀਕੀਆਂ 5: 4) ਅਤੇ ਉਨ੍ਹਾਂ ਨੂੰ ਹਨੇਰੇ ਦੇ ਕੰਮਾਂ ਨਾਲ ਸੰਗਤੀ ਨਾ ਰੱਖਣ ਲਈ ਆਖਿਆ ਗਿਆ ਹੈ।

ਇਸ ਸੰਸਾਰ ਦਾ ਹਾਕਮ ਅਤੇ ਈਸ਼ੂਰ ਸੈਤਾਨ (ਯੂਹੰਨਾ 12:31; 14:30; 16:11; 2 ਕੁਰਿੰਥੀਆਂ 4: 4), ਹਨੇਰੇ ਦੇ ਆਪਣੇ ਇਲਾਕੇ ਦੇ ਲੋਕਾਂ ਉੱਤੇ ਕਬਜ਼ਾ ਕਰਦਾ ਹੈ। ਉਹ ਸੰਸਾਰ ਦੀ ਬੁਰਿਆਈ ਦੀਆਂ ਸਭ ਗੱਲਾਂ ਨਾਲ (1 ਯੂਹੰਨਾ 5: 19), ਹਨੇਰੇ ਦੀ ਸ਼ਕਤੀ ਦੇ ਵੱਸ ਵਿੱਚ ਹਨ (ਲੂਕਾ 22: 53)। ਜਿਸੂ ਨੇ ਆਖਿਆ, ‘‘ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ’’ (ਯੂਹੰਨਾ 8: 34)। ਯੂਨਾਨੀ ਭਾਸ਼ਾ ਵਿਚ ਵਰਤਮਾਨ ਕ੍ਰਿਦੰਤ ‘‘ਕਰਦਾ ਹੈ’’ ਲਗਾਤਾਰ ਕੰਮ ਦਾ ਸੰਕੇਤ ਦਿੰਦਾ ਹੈ। ਪਾਪ ਕਰਦਾ ਰਹਿਣ ਵਾਲਾ ਆਦਮੀ ਪਾਪ ਦਾ ਦਾਸ ਬਣ ਜਾਂਦਾ ਹੈ।

ਪੌਲਸ ਨੇ ਇਸ ਨੂੰ ਇਸ ਤਰ੍ਹਾਂ ਕਿਹਾ ਹੈ:

ਭਲਾ, ਤੁਸੀਂ ਨਹੀਂ ਜਾਣਦੇ ਹੋ ਭਈ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ

ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਓਸੇ ਦੇ ਦਾਸ ਹੋ ਜਿਹ ਦੇ ਆਗਿਆ ਮੰਨਦੇ ਹੋ ਭਾਵੇਂ  
ਮੌਤ ਲਈ ਪਾਪ ਦੇ, ਭਾਵੇਂ ਧਰਮ ਲਈ ਆਗਿਆਕਾਰੀ ਦੇ (ਰੋਮੀਆਂ 6: 16)।

ਪਤਰਸ ਨੇ ਇਹੀ ਵਿਚਾਰ ਪੇਸ਼ ਕੀਤਾ ਹੈ: ‘‘... ਕਿਉਂਕਿ ਜਿਹਦਾ ਕੋਈ ਹਠਾਤ੍ਤੁ ਹੋ ਗਿਆ ਸੋ  
ਉਹਦਾ ਗੁਲਾਮ ਵੀ ਬਣਿਆ ਹੈ’’ (2 ਪਤਰਸ 2: 19)। ਪਾਪ ਅਤੇ ਸੈਤਾਨ ਦੇ ਅਧੀਨ ਹੋ ਕੇ ਲੋਕ  
ਉਸ ਦੀ ਇੱਛਾ ਪੂਰੀ ਕਰਨ ਲਈ ਉਹਦੇ ਕਬਜ਼ੇ ਵਿਚ ਆ ਜਾਂਦੇ ਹਨ (2 ਤਿਮੋਖਿਊਸ 2: 26)।

ਰੋਮੀਆਂ ਵਿਚ ਇਹ ਸਮਝਾਉਂਦੇ ਹੋਏ ਕਿ ਪਾਪੀ ਲੋਕ ‘‘ਪਾਪ ਦੇ ਹੱਥ ਵਿਕੇ ਹੋਏ’’ ਹਨ। ਬਚਾਉਣਾ  
ਪੌਲਸ ਨੇ ਪਾਪ ਦੇ ਦਮਨਕਾਰੀ ਅਸਰ ਬਾਰੇ ਲਿਖਿਆ ਹੈ। ਉਹ ‘‘ਜੋ ਚਾਹੁੰਦੇ ਹਨ’’ ਉਸ ਨੂੰ ‘‘ਨਹੀਂ  
ਕਰਦੇ,’’ ਬਲਕਿ ਉਹੀ ਕਰਦੇ ਹਨ ਜਿਸ ਤੋਂ ਉਹ ‘‘ਪਿਣਾ’’ ਕਰਦੇ ਹਨ (7: 15)। ਉਨ੍ਹਾਂ ਦੀਆਂ  
ਸਿੰਦਰੀਆਂ ਵਿਚ ਕਾਥੁ ਕਰਨ ਵਾਲੀ ਗੱਲ ਹੈ, ਉਨ੍ਹਾਂ ਦੇ ਅੰਦਰ ਦਾ ‘‘ਪਾਪ ਜੋ / ਉਨ੍ਹਾਂ / ਵਿਚ ਵੱਸਦਾ  
ਹੈ’’ (7: 20)। ਜਿਸੂ ਮਸੀਹ ਦੇ ਰਾਹੀਂ ਖੁਦਾ ਪਾਪ ਦੇ ਕਬਜ਼ੇ ਵਿਚ ਫਸੇ ਲੋਕਾਂ ਨੂੰ ਸੈਤਾਨੀ ਸ਼ਕਤੀਆਂ  
ਅਤੇ ਰੂਹਾਨੀ ਮੌਤ ਵਿੱਚੋਂ ਕੱਢ ਦਿੰਦਾ ਹੈ (7: 24, 25)। ਉਹ ਉਨ੍ਹਾਂ ਨੂੰ ਹਨੇਰੇ ਦੇ ਵੱਸ, ਸੈਤਾਨ ਦੇ  
ਰਾਜ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਚਾਨਣ ਦੀ ਹਕੂਮਤ ਭਾਵ ਜਿਸੂ ਦੇ ਰਾਜ ਵਿਚ ਲੈ ਆਉਂਦਾ ਹੈ। ਮਸੀਹੀ  
ਲੋਕਾਂ ਦੀ ਲੜਾਈ ਅੰਧਘੋਰ ਦੇ ਮਹਾਰਾਜਿਆਂ, ਸ਼ਕਤੀਆਂ ਅਤੇ ਫੌਜਾਂ ਨਾਲ ਹੈ (ਅਫਸੀਆਂ 6: 12)  
। ਅਸੀਂ ਹੁਣ ਹਨੇਰੇ ਦੇ ਕੰਮਾਂ ਵਿਚ ਨਹੀਂ ਲੱਗੇ ਹੋਏ ਹਾਂ (ਅਫਸੀਆਂ 5: 11)। ਹਿਸ ਦੇ ਉਲਟ ਸਾਨੂੰ  
ਹਨੇਰੇ ਦੇ ਕੰਮਾਂ ਨੂੰ ਲਾਹ ਕੇ ਚਾਨਣ ਦੇ ਹਥਿਆਰਾਂ ਨੂੰ ਪਾ ਲੈਣਾ ਜ਼ਰੂਰੀ ਹੈ (ਰੋਮੀਆਂ 13: 12)। ਖੁਦਾ  
ਨਾਲ ਸੰਗਤੀ ਰੱਖਣ ਲਈ ਸਾਨੂੰ ਹਨੇਰੇ ਵਿਚ ਨਹੀਂ ਬਲਕਿ ਚਾਨਣ ਵਿਚ ਚੱਲਣਾ ਜ਼ਰੂਰੀ ਹੈ ਕਿਉਂ ਜੋ  
ਖੁਦਾ ਵਿਚ ਕੋਈ ਹਨੇਰਾ ਨਹੀਂ ਹੈ (ਯੂਹੇਨਾ 1: 5-7)। ਚਾਨਣ ਨਾਲੋਂ ਹਨੇਰੇ ਨਾਲ ਪਿਆਰ ਰੱਖਣ  
ਵਾਲਿਆਂ ਦੇ ਕੰਮ ਬੁਰੇ ਹੁੰਦੇ ਹਨ (ਯੂਹੇਨਾ 3: 19)। ਨਿਆਂ ਵਾਲੇ ਦਿਨ ਜਿਸੂ ਹਨੇਰੇ ਦੇ ਗੁਪਤ ਕੰਮਾਂ  
ਨੂੰ ਸਾਹਮਣੇ ਲਿਆਵੇਗਾ (1 ਕੁਰੀੰਬੀਆਂ 4: 5)।

ਜਿਸੂ ਨੇ ਪੌਲਸ ਨੂੰ ਦੱਸਿਆ ਕਿ ਉਹ ਉਸ ਨੂੰ ਗੈਰਕੌਮਾਂ ਵਿਚ ਭੇਜ ਰਿਹਾ ਹੈ, ‘‘ਮੁੜ’’ ਜਾਣ  
(ਰਸੂਲਾਂ ਦੇ ਕੰਮ 26: 18)। ਜਿਨ੍ਹਾਂ ਦੀਆਂ ਅੱਖਾਂ ਚੁੱਲ੍ਹੇ ਜਾਂਦੀਆਂ ਹਨ ਉਹ, ‘‘ਉਹ ਪਾਪਾਂ ਦੀ ਮਾਫ਼ੀ  
ਅਤੇ ਉਨ੍ਹਾਂ ਵਿਚ ਜੋ ਮੇਰੇ ਉੱਤੇ ਨਿਹਚਾ ਕਰ ਕੇ ਪਵਿੱਤਰ ਹੋਏ ਹਨ ਵਿਰਸਾ ਪਾਉਣਾ’’ (ਰਸੂਲਾਂ ਦੇ  
ਕੰਮ 26: 18)। ਪੈਂਟੀਕਾਸਟ ਵਾਲੇ ਦਿਨ ਪਤਰਸ ਦੇ ਉਪਦੇਸ਼ ਦੇ ਅਨੁਸਾਰ ਨਿਹਚਾਵਾਨਾਂ ਨੂੰ ਤਦੇ  
ਮਾਫ਼ ਕੀਤਾ ਗਿਆ ਸੀ ਜਦ ਉਨ੍ਹਾਂ ਨੇ ਤੱਬਾ ਕਰਕੇ ਬਹਤਿਸਮਾ ਲਿਆ ਸੀ (ਰਸੂਲਾਂ ਦੇ ਕੰਮ 2: 38)।  
ਜਲ ਅਰ ਆਤਮਾ ਤੋਂ ਜਨਮ ਲੈਣ ਨਾਲ ਆਦਮੀ ਦੇ ਪਾਪ ਮਾਫ਼ ਹੋ ਜਾਂਦੇ ਹਨ (ਯੂਹੇਨਾ 3: 5), ਤਾਂ  
ਉਹ ਖੁਦਾ ਦੇ ਰਾਜ ਵਿਚ ਆ ਜਾਂਦਾ ਹੈ। ਇਹੀ ਉਹ ਪਲ ਹੁੰਦਾ ਹੈ ਜਦੋਂ ਆਦਮੀ ਹਨੇਰੇ ਦੇ ਵੱਸ  
ਵਿੱਚੋਂ ਨਿੱਕਲ ਕੇ ਚਾਨਣ ਦੇ ਬੇਤਰ ਵਿਚ ਵੜਦਾ ਹੈ।

ਮਸੀਹੀ ਲੋਕਾਂ ਦੇ ਸਬੰਧ ਵਿਚ ਪੌਲਸ ਨੇ ਲਿਖਿਆ, ‘‘ਕਿਉਂ ਜੋ ਤੁਸੀਂ ਅੱਗੇ ਅਫੁੜੇਗਾ ਸਾਚਿ ਪਰ  
ਹੁਣ ਪ੍ਰਭੂ ਵਿਚ ਹੋ ਕੇ ਚਾਨਣ ਹੋ, ਤੁਸੀਂ ਚਾਨਣ ਦੇ ਪੁੱਤਰਾਂ ਵਾਂਕੁ ਚੱਲੋ’’ (ਅਫਸੀਆਂ 5: 8); ‘‘ਕਿਉਂ  
ਜੋ ਤੁਸੀਂ ਸੱਭੇ ਚਾਨਣ ਦੇ ਪੁੱਤਰ ਅਤੇ ਦਿਨ ਦੇ ਪੁੱਤਰ ਹੋ। ਅਸੀਂ ਰਾਤ ਦੇ ਨਹੀਂ, ਨਾ ਅਫੁੜੇ ਦੇ ਹਾਂ’’  
(1 ਬੱਸਲੁਨੀਕੀਆਂ 5: 5)। ਪਤਰਸ ਨੇ ਵੀ ਅੰਧਕਾਰ ਬਨਾਮ ਰੱਸ਼ਨੀ ਦੇ ਰੂਪਕ ਦੀ ਵਰਤੋਂ ਕੀਤੀ।  
ਉਸ ਨੇ ਲਿਖਿਆ ਕਿ ਖੁਦਾ ਨੇ ‘‘ਜਿਹ ਨੇ ਤੁਹਾਨੂੰ ਅਫੁੜੇ ਤੋਂ ਆਪਣੇ ਅਚਰਜ ਚਾਨਣ ਵਿਚ ਸੱਦ  
ਲਿਆ। ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਚਿ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਰਿਹਾ ਹੋ। ਤੁਸੀਂ ਉੱਤੇ  
ਰਹਮ ਨਾ ਹੋਇਆ ਸੀ ਪਰ ਹੁਣ ਰਹਿਮ ਹੋਇਆ ਹੈ’’ (1 ਪਤਰਸ 2: 9ਅ, 10)।

‘‘ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ

ਦੇ ਰਾਜ ਵਿਚ ਪੁਚਾ ਦਿੱਤਾ' (1: 13)

ਮਸੀਹੀ ਲੋਕਾਂ ਨੂੰ ਇਕ ਹੋਰ ਬਰਕਤ ਮਿਲੀ ਹੈ ਅਤੇ ਉਹ ਇਹ ਹੈ ਕਿ ਖੁਦਾ ਨੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਪੁਚਾ ਦਿੱਤਾ। 'ਪੁਚਾ ਦਿੱਤਾ' (*methistēmi*) ਇਕ ਥਾਂ ਤੋਂ ਹਟਾ ਕੇ ਦੂਜੀ ਥਾਂ ਲੈਣ ਜਾਣਾ ਜਾਂ ਫਰਕ ਵਿਚਾਰ ਨੂੰ ਮੰਨਣ ਲਈ ਮਨਾਉਣਾ ਹੈ। ਗੁਆਚੇ ਹੋਏ ਲੋਕ ਸ਼ੈਤਾਨ ਦੀ ਸੰਤਾਨ ਹਨ (ਮੱਤੀ 13: 38; 1 ਯੂਹੰਨਾ 3: 8, 10) ਅਤੇ ਉਹ ਉਹਦੀ ਇੱਛਾ ਪੂਰੀ ਕਰਨ ਲਈ ਉਹਦੇ ਵੱਸ ਵਿਚ ਹਨ (ਯੂਹੰਨਾ 8: 44; 2 ਤਿਮੋਖਿਊਸ 2: 26)। ਪਰ ਉਨ੍ਹਾਂ ਨੂੰ ਉਸ ਦੇ ਵੱਸ ਵਿੱਚੋਂ ਲੈ ਕੇ ਯਿਸੂ ਦੇ ਰਾਜ ਦੇ ਲੋਕਾਂ ਦੇ ਰੂਪ ਵਿਚ ਉਸ ਦੇ ਅਧੀਨ ਕੀਤਾ ਜਾ ਸਕਦਾ ਹੈ। ਯਿਸੂ ਦੇ ਰਾਹੀਂ ਮਸੀਹੀ ਲੋਕਾਂ ਨੂੰ ਹਨੇਰੇ ਤੋਂ ਪ੍ਰਭੂਤਾ ਕਰਨ ਵਾਲੇ ਖੇਤਰ ਵਿੱਚੋਂ ਕੱਢ ਕੇ ਖੁਦਾ ਵੱਲੋਂ ਮਸੀਹ ਦੇ ਰਾਜ ਵਿਚ ਪਹੁੰਚਾ ਦਿੱਤਾ ਜਾਣਾ ਹੈ।

ਪਿਤਾ ਨੇ ਕੁਲੁਸੀਆਂ ਨੂੰ ਦੁਸ਼ਮਣ ਭਾਵ ਸ਼ੈਤਾਨ ਦੀ ਸ਼ਕਤੀ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਪਹੁੰਚਾ ਦਿੱਤਾ ਸੀ। ਯੂਨਾਨੀ ਭਾਸ਼ਾ ਵਿਚ 'ਛੁਡਾ' ਅਤੇ 'ਪੁਚਾ ਦਿੱਤਾ' ਦੋਵੇਂ ਹੀ ਅਨਿਸ਼ਚਿਤ ਭੁਤਕਾਲ ਹਿੱਦੰਤ ਵਿਚ ਹਨ। ਕਿਉਂ ਜੋ ਇਨ੍ਹਾਂ ਮਸੀਹੀ ਲੋਕਾਂ ਲਈ ਛੁਡਾਉਣ ਅਤੇ ਪਹੁੰਚਾਉਣ ਦਾ ਕੰਮ ਅਤੀਤ ਵਿਚ ਹੋ ਚੁਕਿਆ ਸੀ। ਪੌਲਸ ਨੇ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੇ ਨਾਲ ਮਿਲਾ ਲਿਆ ਜਿਨ੍ਹਾਂ ਨੂੰ ਪੁਚਾਇਆ ਗਿਆ ਸੀ। ਜੇ. ਬੀ. ਲਾਈਟਹੂਟ ਨੇ ਸੁਝਾਅ ਦਿੱਤਾ ਹੈ ਕਿ 'ਇਹ ਉਦੋਂ ਹੋਇਆ ਸੀ ਜਦੋਂ ਉਨ੍ਹਾਂ ਨੇ ਬਹਤਿਸਮਾ ਲਿਆ ਸੀ। ਭਾਵ ਜਦੋਂ ਉਨ੍ਹਾਂ ਨੇ ਮਸੀਹ ਨੂੰ ਕਬੂਲ ਕੀਤਾ ਸੀ'।<sup>11</sup>

ਪਿਤਾ ਅਤੇ ਪੁੱਤਰ ਦੇ ਸਬੰਧ ਦਾ ਚਿਤਰਣ 'ਆਪਣੇ ਪਿਆਰੇ ਪੁੱਤਰ' ਵਿਚਲੇ ਅਗਲੇ ਸ਼ਬਦਾਂ ਵਿਚ ਮਿਲਦਾ ਹੈ। ਮੂਲ ਵਿਚ ਇਸ ਦਾ ਅਰਥ 'ਉਸ ਦੇ ਪ੍ਰੇਮ ਦੇ ਪੁੱਤਰ' (*ho huios tēs agapēs autou*) ਹੈ। ਉਨ੍ਹਾਂ ਵਿਚਲਾ ਸਬੰਧ ਪ੍ਰੇਮ ਦਾ ਹੈ। ਯਿਸੂ ਦੇ ਬਹਤਿਸਮੇ ਵੇਲੇ ਖੁਦਾ ਨੇ ਆਪ ਤੋਂ ਇਹ ਕਹਿੰਦਿਆਂ ਗੱਲ ਕੀਤੀ ਸੀ, 'ਇਹ ਮੇਰਾ ਪਿਆਰਾ ਪੁੱਤਰ ਹੈ' (ਮੱਤੀ 3: 17)। ਪਹਾੜ ਉੱਤੇ ਯਿਸੂ ਦਾ ਰੂਪ ਬਦਲਣ ਵਾਲੇ ਪੱਤਰ, ਯਾਕੂਬ, ਅਤੇ ਯੂਹੰਨਾ ਸਾਹਮਣੇ ਵੀ ਖੁਦਾ ਨੇ ਇਹੀ ਗੱਲ ਦੁਹਰਾਈ ਸੀ (ਮੱਤੀ 17: 5)। ਯਿਸੂ ਨੇ ਦੱਸਿਆ ਕਿ ਪਿਤਾ ਉਸ ਨਾਲ ਪਿਆਰ ਕਰਦਾ ਹੈ (ਯੂਹੰਨਾ 3: 35; 5: 20; 10: 17; 15: 9; 17: 23, 24, 26) ਅਤੇ ਉਹ ਪਿਤਾ ਦੇ ਪ੍ਰੇਮ ਵਿਚ ਬਣਿਆ ਰਿਹਾ ਕਿਉਂ ਜੋ ਉਹ ਪਿਤਾ ਦਾ ਹੁਕਮ ਮੰਨਦਾ ਸੀ (ਯੂਹੰਨਾ 15: 10)। ਯਿਸੂ ਖੁਦਾ ਦੇ ਪ੍ਰੇਮ ਦੀ ਸਿਰਫ ਚੀਜ਼ ਹੀ ਨਹੀਂ ਹੈ ਬਲਕਿ ਉਹ ਗੁਆਚੀ ਹੋਈ ਮਨੁੱਖ ਜਾਤੀ ਲਈ ਉਹਦੇ ਆਪਣੇ ਪਿਆਰ ਦਾ ਇੱਝਹਾਰ ਵੀ ਹੈ। ਖੁਦਾ ਨੇ ਆਪਣੇ ਪਿਆਰ ਦੇ ਵੱਡੇਪਣ ਨੂੰ ਵਿਖਾਉਣ ਦੇ ਲਈ ਆਪਣਾ ਹੀ ਇਕਲੋਤਾ ਪੁੱਤਰ ਦੇ ਦਿੱਤਾ (ਯੂਹੰਨਾ 3: 16)। ਯਿਸੂ ਨੇ ਆਪਣੇ ਪਿਤਾ ਦੇ ਪ੍ਰੇਮ ਨੂੰ ਪਾਉਣ ਲਈ ਉਵੇਂ ਹੀ ਕਰਕੇ ਵਿਖਾਇਆ 'ਜਿਵੇਂ ਪਿਤਾ ਨੇ ਆਗਿਆ ਦਿੱਤੀ' (ਯੂਹੰਨਾ 14: 31)।

'ਆਪਣੇ ਰਾਜ ਵਿਚ,' 'ਵਿਚ' ਯੂਨਾਨੀ ਸ਼ਬਦ (*θεις*) ਹੈ ਜਿਸ ਤੋਂ ਭਾਵ ਹੈ 'ਅੰਦਰ।' ਕੁਲੁਸੀਆਂ ਨੂੰ ਹਨੇਰੇ ਦੇ ਵੱਸ 'ਵਿੱਚੋਂ' (*ex*) ਜਿਸ ਦਾ ਅਰਥ 'ਵਿੱਚੋਂ ਹੈ' ਛੁਡਾਇਆ ਗਿਆ ਸੀ ਅਤੇ ਯਿਸੂ ਦੇ ਰਾਜ 'ਵਿਚ' ਪੁਚਾਇਆ ਗਿਆ ਸੀ। ਜਿਸ ਨਾਲ ਉਨ੍ਹਾਂ ਨੂੰ ਸੁਰਗੀ ਰਾਜ ਦੇ ਲੋਕ ਬਣਾਇਆ ਗਿਆ (ਫਿਲਿਪੀਆਂ 3: 20)। ਇਸ ਖਤ ਦੇ ਲਿਖੇ ਜਾਣ ਵਾਲੇ ਉਸ ਦਾ ਰਾਜ ਇਕ ਵਰਤਮਾਨ ਹਕੀਕਤ ਸੀ। ਜਿਹੜੇ ਲੋਕ ਯਿਸੂ ਦੇ ਰਾਜ ਵਿਚ ਭਰਿਵੱਖ ਵਿਚ ਕਿਸੇ ਸਮੇਂ ਆਉਣ ਦੀ ਉਮੀਦ ਕਰਦੇ ਹਨ ਉਹ ਉਸ ਦੇ ਰਾਜ ਦੇ ਸੁਭਾਅ ਅਤੇ ਖੁਦਾ ਦੀ ਸਮਾ ਸਾਰਣੀ ਨੂੰ ਸਮਝਦੇ ਨਹੀਂ ਹਨ। ਜਲ ਅਰ ਆਤਮਾ ਤੋਂ ਜਨਮ ਲੈਣ ਵਾਲੇ ਸਭ ਲੋਕਾਂ ਵਾਂਗ (ਯੂਹੰਨਾ 3: 5) ਕੁਲੁਸੇ ਦੇ ਲੋਕਾਂ ਨੂੰ ਵੀ ਸ਼ੈਤਾਨ ਦੇ ਕਬਜ਼ੇ ਵਿੱਚੋਂ ਕੱਢ ਕੇ ਯਿਸੂ ਮਸੀਹ ਦੇ ਰਾਜ ਵਿਚ ਪੁਚਾਇਆ ਗਿਆ ਸੀ। ਉਹ ਇਕ ਅਜਿਹੇ ਰਾਜ ਵਿਚ ਸਨ ਜੋ ਵਜੂਦ ਵਿਚ ਸੀ।

ਮਸੀਹ ਦੇ ਰਾਜ ਨੂੰ ‘ਮਸੀਹ ਅਤੇ ਪਰਮੇਸ਼ੁਰ ਦਾ ਰਾਜ’ ਵੀ ਆਖਿਆ ਗਿਆ ਹੈ (ਅਛਸੀਆਂ 5:5)। ਇਹ ਸਹੀ ਹੈ ਕਿਉਂ ਜੋ ਮਸੀਹ ਦਾ ਰਾਜ ਹੀ ‘ਸੁਰਗ ਦਾ ਰਾਜ’ (ਮੱਤੀ 3:2), ਜਾਂ ‘ਪਰਮੇਸ਼ੁਰ ਦਾ ਰਾਜ’ ਹੈ (ਮਰਭਸ 4: 11)। ਇਹ ਉਹੀ ਰਾਜ ਹੈ ਜਿਹਦਾ ਪ੍ਰਚਾਰ ਕੀਤਾ ਗਿਆ ਸੀ ਕਿ ਇਹ ‘ਨੇੜੇ ਆਇਆ ਹੈ’ (ਮੱਤੀ 3:2; 4: 17), ਉਹੀ ਰਾਜ ਜੋ ਪਹਿਲਾਂ ਹੀ ‘ਨੇੜੇ’ ਆ ਚੁਕਿਆ ਸੀ (ਲੁਕਾ 10:9)। ਯਿਸੂ ਨੇ ਆਖਿਆ ‘ਮੇਰੀ ਬਾਦਸ਼ਾਹੀ ਇਸ ਜਗਤ ਤੋਂ ਨਹੀਂ; ... ਮੇਰੀ ਬਾਦਸ਼ਾਹੀ ਇੱਥੋਂ ਦੀ ਨਹੀਂ’ (ਯੂਹੰਨਾ 18:36)। ਇਸ ਗੱਲ ਤੋਂ ਯਿਸੂ ਦਾ ਭਾਵ ਸੀ ਕਿ ਉਸ ਦਾ ਰਾਜ ਇਕ ਦੁਨਿਆਵੀ, ਭੌਤਿਕ ਰਾਜ ਦੇ ਰੂਪ ਵਿਚ ਨਹੀਂ ਬਣਨਾ ਸੀ। ਰਾਬਰਟ ਜੀ. ਬ੍ਰੇਚਰ ਅਤੇ ਯੂਨੀਨ ਏ. ਨਿੰਡਾ ਨੇ ਲਿਖਿਆ ਹੈ, ‘‘ਉਸ ਦੇ ਪਿਆਰੇ ਪੁੱਤਰ ਦੇ ਰਾਜ ਨੂੰ ਭੁਗੋਲਿਕ ਥਾਂ ਦੇ ਰੂਪ ਵਿਚ ਨਹੀਂ ਬਲਕਿ ‘ਹਕੂਮਤ’ ਜਾਂ ‘ਇਖਤਿਆਰ ਦੇ ਖੇਤਰ’ ਦੇ ਰੂਪ ਵਿਚ ਸਮਝਿਆ ਜਾਣਾ ਚਾਹੀਦਾ ਹੈ।’’<sup>12</sup>

### “ਮਸੀਹ ਵਿਚ ਉਨ੍ਹਾਂ ਦੀ ਅਤੇ ਸਾਡੀ ਮਾਫ਼ੀ” (1:14)

<sup>14</sup>ਉਸ ਦੇ ਵਿਚ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫ਼ੀ ਮਿਲਦੀ ਹੈ।

‘‘ਉਸ ਦੇ ਵਿਚ ਸਾਨੂੰ ਨਿਸਤਾਰਾ ਮਿਲਦਾ ਹੈ’’ (1: 14)

ਪੌਲਸ ਨੇ ਆਇਤ 13 ਵਿਚ ਸ਼ੁਰੂ ਕੀਤੇ ਆਪਣੇ ਰੂਪਕ ਨੂੰ ਜਾਰੀ ਰੱਖਿਆ। ਪੌਲਸ ਨਾਲ ਕੁਲੱਸੀਆਂ ਨੂੰ ਵੀ ਰੂਹਾਨੀ ਗੁਲਾਮੀ ਤੋਂ ਛੁਡਾ ਕੇ ਅਜ਼ਾਦ ਕੀਤਾ ਗਿਆ ਸੀ। ਛੁਟਕਾਰੇ ਨਾਲ ਉਨ੍ਹਾਂ ਨੂੰ ਮਸੀਹ ਯਿਸੂ ਵਿਚ ਜਿਹੜਾ ਛੁਟਕਾਰਾ ਦੁਆਉਣ ਵਾਲਾ ਇੱਕੋ ਇਕ ਹੈ, ਪਾਪਾਂ ਦੀ ਮਾਫ਼ੀ ਮਿਲਦੀ ਹੈ।

ਮਾਉਲ ਦਾ ਇਹ ਮੁਲਾਂਕਣ ਸਹੀ ਹੈ:

ਆਇਤ 13 ਨੂੰ ਛੱਡਣ ਤੋਂ ਪਹਿਲਾਂ ‘‘ਉਸ ਦੇ ਵਿਚ ਵਾਕ ਅੰਸ਼ ਉੱਤੇ ਧਿਆਨ ਦਿੱਓ’’ ਨਾ ਕਿ ‘‘ਜਿਸ ਦੇ ਰਾਹੀਂ’’ ਉੱਤੇ। ਇਸ ਦਾ ਮਤਲਬ ਇਹ ਹੋਇਆ ਕਿ ਵਿਚਾਰ ਮਸੀਹ ਨਾਲ ਏਕਤਾ ਦਾ ਦਿੱਤਾ ਗਿਆ ਹੈ। ... ਛੁਟਕਾਰਾ ਦੁਆਉਣ ਵਾਲੇ ਦੇ ਮਿਲ ਰਹੇ ਕੰਮ ਦੇ ਰਾਹੀਂ ਜਿੱਤੀ ਗਈ ਮਾਫ਼ੀ ਉਨ੍ਹਾਂ ਦੇ ਲਈ ਹੈ ਜਿਹੜੇ ਨਿਹਚਾ ਦੇ ਰਾਹੀਂ ਛੁਟਕਾਰਾ ਦੁਆਉਣ ਵਾਲੇ ਦੇ ਭੇਤ ਭਰੇ ਸ਼ਬਦ ਵਿਚ ਸਮਾ ਗਏ ਹਨ।<sup>13</sup>

ਕੁਲੱਸੇ ਦੇ ਲੋਕ ਹੋਰ ਮਸੀਹੀ ਲੋਕਾਂ ਵਾਂਗ ਬਪਤਿਸਮਾ ਲੈਣ ਨਾਲ ਮਸੀਹ ਵਿਚ ਆਏ ਸਨ। ਯਿਸੂ ਵਿਚ ਹੋਣਾ ਜ਼ਰੂਰੀ ਹੈ ਕਿਉਂ ਜੋ ਹਰ ਰੂਹਾਨੀ ਬਰਕਤ ਉਸੇ ਵਿਚ ਹੈ (ਅਛਸੀਆਂ 1: 3)। ‘‘ਛੁਟਕਾਰਾ’’ (apolutrosis) ਦਾ ਅਰਥ ਗੁਲਾਮ ਯਾ ਬੰਦੀ ਨੂੰ ਅਜ਼ਾਦ ਕਰਾਉਣ ਲਈ ਫਿਰਾਉਤੀ ਦੇ ਕੇ ਛੁਡਾਉਣਾ ਨਹੀਂ ਹੈ। ਬ੍ਰੇਚਰ ਅਤੇ ਨਿੰਡਾ ਨੇ ਲਿਖਿਆ ਹੈ, ‘‘ਜਿਵੇਂ ਕਈ ਵਾਰ ਸੁਝਾਅ ਦਿੱਤਾ ਜਾਂਦਾ ਹੈ, ਇੱਥੋਂ ਯੂਨਾਨੀ ਸ਼ਬਦ apolutrosis ਵਿਚ ਬੰਦੀ ਨੂੰ ਅਜ਼ਾਦ ਕਰਨ ਲਈ ਕਿਸੇ ਫਿਰੋਤੀ ਦੇਣ ਦਾ ਕੋਈ ਵਿਚਾਰ ਨਹੀਂ ਹੈ, ਬਲਕਿ ਇਹ ਅਜ਼ਾਦੀ ਦੇ ਕੰਮ ਦੇ ਨਤੀਜੇ ਉੱਤੇ ਜ਼ੋਰ ਦਿੰਦਾ ਹੈ।’’<sup>14</sup>

ਸਲੀਬ ਉੱਤੇ ਆਪਣੀ ਮੌਤ ਅਤੇ ਆਪਣੇ ਲਹੂ ਵਹਾਏ ਜਾਣ ਦੇ ਰਾਹੀਂ (1 ਪਤਰਸ 1: 18, 19), ਯਿਸੂ ਨੇ ਪਾਪ ਤੋਂ ਅਜ਼ਾਦੀ ਦੁਆਈ (ਰੋਮੀਆਂ 6: 23)। ਉਸ ਨੇ ਕੁਲੱਸੀਆਂ ਨੂੰ ਗੁਲਾਮੀ (ਯੂਹੰਨਾ 8: 34; ਰੋਮੀਆਂ 6: 16), ਦੋਸ਼ ਅਤੇ ਪਾਪ ਦੀ ਸਜ਼ਾ (ਯੂਹੰਨਾ 8: 36; ਗਲਾਤੀਆਂ 5: 1) ਤੋਂ ਛੁਡਾਇਆ ਸੀ। ਅਜਿਹਾ ਉਸ ਦੇ ਲਹੂ ਵਹਾਏ ਜਾਣ ਕਰਕੇ ਹੋਇਆ (ਰਸੂਲਾਂ ਦੇ ਕੰਮ 20: 28)। ਐਫ. ਐਫ. ਬਰੂਸ ਨੇ ਲਿਖਿਆ ਹੈ, ‘‘ਮਸੀਹ ਵੱਲੋਂ ਇੱਕੋ ਵਾਰ ਹਮੇਸ਼ਾ ਲਈ ਆਪਣੇ ਲੋਕਾਂ ਲਈ ਛੁਟਕਾਰਾ ਮੁਹੱਈਆ ਕਰਵਾ ਦਿੱਤਾ ਗਿਆ ਸੀ, ਪਰ ਇਸ ਨੂੰ ਉਨ੍ਹਾਂ ਹੀ ਲੋਕਾਂ ਵੱਲੋਂ ਕਬੂਲਿਆ ਜਾਂਦਾ

ਹੈ ਜਿਹੜੇ ਨਿਹਚਾ ਦੇ ਰਾਹੀਂ ਉਸ ਦੇ ਨਾਲ ਚੱਲਦੇ ਹਨ।’’<sup>15</sup>

ਕਈ ਅਨੁਵਾਦਾਂ ਵਿਚ ‘‘ਉਸ ਦੇ ਲਹੂ ਦੇ ਰਾਹੀਂ’’ (KJV; NKJV) ਹੈ। ਇਹ ਵਿਚਾਰ ਬੇਸ਼ੱਕ ਸਹੀ ਹੈ ਪਰ ਇਹ ਵਾਕ ਅੰਸ਼ ਪੁਰਾਣੀਆਂ ਹੱਥਲਿਖਤਾਂ ਵਿਚ ਨਹੀਂ ਮਿਲਦਾ।

### ‘ਪਾਪਾਂ ਦੀ ਮਾਫ਼ੀ’ (1: 14)

ਆਇਤ 14 ਵਿਚ ਪੌਲਸ ਨੇ ਜਿਸ ਆਖਰੀ ਬਰਕਤ ਦੀ ਗੱਲ ਕੀਤੀ, ਉਹ ਛੁਟਕਾਰਾ ਹੈ। ਮਾਫ਼ੀ ਸ਼ਬਦ ਦੇ ਵਿਚਾਰ ਨੂੰ ਦੁਹਰਾਉਂਦਿਆਂ ਅਤੇ ਸਮਝਾਉਂਦਿਆਂ, ਇਹ ‘‘ਛੁਟਕਾਰਾ’’ ਦਾ ਉਲਟਾ ਹੈ। ਛੁਟਕਾਰਾ ਅਤੇ ਮਾਫ਼ੀ ਤੋਂ ਭਾਵ ਰੁਹਾਨੀ ਅਜਾਦੀ, ਛੁਡਾਏ ਜਾਣਾ ਅਤੇ ਪਾਪ ਤੋਂ ਮੁਕਤੀ ਹੈ। ਇਹ ਉਨ੍ਹਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਹੜੇ ਮਸੀਹ ਵਿਚ ਹਨ, ਇਹ ਵੱਡੀਆਂ ਬਰਕਤਾਂ ਛੁਟਕਾਰੇ ਦੇ ਉਸ ਦੇ ਕੰਮ ਦੇ ਰਾਹੀਂ ਹੀ ਸੰਭਵ ਹੋ ਸਕਦੀਆਂ ਹਨ। ਬਿਨਾਂ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ ਹੈ (ਇਬਰਾਨੀਆਂ 9: 22)। ਯਿਸੂ ਦੇ ਲਹੂ ਨਾਲ ਪਾਪ ਮਾਫ਼ ਕੀਤੇ ਜਾਂਦੇ ਹਨ (ਮੱਤੀ 26: 28) ਅਤੇ ਧੋਤੇ ਜਾਂਦੇ ਹਨ (1 ਯੂਹੇਨਾ 1: 7; ਪ੍ਰਕਾਸ਼ ਦੀ ਪੇਖੀ 1: 5)। ਮਾਫ਼ੀ ਇਸ ਕਰਕੇ ਦਿੱਤੀ ਗਈ ਹੈ ਤਾਂ ਜੋ ‘‘ਉਹ ਆਉਣ ਵਾਲਿਆਂ ਜੁਗਾਂ ਵਿਚ ਆਪਣੀ ਕਿਰਪਾ ਵਿਚ ਬੇਹਦ ਧੰਨ ਉਜਾਗਰ ਕਰੇ’’ (ਅਫਸੀਆਂ 2: 7)। ਉਹ ਕਿਰਪਾ ਜਿਸ ਨਾਲ ਮਾਫ਼ੀ ਮਿਲਦੀ ਹੈ, ਮਨੁੱਖੀ ਉਪਰਾਲੇ ਨਾਲ ਹਾਸਲ ਨਹੀਂ ਕੀਤੀ ਜਾ ਸਕਦੀ (ਅਫਸੀਆਂ 2: 8, 9)। ਇਸ ਨੂੰ ਪਾਉਣ ਦੇ ਚਾਹਵਾਨ ਲੋਕਾਂ ਲਈ ਯਿਸੂ ਵਿਚ ਹੋਣਾ ਜ਼ਰੂਰੀ ਹੈ (ਅਫਸੀਆਂ 4: 32)। ਬਧਾਤਿਸਮੇ ਦਾ ਫਲ ਉਹ ਸਮਾਂ ਹੁੰਦਾ ਹੈ ਜਦੋਂ ਕੋਈ ਮਸੀਹ ਵਿਚ ਆਉਂਦਾ ਹੈ (ਰੋਮੀਆਂ 6: 3; ਗਲਾਤੀਆਂ 3: 26, 27) ਅਤੇ ਜਦ ਉਸ ਨੂੰ ਉਹ ਕਿਰਪਾ ਅਤੇ ਮਾਫ਼ੀ ਮਿਲਦੀ ਹੈ ਜਿਹੜੀ ਮਸੀਹ ਵਿਚ ਹੈ (2 ਤਿਮੋਖਿਊਸ 2: 1)।

ਅਜੀਬ ਲਗ ਸਕਦਾ ਹੈ, ਪਰ ‘‘ਮਾਫ਼ੀ’’ (aphesis) ਪੌਲਸ ਦੇ ਲੇਖਾਂ ਵਿਚ ਸਿਰਫ਼ ਇੱਥੇ ਅਤੇ ਬੋੜਾ ਜਿਹਾ ਅਫਸੀਆਂ 1: 7 ਆਇਤ ਵਿਚ ਮੇਲ ਖਾਂਦਾ ਮਿਲਦਾ ਹੈ। ਲੂਕਾ ਨੇ ਲਿਖਿਆ ਹੈ ਕਿ ਪੌਲਸ ਨੇ ਵੀ ਪਿਸਿਦੀਆ ਦੇ ਅੰਤਾਕੀਆ ਵਿਚ ਪ੍ਰਚਾਰ ਦੌਰਾਨ ਇਸ ਦੀ ਵਰਤੋਂ ਕੀਤੀ (ਰਸੂਲਾਂ ਦੇ ਕੰਮ 13: 38)।

ਯਿਸੂ ਦੀ ਗੱਲ ਨੂੰ ਦੁਹਰਾਉਂਦਿਆਂ ਕਿ ਉਸ ਦਾ ਲਹੂ ਪਾਪਾਂ ਦੀ ਮਾਫ਼ੀ ਦੀ ਖਾਤਰ ਵਹਾਇਆ ਜਾਂਦਾ ਹੈ, ਮੱਤੀ ਨੇ ‘‘ਮਾਫ਼ੀ’’ ਸ਼ਬਦ ਦੀ ਵਰਤੋਂ ਕੀਤੀ (ਮੱਤੀ 26: 28)। ਮਰਕੁਸ ਨੇ ਲਿਖਿਆ ਹੈ ਕਿ ਯੂਹੇਨਾ ਪਾਪਾਂ ਦੀ ਮਾਫ਼ੀ ਦੇ ਬਧਾਤਿਸਮੇ ਦਾ ਪ੍ਰਚਾਰ ਕਰਦਾ ਸੀ (ਮਰਕੁਸ 1: 4; ਵੀ ਵੇਖੋ ਲੂਕਾ 3: 3)। ਯਿਸੂ ਨੇ ਦੌੰਸਿਆ ਕਿ ਪਵਿੱਤਰ ਆਤਮਾ ਦੇ ਵਿਰੁਧ ਕਹੀ ਗਈ ਕਿਸੇ ਵੀ ਗੱਲ ਦੀ ਮਾਫ਼ੀ ਨਹੀਂ ਹੋਵੇਗੀ। (ਮਰਕੁਸ 3: 29) ਲੂਕਾ ਦੇ ਅਨੁਸਾਰ ਜ਼ਰੂਰੀਯਾ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਨੇ ਪਾਪਾਂ ਦੀ ਮਾਫ਼ੀ ਦੇਣ ਦੇ ਰਾਹੀਂ ਗਿਆਨ ਦੇਣਾ ਸੀ (ਲੂਕਾ 1: 67, 77)। ਇਹ ਭਵਿੱਖਬਾਣੀ ਕਰਦਿਆਂ ਕਿ ਉਹ ਬੰਦੀਆਂ ਨੂੰ ‘‘ਛੁਡਾਵੇਗਾ’’ ਅਤੇ ‘‘ਬੰਦੂਆਂ’’ ਨੂੰ ‘‘ਛੁਡਾਵੇਗਾ’’ (ਲੂਕਾ 4: 18)। ਯਿਸੂ ਨੇ ਪੁਰਾਣੇ ਨੇਮ ਦੇ ਇਸ ਹਵਾਲੇ ਨੂੰ ਪੜ੍ਹ ਕੇ ਆਪਣੇ ਉੱਤੇ ਲਾਗੂ ਕੀਤਾ। ਉਸ ਨੇ ਆਖਿਆ, ਕਿ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਪੰਹਿਲਾਂ ਯ਼ਰੂਸ਼ਲਾਮ ਵਿਚ ਹੋਵੇਗਾ (ਲੂਕਾ 24: 47)। ‘‘ਮਾਫ਼ੀ’’ ਸ਼ਬਦ ਯੂਹੇਨਾ ਦੀ ਕਿਤਾਬ ਵਿਚ ਨਹੀਂ ਮਿਲਦਾ ਹੈ। ਰਸੂਲਾਂ ਦੇ ਕੰਮ ਕਿਤਾਬ ਵਿਚ ਦੁਹਰਾਏ ਹਰ ਸੰਦੇਸ਼ ਵਿਚ ਪਾਪਾਂ ਦੀ ਮਾਫ਼ੀ ਦਾ ਵਿਚਾਰ ਆ ਜਾਂਦਾ ਹੈ (ਰਸੂਲਾਂ ਦੇ ਕੰਮ 2: 38; 5: 31; 10: 43; 13: 38; 24: 47)। ਇਬਰਾਨੀਆਂ ਦੀ ਕਿਤਾਬ ਲਹੂ ਦੇ ਵਹਾਏ ਜਾਣ ਦੀ ਲੋੜ ਉੱਤੇ ਜ਼ੋਰ ਦਿੰਦੀ ਹੈ ਤਾਂ ਜੋ ਪਾਪ ਮਾਫ਼ ਕੀਤੇ ਜਾ ਸਕਣ (ਇਬਰਾਨੀਆਂ 9: 22; 10: 18)।

1: 12ਅ- 14: ਵਿਚ ਛੇ ਸਚਿਆਈਆਂ ਦਾ ਸੰਕੇਤ ਮਿਲਦਾ ਹੈ:

1. ਗੁਆਚੇ ਹੋਏ ਲੋਕ ਹਨੇਰੇ ਵਿਚ, ਸੈਤਾਨ ਦੀ ਸ਼ਕਤੀ ਦੇ ਵਸ ਵਿਚ ਹਨ।
2. ਉਨ੍ਹਾਂ ਨੂੰ ਹਨੇਰੇ ਵਿੱਚੋਂ ਕੱਚ ਕੇ ਚਾਨਣ ਵਿਚ ਪਹੁੰਚਾਇਆ ਜਾ ਸਕਦਾ ਹੈ।
3. ਉਨ੍ਹਾਂ ਦੇ ਪਾਪ ਮਾੜ ਹੋਣ ਤੇ ਉਨ੍ਹਾਂ ਨੂੰ ਹਨੇਰੇ ਅਤੇ ਸੈਤਾਨ ਦੇ ਕਬਜ਼ੇ ਤੋਂ ਛੁਡਾਇਆ ਜਾਂਦਾ ਹੈ।
4. ਪਾਪਾਂ ਦੀ ਮਾਫ਼ੀ ਉਦੋਂ ਮਿਲਦੀ ਹੈ ਜਦੋਂ ਉਹ ਪਰਤੀਰ ਕਰਦੇ ਹਨ, ਤੌਬਾ ਕਰਦੇ ਅਤੇ ਬਪਤਿਸਮਾ ਲੈਂਦੇ ਹਨ।
5. ਜਦ ਉਹ ਅਜਿਹਾ ਕਰਦੇ ਹਨ ਤਾਂ ਉਹ ਮਸੀਹੀ ਬਣ ਜਾਂਦੇ ਹਨ ਅਤੇ ਖੁਦਾ ਉਨ੍ਹਾਂ ਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਪਹੁੰਚਾ ਦਿੰਦਾ ਹੈ।
6. ਇਹ ਪਹੁੰਚਾਇਆ ਜਾਣਾ ਸੈਤਾਨ ਦੀ ਸ਼ਕਤੀ ਤੋਂ ਉਨ੍ਹਾਂ ਨੂੰ ਲੈ ਕੇ ਚਾਨਣ ਦੀ ਸੰਤਾਨ ਵਿਚ ਲੈ ਜਾਣਾ ਹੈ।

ਪਾਪਾਂ ਦੀ ਮਾਫ਼ੀ ਵਿਚ ਬਪਤਿਸਮਾ ਉਦੋਂ ਹੁੰਦਾ ਹੈ ਜਦੋਂ ਪਾਪਾਂ ਦੀ ਮਾਫ਼ੀ ਨੂੰ ਹਨੇਰੇ ਵਿੱਚੋਂ ਕੱਢਿਆ ਜਾਂਦਾ ਹੈ, ਖੁਦਾ ਦੇ ਲੋਕ ਹੋਣ ਤੋਂ ਨਹੀਂ ਅਤੇ ਕਿਰਪਾ ਦੇ ਬਿਨਾਂ ਰਹਿਣ ਦੇ ਲਈ ਨਹੀਂ। ਉਹ ਚਾਨਣ ਵਿਚ ਜਾਣ ਲਗਦੇ ਹਨ, ਖੁਦਾ ਦੇ ਲੋਕ ਬਣ ਕੇ ਅਤੇ ਕਿਰਪਾ ਦੇ ਪਾਉਣ ਵਾਲੇ ਬਣ ਕੇ।

## ਹੋਰ ਅਧਿਐਨ ਲਈ

### ਮਸੀਹ ਦਾ ਰਾਜ (1: 13)

ਰਾਜ ਦੇ ਸਬੰਧ ਦੇ ਵਿਚ ਯਸਾਯਾਹ ਨੇ ਨਥੂਵਤ ਕੀਤੀ ਸੀ ਕਿ ਮਸੀਹ ਖੁਦਾ ਦੇ ਲੋਕਾਂ ਉੱਤੇ ਹਕੂਮਤ ਕਰੇਗਾ, ਉਵੇਂ ਹੀ ਜਿਵੇਂ ਦਾਉਦ ਨੇ ਕੀਤੀ ਸੀ (ਯਸਾਯਾਹ 9: 6, 7)। ਜਿਬਰਾਈਲ ਫਲਿਸਤੇ ਨੇ ਮਰੀਅਮ ਨੂੰ ਦਰਸ਼ਣ ਦਿੱਤਾ ਸੀ, ਇਹ ਆਖ਼ਰਿਦਿਆਂ ਇਸੇ ਆਇਤ ਵੱਲ ਇਸਾਰਾ ਕੀਤਾ, “ਪ੍ਰਭੂ ਪਰਮੇਸ਼ੁਰ ਉਹਦੇ ਪਿਤਾ ਦਾਉਦ ਦਾ ਤਖ਼ਤ ਉਹ ਨੂੰ ਦੇਵੇਗਾ” (ਲੂਕਾ 1: 32)। ਮੀਕਾ ਨੇ ਨਥੂਵਤ ਕੀਤੀ ਕਿ ਹਾਕਮ ਦਾਉਦ ਦੇ ਨਗਰ ਬੈਤਲਹਮ ਵਿੱਚੋਂ ਨਿੱਕਲੇਗਾ (ਮੀਕਾ 5: 2; ਵੇਖੋ ਲੂਕਾ 2: 4)।

ਨਥੂਕਦਨਜ਼ਰ ਦੇ ਸੁਪਨੇ ਦਾ ਵਿਸ਼ਾ ਵੀ ਰਾਜ ਹੀ ਸੀ। ਜਿਸ ਦਾ ਅਰਥ ਦਾਨੀਏਲ ਰਾਹੀਂ ਦੱਸਿਆ ਗਿਆ ਸੀ। ਸੁਪਨੇ ਵਿਚ ਇਹ ਪਰਗਟ ਕੀਤਾ ਗਿਆ ਕਿ ਮਸੀਹ ਦਾ ਰਾਜ, ਖੁਦਾ ਦੀ ਬਾਦਸ਼ਾਹੀ ਰੋਮੀ ਰਾਜਿਆਂ ਦੇ ਦਿਨਾਂ ਵਿਚ ਕਾਇਮ ਹੋ ਜਾਣਾ ਸੀ (ਦਾਨੀਏਲ 2: 31-44)। ਯਹੁਦੀ ਲੋਕਾਂ ਨੂੰ ਇਸ ਸਮੇਂ ਸਾਰਣੀ ਦੀ ਸਮਝ ਸੀ ਅਤੇ ਉਹ ‘‘ਉਡੀਕਦੇ ਸਨ’’ (ਲੂਕਾ 3: 15), ਜਦ ਯੁਹੰਨਾ ਆਣ ਕੇ ਪ੍ਰਚਾਰ ਕਰਨ ਲੱਗਾ ਕਿ ਸੁਰਗ ਦਾ ਰਾਜ ਨੇੜੇ ਆਇਆ ਹੈ (ਮੱਤੀ 3: 1, 2)।

ਇਹ ਆਖ਼ਰਿਦਿਆਂ ਕਿ ‘‘ਸਮਾਂ ਪੂਰਾ ਹੋਇਆ ਹੈ’’ (ਮਰਕੁਸ 1: 15), ਯਿਸੂ ਨੇ ਆਪਣੀ ਸੇਵਕਾਈ ਇਸੇ ਸੰਦੇਸ਼ ਨਾਲ ਆਰੰਭ ਕੀਤੀ (ਮੱਤੀ 4: 17)। ਰਾਜ ਦੇ ਆਉਣ ਦੀ ਉਡੀਕ ਦਾ ਸਮਾਂ ਪੂਰਾ ਹੋ ਚੁਕਿਆ ਸੀ ਅਤੇ ਹੁਣ ਇਹ ਕਾਇਮ ਹੋਣ ਵਾਲਾ ਸੀ। ਯਿਸੂ ਨੇ ਰਾਜ ਦੇ ਨੇੜੇ ਆਉਣ ਦੇ ਸਬੰਧ ਵਿਚ ਇਹੀ ਸੁਨੇਹਾ ਦੇਣ ਲਈ (ਮੱਤੀ 10: 5, 7) ਰਸੂਲਾਂ ਨੂੰ (ਲੂਕਾ 10: 9, 11) ਅਤੇ ਸੱਤਰ ਹੋਰ ਜਣਿਆਂ ਨੂੰ ਭੇਜਿਆ। ਜਿਹੜੇ ਲੋਕ ਯਿਸੂ ਦੇ ਗੱਲਾਂ ਕਰਨ ਸਮੇਂ ਉੱਥੇ ਸਨ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਵੇਖ ਸਕਣਾ ਸੀ (ਮਰਕੁਸ 9: 1)। ਉਹ ਸਮਰੱਥਾ ਪੈਂਟੀਕਾਸਟ ਵਾਲੇ ਦਿਨ (ਰਸੂਲਾਂ ਦੇ ਕੰਮ 2: 1-4) ਪਵਿੱਤਰ ਆਤਮਾ ਦੇ ਵਹਾਏ ਜਾਣ ਨਾਲ ਆਈ (ਰਸੂਲਾਂ ਦੇ ਕੰਮ 1: 8)। ਉਸ ਵਕਤ ਯਿਸੂ ਦਾ ਰਾਜ ਧਰਤੀ ਤੇ ਫੈਲ ਗਿਆ ਸੀ ਅਤੇ ਹੁਣ ਉਸ ਦੇ ‘‘ਨੇੜੇ’’ ਹੋਣ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਸੀ। ਇਸ ਦੀ ਥਾਂ ਰਾਜ ਦਾ ਪ੍ਰਚਾਰ ਕੀਤੇ ਜਾਣ ਤੇ ਲੋਕ

ਇਸ ਵਿਚ ਆਉਣ ਲਈ ਬਧਤਿਸਮਾ ਲੈਂਦੇ ਸਨ (ਰਸੂਲਾਂ ਦੇ ਕੰਮ 8:12 ਨਾਲ ਯੂਹੰਨਾ 3:3-5 ਦੀ ਤੁਲਨਾ ਕਰੋ)। ਉਸ ਦੇ ਬਾਅਦ ਤੋਂ ਮੁਢਲੇ ਪ੍ਰਚਾਰ ਵਿਚ ਇਹ ਸੰਦੇਸ਼ ਹੁੰਦਾ ਸੀ ਕਿ ਰਾਜ ਆ ਚੁਕਿਆ ਹੈ (ਰਸੂਲਾਂ ਦੇ ਕੰਮ 19:8; 20:25; 28:23, 31)।

ਮਸੀਹ ਦੀ ਹੜ੍ਹਮਤ ਦਾ ਆਰੰਭ ਹੋ ਗਿਆ ਜਦੋਂ ਉਹ ਪਿਤਾ ਦੇ ਸੱਜੇ ਹੱਥ ਉੱਪਰ ਉਠਾ ਲਿਆ ਗਿਆ (ਅਫਸੀਆਂ 1:20-23; 1 ਪਤਰਸ 3:22; ਵੇਖੋ ਦਾਨੀਏਲ 7:13, 14)। ਸੁਰਗ ਅਤੇ ਧਰਤੀ ਦਾ ਸਾਰਾ ਇਤਿਹਾਸ ਹੁਣ ਉਸ ਦਾ ਹੈ (ਮੱਤੀ 28:18), ਕਿਉਂ ਜੋ ਹੁਣ ਸੁਰਗੀ ਪਿਤਾ ਨੂੰ ਛੱਡ ਕੇ ਹੋਰ ਸਭ ਚੀਜ਼ਾਂ ਉਸੇ ਦੇ ਅਧੀਨ ਕੀਤੀਆਂ ਗਈਆਂ ਹਨ (1 ਕੁਰਿੰਬੀਆਂ 15:27)।

ਯਿਸੂ ਨੇ ਇਹ ਦੱਸਣ ਲਈ ਕਿ ਉਹ ਉਸ ਅਮੀਰ ਆਦਮੀ ਵਾਂਗ ਹੈ ਜੋ ਆਪਣੇ ਰਾਜ ਨੂੰ ਪਾਉਣ ਲਈ ਢੂਰ ਜਾਂਦਾ ਹੈ, ਇਕ ਦ੍ਰਿਸ਼ਟਾਂਤ ਦੌਸਿਆ (ਲੂਕਾ 19:12)। ਉਸ ਦਾ ਮੁੜ ਕੇ ਆਉਣਾ ਆਪਣੇ ਰਾਜ ਨੂੰ ਕਾਇਮ ਕਰਨ ਦੇ ਇਰਾਦੇ ਨਾਲ ਨਹੀਂ ਹੋਣਾ ਸੀ ਕਿਉਂ ਜੋ ਆਪਣੀ ਵਾਪਸੀ ਤੋਂ ਪਹਿਲਾਂ ਹੀ ਉਸ ਨੂੰ ਇਹ ਮਿਲ ਗਿਆ ਹੋਣਾ ਸੀ। ਉਸ ਨੇ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਜੀਣ ਦੇ ਢੰਗ ਦਾ ਹਿਸਾਬ ਲੈਣਾ ਸੀ (ਲੂਕਾ 19:13-27)। ਇਸ ਤੋਂ ਸਮਝ ਆਉਂਦਾ ਹੈ ਕਿ ਉਹ ‘‘ਯੁੱਗ ਦੇ ਅੰਤ’’ ਵਿਚ ਆਪਣੀ ਵਾਪਸੀ ਵੇਲੇ ਸੰਸਾਰ ਦਾ ਨਿਆਂ ਕਰੇਗਾ (ਮੱਤੀ 13:49; 25:31-46)। ਉਸ ਵਕਤ ਉਹ ਰਾਜ ਨੂੰ ਪਿਤਾ ਨੂੰ ਮੇੜ ਦੇਵੇਗਾ (1 ਕੁਰਿੰਬੀਆਂ 15:23, 24)।

ਕੁਝ ਲੋਕਾਂ ਨੇ ਇਸ ਵਿਚਾਰ ਨੂੰ ਵਧਾਵਾ ਦਿੱਤਾ ਹੈ ਕਿ ਰਾਜ ਅਜੇ ਤਕ ਆਇਆ ਨਹੀਂ ਸੀ ਪਰ ਕੁਲੁਸੀਆਂ ਨੇ ਆਉਣ ਵਾਲੇ ਰਾਜ ਦਾ ਸਵਾਦ ਚੌਖਿਆ ਸੀ: ਬਹੁਸ ਨੇ ਲਿਖਿਆ ਹੈ:

ਇਹ ਤਸਦੀਕ ਕਰਕੇ ਕਿ ਨਿਹਚਾਵਨਾ ਨੂੰ ਪਹਿਲਾਂ ਹੀ ਖੁਦਾ ਦੇ ਪਿਆਰੇ ਪੁੱਤਰ ਦੇ ਰਾਜ ਵਿਚ ਪਹੁੰਚਾ ਦਿੱਤਾ ਗਿਆ ਹੈ, ਪੌਲਸ ਸਾਨੂੰ ਸਚੁਰਚ ਦੇ ਮਿਲ ਚੁਕੇ ਯੁਗਾਂਤ ਵਿਗਿਆਨ ਦੀ ਉਦਾਹਰਣ ਦੇ ਦਿੱਤੀ ਹੈ। ਜੋ ਉਨ੍ਹਾਂ ਦੇ ਅੱਗੇ ਆਪਣੀ ਪੂਰਣਤਾ ਵਿਚ ਹੋਣ ਵਾਲਾ ਹੈ। ਉਹ ਉਨ੍ਹਾਂ ਵਿਚ ਪਹਿਲਾਂ ਹੀ ਪੂਰਾ ਹੋ ਚੁਕਿਆ ਹੈ। ... ਇਕ ਅੰਦਾਜ਼ੇ ਨਾਲ ਜੋ ਕਿ ਇਕ ਅਸਲ ਅਨੁਭਵ ਹੈ ਨਾ ਕਿ ਕਾਨੂੰਨੀ ਕਲਪਨਾ, ਉਨ੍ਹਾਂ ਨੇ ਉਸ ਵਡਿਆਈ ਨੂੰ ਇੱਥੋਂ ਹੀ ਅਤੇ ਹੁਣੇ ਪਾਲਿਆ ਹੈ ਜਿਹੜੀ ਪਰਗਟ ਹੋਣ ਵਾਲੀ ਹੈ। ‘‘ਚਾਨਣ ਵਿਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ’’ ਨੂੰ ਅਜੇ ਆਪਣੀ ਅਸੀਮ ਦੌੱਤ ਵਿਚ ਨਹੀਂ ਬਲਕਿ ਇਲਾਹੀ ਕੰਮ ਵਿਚ ਵਿਖਾਇਆ ਗਿਆ ਹੈ ਜਿਸ ਦੇ ਗਾਰੀ ਨਿਹਚਾਵਨਾਂ ਨੇ ਇਸ ਨੂੰ ਅਨੁਭਵ ਕੀਤਾ, ਕਿਉਂ ਜੋ ਇਹ ਪਹਿਲਾਂ ਹੀ ਹੋ ਚੁੱਕੀ ਹੈ। ... ਮਸੀਹ ਦੇ ਕੰਮ ਵਿਚ ਇਹ ਸੰਸਾਰ ਵਿਚ ਪਹਿਲਾਂ ਹੀ ਆ ਚੁੱਕੀ ਹੈ (ਤੁਲਣਾ ਮੱਤੀ 12:28; ਲੂਕਾ 11:20); ਇਕ ਦਿਨ ਇਹ ਵਡਿਆਈ ਦੀ ਪੂਰਣਤਾ ਵਿਚ ਆਵੇਗੀ ਜੋ ਮਸੀਹ ਦੇ *parousia* [ਦੂਜੀ ਆਮਦ] ਦਾ ਨਿਵੇਸ਼ ਕਰਦੀ ਹੈ।<sup>16</sup>

ਇਹ ਯਿਸੂ ਦੇ ਰਾਜ ਦੇ ਸੁਭਾਅ ਅਤੇ ਇਸ ਦੇ ਕਾਇਮ ਹੋਣ ਦੇ ਸਮੇਂ ਦੀ ਨਾਸਮਝੀ ਹੈ। ਇਸ ਤੋਂ ਇਲਾਵਾ ਇਹ ਯੂਨਾਨੀ ਸ਼ਬਦ *ysis* ਦੀ ਦੁਰਵਰਤੋਂ ਹੈ ਜਿਸ ਦਾ ਅਰਥ ‘‘ਵਿਚ’’ ਹੈ ਅਤੇ 1:13 ਦੇ ਕਈ ਅਨੁਵਾਦਾਂ ਵਿਚ (KJV; NKJV; NIV ਅਤੇ NRSV) ਸਣੇ ਇਸ ਦਾ ਅਨੁਮਾਨ ਇਹੀ ਹੋਇਆ ਹੈ। ਉਸ ਦਾ ਰਾਜ ਇਕ ਵਰਤਮਾਨ ਹਕੀਕਤ ਬਣ ਗਿਆ ਹੈ, ਜਿਵੇਂ ਕਿ ਇਸ ਤੱਥ ਵਿਚ ਮਿਲਦਾ ਹੈ ਕਿ ਕੁਲੁਸੀਆਂ ਨੂੰ ਇਸ ਵਿਚ ਪਹੁੰਚਾਇਆ ਗਿਆ ਹੈ। ਯਿਸੂ ਦੇ ਵਡਾਦਾਰ ਲੋਕ ਉਸ ਦੇ ਰਾਜ ਵਿਚ ਉਦੋਂ ਤਕ ਬਣੋਂ ਰਹਿਣਗੇ ਜਦ ਤਕ ਉਹ ਦੋਬਾਰਾ ਨਹੀਂ ਆ ਜਾਂਦਾ। ਮਸੀਹੀ ਲੋਕ ਹੁਣ ਯਿਸੂ ਦੇ ਰਾਜ ਦੇ ਅੰਦਰ ਯਾਕਤ ਹਨ (ਪ੍ਰਕਾਸ਼ ਦੀ ਪੋਥੀ 1:6; 5:10)। ਉਹ ਚਾਨਣ ਵਿਚ ਸੰਤਾਂ ਦੇ ਵਿਰਸੇ ਭਾਵ ਉਸ ਵਿਰਸੇ ਨੂੰ ਜਿਸ ਵਿਚ ਅਜੇ ਉਨ੍ਹਾਂ ਨੇ ਜਾਣਾ ਹੈ, ਆਉਣ ਦੇ ਯੋਗ ਠਹਿਰਾਏ ਗਏ ਹਨ।

## ਪ੍ਰਸੰਗਿਕਤਾ

**ਭਾਈਆਂ ਲਈ ਪੌਲਸ ਦੀ ਦੁਆ (1:9-11)**

ਭਾਈਆਂ ਲਈ ਪੌਲਸ ਦੀ ਇਕ ਬੇਨਤੀ ਇਹ ਸੀ ਕਿ ਉਹ ਗਿਆਨ ਨਾਲ ਭਰਪੂਰ ਹੋ ਜਾਣ (1:9)। ਅਸੀਂ ਰੂਹਾਨੀ ਸਮਝ ਅਤੇ ਗਿਆਨ ਦੀ ਖੋਜ ਕਰਦੇ ਹਾਂ ਜੋ ਕਿ ਸਿਰਫ਼ ਖੁਦਾ ਦੇ ਪਰਗਟ ਕੀਤੇ ਗਏ ਵਚਨ ਵਿਚ ਮਿਲ ਸਕਦੀ ਹੈ। ਸਾਡੇ ਅੱਜ ਦੇ ਜਾਣਕਾਰੀ ਭਰੇ ਯੁੱਗ ਵਿਚ ਕੰਪਿਊਟਰ ਅਤੇ ਮਿਡੀਆ ਤੋਂ ਅਜਿਹੇ ਵਿਚਾਰ ਮਿਲਦੇ ਹਨ ਜਿਹੜੇ ਖੁਦਾ ਦੇ ਲੋਕਾਂ ਲਈ ਖਤਰਨਾਕ ਹੋ ਸਕਦੇ ਹਨ। ਮਸੀਹੀ ਲੋਕਾਂ ਨੂੰ ਚਾਰੀਦਾ ਹੈ ਕਿ ਸੰਸਾਰ ਦੀ ਕਿਸੇ ਵੀ ਭਟਕਣ ਦੀ ਥਾਂ ਉਹ ਇਕ ਦੂਜੇ ਦੇ ਖੁਦਾ ਦੇ ਗਿਆਨ, ਉਸ ਦੇ ਵਚਨ ਅਤੇ ਧਾਰਮਿਕਤਾ ਨਾਲ ਭਰ ਜਾਣ ਦੀ ਦੁਆ ਕਰਨ।

ਪੌਲਸ ਵੱਲੋਂ ਕੀਤੀ ਗਈ ਇਕ ਹੋਰ ਬੇਨਤੀ ਸੀ ਕਿ ਉਸ ਦੇ ਸਾਥੀ ਮਸੀਹੀ ਯੋਗ ਚਾਲ ਚੱਲ ਸਕਣ (1:10)। ਜਾਣਕਾਰੀ ਲਈ ਜਾਣਨਾ ਖੁਦਾ ਦੀ ਨਜ਼ਰ ਵਿਚ ਕਾਢੀ ਨਹੀਂ ਹੈ। ਜਿਹੜੇ ਲੋਕ ਜਾਣਦੇ ਹਨ ਪਰ ਕਰਦੇ ਨਹੀਂ ਉਹ ਪਾਪ ਕਰ ਰਹੇ ਹਨ (ਯਾਕੂਬ 4:17)। ਜਾਣਕਾਰੀ ਅਮਲ ਵਿਚ ਲਿਆਏ ਬੱਗੈਰ ਕਿਸ ਕੰਮ ਦੀ? ਲੋਕਾਂ ਨੂੰ ਸੱਟਾਂ ਅਤੇ ਮੌਤ ਉਨ੍ਹਾਂ ਡਰਾਈਵਰਾਂ ਰਾਹੀਂ ਹੀ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗੱਡੀ ਚਲਾਉਣ ਲਈ ਸੁਰੱਖਿਆ ਚਿਤਾਵਨੀਆਂ ਦਾ ਪਤਾ ਤਾਂ ਹੁੰਦਾ ਹੈ ਪਰ ਜੋ ਉਨ੍ਹਾਂ ਨੂੰ ਪਤਾ ਸੀ ਉਨ੍ਹਾਂ ਨੂੰ ਉਨ੍ਹਾਂ ਨੇ ਅਮਲ ਵਿਚ ਨਹੀਂ ਲਿਆਂਦਾ। ਰੂਹਾਨੀ ਗਿਆਨ ਪਾਉਣ ਦਾ ਮਕਸਦ ਇਹ ਹੈ ਕਿ ਸਾਡੀਆਂ ਜਿੰਦਗੀਆਂ ਵਿਚ ਸਾਨੂੰ ਅਗਵਾਈ ਮਿਲ ਸਕਦੀ ਤਾਂ ਜੋ ਅਸੀਂ ਉਹ ਕਰੀਏ ਜੋ ਖੁਦਾ ਨੂੰ ਭਾਉਂਦਾ ਹੈ ਅਤੇ ਹਰ ਭਲੇ ਕੰਮ ਲਈ ਫਲਦਾਇਕ ਹੋਈਏ।

ਪੌਲਸ ਨੇ ਇਹ ਵੀ ਦੁਆ ਕੀਤੀ ਕਿ ਭਾਈ ਸਮਰੱਥ ਹੋ ਜਾਣ (1:11)। ਇਕ ਛੋਟਾ ਮੁੰਡਾ ਭਾਰੀ ਕੁਰਸੀ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਿਲਾ ਨਹੀਂ ਪਾ ਰਿਹਾ ਸੀ। ਉਸ ਦੇ ਪਿਤਾ ਨੇ ਆਖਿਆ, ‘‘ਬੇਟਾ, ਮੈਂ ਤੇਰੀ ਮਦਦ ਕਰਦਾ ਹਾਂ।’’ ਮਿਲ ਕੇ ਦੋਹਾਂ ਨੇ ਕੁਰਸੀ ਨੂੰ ਹਟਾ ਦਿੱਤਾ। ਇਸੇ ਤਰ੍ਹਾਂ ਨਾਲ ਅਸੀਂ ਖੁਦਾ ਦੀ ਸਮਰੱਥਾ ਉੱਤੇ ਨਿਰਭਰ ਹੁੰਦੇ ਹਾਂ। ਇਕ ਹਾਥੀ ਨਾਲ ਬੁਲਦੇ ਹੋਏ ਪੁਲ ਨੂੰ ਪਾਰ ਕਰਨ ਦੇ ਬਾਅਦ ਚੂਹੇ ਨੇ ਆਖਿਆ, ‘‘ਅਸੀਂ ਸਚਮੁਚ ਉਸ ਪੁਲ ਨੂੰ ਹਿਲਾ ਦਿੱਤਾ।’’ ਅਸੀਂ ਮਸੀਹ ਲਈ ਵੱਡੇ ਵੱਡੇ ਕੰਮ ਕਰ ਸਕਦੇ ਹਾਂ ਜੋ ਅਸੀਂ ਉਸ ਨੂੰ ਆਪਣੇ ਰਾਹੀਂ ਕੰਮ ਕਰਨ ਦਈਏ (ਫਿਲਿਪੀਆਂ 2:13)।

ਉਸ ਦੀ ਨਜ਼ਰ ਵਿਚ ਉਹ ਵੱਡੇ ਵੱਡੇ ਕੰਮ ਕਰਨ ਦੀ ਇੱਛਾ ਰੱਖਣ ਵਾਲਾ ਇਕ ਕਮਜ਼ੋਰ ਆਦਮੀ ਸੀ। ਉਸ ਨੇ ਲਿਖਿਆ, ‘‘ਜਦੋਂ ਮੈਂ ਨਿਰਭਲ ਹੁੰਦਾ ਹਾਂ ਤਦੋਂ ਹੀ ਸਮਰੱਥੀ ਹੁੰਦਾ ਹਾਂ।’’ (2 ਕੁਰਿੰਥੀਆਂ 12:10)। ਇਹ ਗੱਲ ਸਹੀ ਸੀ ਕਿਉਂ ਜੋ ਆਪਣੀ ਕਮਜ਼ੋਰੀ ਨੂੰ ਪਛਾਣਨ ਨਾਲ ਹੀ ਉਹ ਖੁਦਾ ਤੋਂ ਮਦਦ ਮੰਗ ਸਕਦਾ ਸੀ। ਉਹ ਲਿਖ ਸਕਿਆ, ‘‘ਉਹਦੇ ਵਿਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭੇ ਕੁਝ ਕਰ ਸਕਦਾ ਹਾਂ।’’ (ਫਿਲਿਪੀਆਂ 4:13)। ਸਾਡੀ ਮਸੀਹੀ ਮਿਹਨਤ ਨਾ ਤਾਂ ਸਾਰਾ ਅਸੀਂ ਹਾਂ ਅਤੇ ਨਾ ਸਾਰਾ ਖੁਦਾ। ਇਹ ਸਹਿਯੋਗ ਨਾਲ ਕੀਤਾ ਗਿਆ ਇਕ ਉਪਰਾਲਾ ਹੈ। ‘‘... ਅਸੀਂ ਕੰਮ ਕਰਨ ਵਿਚ ਪਰਮੇਸ਼ੁਰ ਦੇ ਸਾਂਝੀ ਹਾਂ।’’ (1 ਕੁਰਿੰਥੀਆਂ 3:9)।

ਇਸ ਤੋਂ ਇਲਾਵਾ ਪੌਲਸ ਨੇ ਦੁਆ ਕੀਤੀ ਕਿ ਭਾਈ ਧੀਰਜ ਕਰਨ ਵਾਲੇ ਹੋਣਗੇ (1:11)। ਗਰਮੀਆਂ ਦੇ ਇਕ ਦਿਨ ਦੋ ਮੁੰਡਿਆਂ ਨੂੰ ਆਖਿਆ ਗਿਆ ਕਿ ਬਾਗ ਵਿੱਚੋਂ ਘਾਹ ਫੂਸ ਕੱਢਣ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਜਾਣਗੇ। ਬੇੜੀ ਦੇਰ ਤਕ ਪਿੰਡਾ ਲਹੁੰਦੀ ਗਰਮੀ ਵਿਚ ਕੰਮ ਕਰਨ ਦੇ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਤੈਰਣ ਲਈ ਜਾਣਗੇ। ਘਾਹ ਫੂਸ ਕੱਢਣਾ ਬੰਦ ਕਰਕੇ ਉਨ੍ਹਾਂ ਨੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਪੂਰਾ ਨਹੀਂ ਕੀਤਾ। ਉਹ ਧੀਰਜਵਾਨ ਨਹੀਂ ਸਨ। ਇਸ ਕਰਕੇ ਉਨ੍ਹਾਂ ਨੂੰ ਇਨਾਮ ਨਹੀਂ ਦਿੱਤਾ ਗਿਆ। ਧੀਰਜਵਾਨ ਹੋਣ ਤੋਂ ਭਾਵ ਉਸ ਵਿਚ ਜਿਸ ਦੀ ਉਮੀਦ ਹੋਵੇ। ਇਮਾਨਦਾਰੀ ਨਾਲ

ਲੱਗੇ ਰਹਿਣਾ ਹੈ। ਭਾਵੇਂ ਕਿੰਨੀਆਂ ਵੀ ਪਰੇਸ਼ਾਨੀਆਂ ਕਿਉਂ ਨਾ ਆਉਣ। ਯਿਸੂ ਨੇ ਦੌਸਿਆ ਕਿ ਰਾਜ ਦੇ ਕੁਝ ਲੋਕ ਕਿਵੇਂ ਅਜ਼ਮਾਇਸ਼ਾਂ ਅਤੇ ਪਰੇਸ਼ਾਨੀਆਂ ਕਰਕੇ ਠੋਕਰ ਖਾਲ੍ਹੇ (ਮਰਕੁਸ 4: 17-19)।

ਖੁਦਾ ਦੀ ਸੰਤਾਨ ਦੇ ਰੂਪ ਵਿਚ ਸਾਡੇ ਲਈ ਦਲੇਰ ਹੋਣਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਸਾਨੂੰ ਵੀ ਰੂਹਾਨੀ ਸਮਝ ਦੀ, ਯੋਗ ਚਾਲ ਚੱਲਣ ਦੀ, ਖੁਦਾ ਦੀ ਸਮਰੱਥਾ ਨਾਲ ਸਮਰੱਥ ਹੋਣ ਦੀ ਅਤੇ ਉਹਦੇ ਨਾਲ ਆਪਣੀ ਨਿਹਚਾ ਅਤੇ ਸਫਰ ਵਿਚ ਸਹਿਣਸ਼ੀਲ ਹੋਣ ਦੀ ਬਰਕਤ ਮਿਲੀ ਹੋਵੇ।

### ਰੂਹਾਨੀ ਲੋੜਾਂ ਲਈ ਦੁਆ (1: 9)

ਪੌਲਸ ਨੇ ਦੁਆ ਕੀਤੀ ਕਿ ਭੁਲ੍ਹੇ ਦੇ ਲੋੜਾਂ ਦੀਆਂ ਰੂਹਾਨੀ ਲੋੜਾਂ ਪੂਰੀਆਂ ਹੋਣ। ਇਹ ਲੋੜਾਂ ਗਿਆਨ, ਸਮਝ ਅਤੇ ਪਛਾਣ ਦੀਆਂ ਸਨ। ਪੌਲਸ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਇਹ ਗੁਣ ਮਿਲਣ ਤਾਂ ਜੋ ਉਹ ਖੁਦਾ ਦੇ ਅੱਗੇ ਯੋਗ ਚਾਲ ਚੱਲ ਕੇ ਹਰੇਕ ਭਲੇ ਕੰਮ ਲਈ ਫਲ ਲਿਆ ਸਕਣ। ਇਸ ਤਰ੍ਹਾਂ ਨਾਲ ਉਹ ਖੁਦਾ ਦੇ ਗਿਆਨ ਵਿਚ ਵਧ ਕੇ ਉਹਦੀ ਜਲਾਲੀ ਸ਼ਕਤੀ ਨਾਲ ਸਮਰੱਥ ਹੋ ਕੇ ਸਹਿਣਸ਼ੀਲ, ਧੀਰਜਵਾਨ ਅਤੇ ਅਨੰਦ ਨਾਲ ਭਰੇ ਹੋ ਸਕਦੇ ਸਨ।

ਗਿਆਨ, ਸਮਝ ਅਤੇ ਪਛਾਣ ਵਿਚ ਮੇਲ ਖਾਂਦੀਆਂ ਗੱਲਾਂ ਹੀ ਹਨ। ਗਿਆਨ ਨਾਲ ਸਮਝ ਅਤੇ ਪਛਾਣ ਦੀ ਗਾਰੰਟੀ ਨਹੀਂ ਮਿਲਦੀ ਪਰ ਬਿਨਾਂ ਗਿਆਨ ਦੇ ਕੋਈ ਸਮਝਦਾਰੀ ਨਾਲ ਜਾਂ ਪਛਾਣ ਦਾ ਕੰਮ ਨਹੀਂ ਕਰ ਸਕਦਾ।

(1) ਖੁਦਾ ਦੀ ਇੱਛਿਆ ਦਾ ਗਿਆਨ ਸ਼ਬਦਾਂ ਦੇ ਰਾਹੀਂ ਖੁਦਾ ਦੇ ਆਪਣੇ ਦਿਲ ਦੀ ਗੱਲ ਜਾਹਿਰ ਕਰਨ ਨਾਲ ਹੁੰਦਾ ਹੈ।

ਮਨੁੱਖ ਦੇ ਆਤਮਾ ਤੋਂ ਬਿਨਾ ਜੋ ਉਹਦੇ ਅੰਦਰ ਹੈ ਮਨੁੱਖ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਇਸੇ ਪਰਕਾਰ ਪਰਮੇਸ਼ੁਰ ਦੇ ਆਤਮਾ ਤੋਂ ਬਿਨਾ ਪਰਮੇਸ਼ੁਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਹੈ। ਪਰ ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਸਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ। ਅਸੀਂ ਇਹਨਾਂ ਗੱਲਾਂ ਨੂੰ ਮਾਲਸ ਗਿਆਨ ਦਿਆਂ ਦੌਸਿਆਂ ਹੋਇਆਂ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਦਿਆਂ ਦੌਸਿਆਂ ਹੋਇਆਂ ਸ਼ਬਦਾ ਨਾਲ ਅਰਥਾਤ ਆਤਮਕ ਗੱਲਾਂ ਮਨੁੱਖਾਂ ਨੂੰ ਦੱਸਦੇ ਹਾਂ (1 ਕੁਰਿੰਥੀਆਂ 2: 11-13)।

(2) ਸਮਝ ਗਿਆਨ ਨੂੰ ਸਹੀ ਢੰਗ ਨਾਲ ਵਰਤੋਂ ਵਿਚ ਲਿਆਉਣ ਵਾਲੀ ਯੋਗਤਾ ਹੈ। ਮਸੀਹੀ ਲੋੜਾਂ ਨੂੰ ਸਮਝ ਜਾਂ ਬੁੱਧ ਲਈ ਖੁਦਾ ਤੋਂ ਦੁਆ ਕਰਨ ਲਈ ਕਿਹਾ ਜਾਂਦਾ ਹੈ (ਯਾਕੂਬ 1: 5, 6)। ਸੁਲੇਮਾਨ ਸਹੀ ਬੇਨਤੀ ਕਰਨ ਵਾਲੀ ਇਕ ਚੰਗੀ ਉਦਾਹਰਣ ਹੈ। ਉਸ ਨੇ ਮੰਨਿਆ ਕਿ ਉਸ ਨੂੰ ਪਤਾ ਨਹੀਂ ਹੈ ਕਿ ਇਸਰਾਏਲ ਉੱਤੇ ਹਕੂਮਤ ਕਿਵੇਂ ਕਰਨੀ ਹੈ। ਜਿਸ ਕਰਕੇ ਉਸ ਨੇ ਖੁਦਾ ਤੋਂ ਸਮਝ ਅਤੇ ਪਛਾਣ ਮੰਗੀ। ਉਸ ਨੇ ਪਛਾਣ ਅਤੇ ਪਰਖ ਮੰਗੀ ਸੀ, ਲੰਮੀ ਉਮਰ, ਦੌਲਤ ਜਾਂ ਆਪਣੇ ਵੈਰੀਆਂ ਉੱਤੇ ਛਤਹਿ ਵਰਗੀਆਂ ਚੀਜ਼ਾਂ ਨਾ ਮੰਗ ਕੇ ਉਸ ਨੇ ਇਹ ਚੀਜ਼ ਮੰਗੀ ਸੀ, ਇਸ ਕਰਕੇ ਖੁਦਾ ਨੇ ਉਸ ਨੂੰ ਬੁੱਧ ਅਤੇ ਸਮਝ ਵਾਲਾ ਮਨ ਦੇਣ ਦਾ ਵਾਅਦਾ ਕੀਤਾ (1 ਰਾਜਿਆਂ 3: 12)।

ਖੁਦਾ ਨੇ ਮੌਜੂਦਾ ਯੁੱਗ ਲਈ ਬੁੱਧ ਜਾਂ ਸਮਝ ਦੇ ਵਸੀਲੇ ਦੇ ਰੂਪ ਵਿਚ ਯਿਸੂ ਨੂੰ ਦਿੱਤਾ ਹੈ (1 ਕੁਰਿੰਥੀਆਂ 1: 30; ਕੁਲੁਸੀਆਂ 2: 2, 3)। ਖੁਦਾ ਨੂੰ ਮਨੁੱਖੀ ਸਮਝ ਦੇ ਰਾਹੀਂ ਨਹੀਂ ਜਾਣਿਆ ਜਾ ਸਕਦਾ (1 ਕੁਰਿੰਥੀਆਂ 1: 21)। ਜੋ ਸਚਿਾਈਆਂ ਪੌਲਸ ਨੇ ਲਿਖੀਆਂ ਹਨ ਉਹ ਉਸ ਸਮਝ ਦੇ ਮੁਤਾਬਿਕ ਲਿਖੀਆਂ ਜਿਹੜੀ ਪਿਤਾ ਨੇ ਉਸ ਨੂੰ ਦਿੱਤੀ ਸੀ (2 ਪਤਰਸ 3: 15)।

(3) ਪਛਾਣ ਗਿਆਨ ਅਤੇ ਸਮਝ ਨੂੰ ਸਹੀ ਢੰਗ ਨਾਲ ਵਰਤਣ ਨਾਲ ਮਿਲਦੀ ਹੈ ਜੋ ਕਿ ਖੁਦਾ

ਨਾਲ ਸਾਡੇ ਸਬੰਧ ਵਿਚ ਲਾਜ਼ਮੀ ਹੈ।

ਇਸਰਾਏਲ ਦੇ ਸਬੰਧ ਵਿਚ ਯਸਾਯਾਹ ਦੀ ਟਿੱਪਣੀ ਨੂੰ ਯਿਸੂ ਨੇ (ਯਸਾਯਾਹ 6: 9, 10) ਆਪਣੀ ਪੀੜ੍ਹੀ ਦੇ ਲੋਕਾਂ ਤੇ ਵੀ ਲਾਗੂ ਕੀਤਾ। ਉਨ੍ਹਾਂ ਨੇ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰ ਲਏ ਸਨ ਤਾਂ ਜੋ ਪਛਾਣ ਨਾ ਸਕਣ; ਇਸ ਕਰਕੇ ਉਨ੍ਹਾਂ ਨੇ ਮਾਫ਼ੀ ਲਈ ਭੁਦਾ ਵੱਲ ਨੂੰ ਨਹੀਂ ਮੁੜਨਾ ਸੀ (ਮਰਭੁਸ 4: 12)। ਰੋਮ ਵਿਚ ਪੌਲਸ ਨੇ ਉਨ੍ਹਾਂ ਦੀ ਸਖ਼ਤਦਿਲੀ ਦੇ ਕਾਰਣ ਯਹੂਦੀਆਂ ਲਈ ਇਸੇ ਹਵਾਲੇ ਨੂੰ ਦੁਹਰਾਇਆ (ਰਸੂਲਾਂ ਦੇ ਕੰਮ 28: 26, 27)। ਕਈ ਯਹੂਦੀ ਭੁਦਾ ਦੀ ਧਾਰਮਿਕਤਾ ਤੋਂ ਆਪਣੀ ਅਗਿਆਨਤਾ ਕਾਰਣ ਬਚਾਏ ਨਹੀਂ ਜਾ ਸਕੇ (ਰੋਮੀਆਂ 10: 1-3)।

ਪੌਲਸ ਨੇ ਗੈਰਕੌਮਾਂ ਦੇ ਸਬੰਧ ਵਿਚ ਵੀ ਲਿਖਿਆ। ਆਪਣੇ ਮਨ ਦੇ ਫਿਜੂਲਪੁਣੇ ਕਰਕੇ ਉਨ੍ਹਾਂ ਦੀ ਸਮਝ ਅੰਨੀ ਹੋ ਗਈ ਸੀ ਜਿਸ ਕਰਕੇ ਉਨ੍ਹਾਂ ਨੂੰ ਮਸੀਹ ਦੀ ਸਿੱਦਰੀ ਵਿੱਚੋਂ ਕੱਢ ਦਿੱਤਾ ਗਿਆ ਸੀ। ਅਜਿਹਾ ਉਨ੍ਹਾਂ ਵਿਚ ਅਗਿਆਨਤਾ ਕਰਕੇ ਅਤੇ ਉਨ੍ਹਾਂ ਦੇ ਮਨਾਂ ਦੀ ਕਠੋਰਤਾ ਕਰਕੇ ਹੋਇਆ (ਅਫਸੀਆਂ 4: 17, 18)।

ਕਈ ਵਾਰ ਲਿਖਤ ਨੂੰ ਸਮਝਣ ਲਈ ਮਦਦ ਦੀ ਲੋੜ ਹੁੰਦੀ ਹੈ। ਆਪਣੇ ਜੀ ਉੱਠਣ ਦੇ ਬਾਅਦ ਯਿਸੂ ਨੇ ਲਿਖਤਾਂ ਨੂੰ ਖੋਲ੍ਹ ਕੇ ਸਮਝਾਇਆ ਤਾਂ ਜੋ ਰਸੂਲਾਂ ਨੂੰ ਉਸ ਬਾਰੇ ਕਹੀਆਂ ਗਈਆਂ ਨਿਊਵਤਾਂ ਦੀ ਪਛਾਣ ਹੋ ਜਾਵੇ (ਲੂਕਾ 24: 45)। ਹਥਸ਼ੀ ਖੋਜਾ ਭਾਵ ਇਥੇਪੀਆ ਦਾ ਅਧਿਕਾਰੀ ਯਿਸੂ ਦੇ ਸਬੰਧ ਵਿਚ (ਰਸੂਲਾਂ ਦੇ ਕੰਮ 8: 30-33), ਯਸਾਯਾਹ ਦੀ ਭਵਿੱਖਬਾਣੀ ਨੂੰ ਪਛਾਣ ਜਾਂ ਸਮਝਣ ਵਿਚ ਅਗਵਾਈ ਚਾਹੁੰਦਾ ਸੀ (ਯਸਾਯਾਹ 53)।

ਸਾਨੂੰ ਪਛਾਣ ਵਾਲੇ ਲੋਕ ਬਣਨਾ ਜ਼ਰੂਰੀ ਹੈ ਜਿਨ੍ਹਾਂ ਨੂੰ ਭੁਦਾ ਦੀ ਇੱਛਾ ਦੀ ਸਮਝ ਹੋਵੇ (ਅਫਸੀਆਂ 5: 17)। ਅੱਜ ਸਾਡੇ ਵਿਚਕਾਰ ਭੁਦਾ ਦੀ ਪ੍ਰੇਰਣਾ ਪਾਏ ਹੋਏ ਲੋਕ ਨਹੀਂ ਹਨ ਜਿਹੜੇ ਲਿਖਤ ਨੂੰ ਸਮਝਣ ਵਿਚ ਸਾਡੀ ਮਦਦ ਕਰ ਸਕਣ। ਨਵੇਂ ਨੇਮ ਦੇ ਸਫੇ ਇਸੇ ਕਰਕੇ ਲਿਖੇ ਗਏ ਸਨ ਤਾਂ ਜੋ ਅਸੀਂ ਭੁਦਾ ਦੇ ਮੁਕਾਸ਼ਾਂ ਨੂੰ ਸਮਝ ਸਕੀਏ (2 ਕੁਰਿੰਥੀਆਂ 1: 13; ਅਫਸੀਆਂ 3: 3-5)।

ਲਿਖਤ ਦੇ ਕੁਝ ਭਾਗ ਦੂਜੇ ਭਾਗਾਂ ਵਾਂਗ ਸਮਝਣੇ ਆਸਾਨ ਨਹੀਂ ਹਨ। ਪਤਰਸ ਨੇ ਲਿਖਿਆ ਹੈ ਕਿ ਪੌਲਸ ਦੇ ਕੁਝ ਲੇਖ ਸਮਝਣੇ ਅੱਖੇ ਸਨ (2 ਪਤਰਸ 3: 16)। ਜਿਹੜੇ ਲੋਕ ਲਿਖਤ ਤਕ ਵੀ ਆਪਣੀ ਪਹੁੰਚ ਵਿਚ ਪ੍ਰਬਲਦਾਰ ਨਹੀਂ ਹਨ ਉਹ ਉਨ੍ਹਾਂ ਯਹੂਦੀਆਂ ਵਰਗੇ ਹੋ ਸਕਦੇ ਸਨ ਜਿਨ੍ਹਾਂ ਦਾ ਯਿਸੂ ਨੇ ਸਾਹਮਣਾ ਕੀਤਾ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਗਲਤ ਹਨ। ਕਿਉਂ ਜੋ ਲਿਖਤ ਜਾਂ ਭੁਦਾ ਦੀ ਸ਼ਕਤੀ ਨੂੰ ਨਹੀਂ ਸਮਝਦੇ ਸਨ (ਮੱਤੀ 22: 29)।

ਮਾਫ਼ੀ ਲਈ ਸਮਝ ਜਾਂ ਪਛਾਣ ਦਾ ਹੋਣਾ ਜ਼ਰੂਰੀ ਹੈ। ਬੀ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਆਖਿਆ, ‘‘ਪਰ ਜਿਹੜਾ ਚੰਗੀ ਜ਼ਮੀਨ ਵਿਚ ਬੀਜਿਆ ਗਿਆ ਸੋ ਉਹ ਹੈ ਜੋ ਵਚਨ ਨੂੰ ਸੁਣਦਾ ਅਤੇ ਸਮਝਦਾ ਹੈ ਉਹ ਜ਼ਰੂਰ ਫਲ ਦਿੰਦਾ ਅਤੇ ਕੋਈ ਸੋ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲਦਾ ਹੈ’’ (ਮੱਤੀ 13: 23)। ਗੁਆਚਿਆ ਹੋਇਆ ਵਿਅਕਤੀ ਉਹੀ ਹੋਵੇਗਾ ਜਿਹੜਾ ਸਮਝ ਨਾ ਆਉਣ ਤੇ ਸ਼ੈਤਾਨ ਨੂੰ ਆਪਣੇ ਮਨ ਵਿੱਚੋਂ ਵਚਨ ਚੁਗ ਲੈਣ ਦਿੰਦਾ ਹੈ ਜਿਸ ਨਾਲ ਉਹ ਬਚਾਇਆ ਨਹੀਂ ਜਾਵੇਗਾ (ਮੱਤੀ 13: 19)।

ਭੁਦਾ ਦੇ ਲੋਕਾਂ ਨੂੰ ਗਿਆਨ, ਸਮਝ ਅਤੇ ਪਛਾਣ ਦੀ ਲੋੜ ਹੈ। ਸਾਨੂੰ ਇਨ੍ਹਾਂ ਨੂੰ ਸਹੀ ਥਾਂ ਤੇ ਭਾਲਣਾ ਜ਼ਰੂਰੀ ਹੈ, ਭਾਵ ਯਿਸੂ ਵਿਚ, ਜਿਸ ਵਿਚ ਬੁਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਲੁਕੇ ਹੋਏ ਹਨ।

### ਪਰਮੇਸ਼ੁਰ ਦੇ ਯੋਗ ਚਾਲ ਚੱਲਣਾ (1: 10)

ਮਸੀਹੀ ਲੋਕਾਂ ਨੂੰ ਭੁਦਾ ਦੇ ਯੋਗ ਚਾਲ ਚੱਲਣ, ਉਹਦੇ ਲਈ ਫਲ ਲਿਆਉਣ ਅਤੇ ਉਸ ਵਿਚ ਸਮਰੱਥ ਬਣਨ ਲਈ ਗਿਆਨ, ਬੁਧ ਅਤੇ ਸਮਝ ਨੂੰ ਪਾਉਣਾ ਜ਼ਰੂਰੀ ਹੈ।

(1) ਖੁਦਾ ਦੀ ਸੰਤਾਨ ਲਈ ਉਸ ਨੂੰ ਭਾਉਣ ਵਾਸਤੇ ਖੁਦਾ ਦੇ ਯੋਗ ਚਾਲ ਚੱਲਣਾ ਜ਼ਰੂਰੀ ਹੈ। ਬਾਈਬਿਲ ਦੱਸਦੀ ਹੈ ਕਿ ਮਸੀਹੀ ਲੋਕਾਂ ਨੂੰ ਕਿਵੇਂ ਚੱਲਣਾ ਚਾਹੀਦਾ ਹੈ:

- ਦਿਨ ਵਿਚ (ਯੂਹੰਨਾ 11:9)।
- ਨਵੀਂ ਜ਼ਿੰਦਗੀ ਵਿਚ (ਰੋਮੀਆਂ 6:4)।
- ਨਿਹਚਾ ਨਾਲ (2 ਭੁਰਿਬੀਆਂ 5:7)।
- ਮਸੀਹੀ ਸੌਂਦ ਦੇ ਯੋਗ (ਅਫਸੀਆਂ 4:1)।
- ਭਲੇ ਕੰਮਾਂ ਵਿਚ (ਅਫਸੀਆਂ 2:10)।
- ਚਾਨਣ ਵਿਚ (1 ਯੂਹੰਨਾ 1:7)।
- ਯਿਸੂ ਵਾਂਗ (1 ਯੂਹੰਨਾ 2:6)।
- ਉਸ ਦੇ ਹੁਕਮਾਂ ਮੁਤਾਬਿਕ (2 ਯੂਹੰਨਾ 6)।

ਲਿਖਤ ਇਹ ਵੀ ਦੱਸਦੀ ਹੈ ਕਿ ਸਾਨੂੰ ਕਿਵੇਂ ਨਹੀਂ ਚੱਲਣਾ ਚਾਹੀਦਾ:

- ਦੁਸ਼ਟਾਂ ਦੀ ਮਤ ਉੱਤੇ (ਜ਼ਬੂਰ 1:1)।
- ਗਤ ਨੂੰ ਜਾਂ ਹਨਰੇ ਵਿਚ (ਯੂਹੰਨਾ 11:10; 12:35; 1 ਯੂਹੰਨਾ 1:6)।
- ਸਰੀਰ ਦੇ ਅਨੁਸਾਰ (ਰੋਮੀਆਂ 8:4; 2 ਭੁਰਿਬੀਆਂ 10:2)।
- ਇਸ ਸੰਸਾਰ ਦੀ ਰੀਤ ਅਨੁਸਾਰ (ਅਫਸੀਆਂ 2:2)।
- ਗੈਰਕੌਮਾਂ ਵਾਂਗ (ਅਫਸੀਆਂ 4:17)।
- ਬਦਕਾਰੀ ਵਾਲਾ ਵਿਹਾਰ ਵਿਚ (ਕੁਲੁਸੀਆਂ 3:5-10)।

ਸਾਨੂੰ ਬਖਰਦਾਰ ਰਹਿਣ ਦੀ ਲੋੜ ਹੈ ਕਿ ਅਸੀਂ ਕਿਵੇਂ ਅਤੇ ਕਿਥੋਂ ਚੱਲਦੇ ਹਾਂ। ਹਰ ਰਾਹ ਦੀ ਇਕ ਮੰਜ਼ਿਲ ਹੁੰਦੀ ਹੈ। ਤੰਗ ਛਾਟਕ ਅਤੇ ਪਾਬੰਦੀਆਂ ਵਾਲਾ ਰਾਹ ਜ਼ਿੰਦਗੀ ਵੱਲ ਨੂੰ ਲੈ ਜਾਂਦਾ ਹੈ ਪਰ ਚੌੜਾ ਛਾਟਕ ਅਤੇ ਬਿਨਾਂ ਪਾਬੰਦੀਆਂ ਵਾਲਾ ਰਾਹ ਬਰਬਾਦੀ ਵੱਲ ਨੂੰ ਲੈ ਜਾਂਦਾ ਹੈ (ਮੱਤੀ 7:13, 14)।

(2) ਮਸੀਹੀ ਲੋਕਾਂ ਲਈ ਫਲ ਲਿਆਉਣਾ ਜ਼ਰੂਰੀ ਹੈ। ਫਲ ਵਾਲਾ ਰੁੱਖ ਬਿਨਾਂ ਫਲ ਦੇ ਕਿਸੇ ਕੰਮ ਦਾ ਨਹੀਂ ਯਿਸੂ ਨੇ ਇੰਜੀਰ ਦੇ ਰੁੱਖ ਨੂੰ ਇਸ ਕਰਕੇ ਸੁਕ ਜਾਣ ਦਾ ਸਰਾਪ ਦਿੱਤਾ ਸੀ ਕਿਉਂ ਜੋ ਇਹ ਫਲ ਨਹੀਂ ਦੇ ਰਿਹਾ ਸੀ (ਮੱਤੀ 21:19)।

ਯਿਸੂ ਨੇ ਦੱਸਿਆ ਕਿ ਉਹ ਅਸਲ ਦਾਖ ਹੈ ਅਤੇ ਅਸੀਂ ਜਿਹੜੇ ਉਹਦੇ ਚੇਲੇ ਹਾਂ ਉਸ ਦੀਆਂ ਟਹਿਣੀਆਂ ਹਾਂ। ਉਹ ਫਲ ਨਾ ਲਿਆਉਣ ਵਾਲੀਆਂ ਟਹਿਣੀਆਂ ਨੂੰ ਕੱਟ ਦਿੰਦਾ ਹੈ, ਪਰ ਜੇ ਅਸੀਂ ਉਸ ਵਿਚ ਬਣੇ ਰਹਿੰਦੇ ਹਾਂ ਤਾਂ ਬਹੁਤ ਫਲ ਲਿਆਂਵਾਂਗੇ, ਕਿਉਂ ਜੋ ਉਸ ਤੋਂ ਅੱਡ ਰਹਿ ਕੇ ਅਸੀਂ ਕੁਝ ਵੀ ਨਹੀਂ ਕਰ ਸਕਦੇ (ਯੂਹੰਨਾ 15:1-6)। ਜੇ ਅਸੀਂ ਬਹੁਤ ਫਲ ਲਿਆਂਉਂਦੇ ਹਾਂ ਤਾਂ ਪਿਤਾ ਨੂੰ ਮਹਿਮਾ ਦਿੰਦੇ ਹਾਂ ਕਿਉਂ ਜੋ ਸਾਡਾ ਇਹੀ ਮਿਸ਼ਨ ਹੈ (ਯੂਹੰਨਾ 15:8, 16)। ਮਸੀਹੀ ਨਾਲ ਸਾਡੇ ਮਿਲਣ ਦਾ ਮਕਸਦ ਵਿਆਹ ਦੇ ਮੇਲ ਦੇ ਮੁਕਾਬਲੇ ਖੁਦਾ ਲਈ ਫਲ ਲਿਆਉਣਾ ਹੈ (ਰੋਮੀਆਂ 7:4)।

ਨਵਾਂ ਲੇਮ ਦੇ ਤਰ੍ਹਾਂ ਦੇ ਫਲ ਦੀ ਗੱਲ ਕਰਦਾ ਹੈ ਜਿਹੜੇ ਮਸੀਹੀ ਲੋਕ ਲਿਆ ਸਕਦੇ ਹਨ। ਪਹਿਲਾ ਸਾਨੂੰ ‘ਆਤਮਾ ਦਾ ਫਲ’ ਦੇ ਰੂਪ ਵਿਚ ਰੁਹਾਨੀ ਗੁਣ ਰੱਖਣੇ ਜ਼ਰੂਰੀ ਹਨ (ਗਲਾਤੀਆਂ 5:22)। ਸਾਡੇ ਲਈ ਆਪਣੇ ਈਮਾਨ ਵਿਚ ਇਨ੍ਹਾਂ ਨੂੰ ਜੋੜਦੇ ਹੋਏ ਵਧਣਾ ਜ਼ਰੂਰੀ ਹੈ (2 ਪਤਰਸ 1:5-7)। ਖੁਦਾ ਇਨ੍ਹਾਂ ਗੁਣਾ, ‘ਧਰਮ ਦਾ ਸ਼ਾਂਤੀਦਾਇਕ ਫਲ’ ਪਾਉਣ ਲਈ ਤਿਆਰ ਕਰਦਾ ਹੈ

(ਇਬਰਾਨੀਆਂ 12: 11ਅ; ਵੇਖੋ ਡਿਲਿੱਪੀਆਂ 1: 11)।

ਗੁਆਚੇ ਹੋਏ ਲੋਕ ਜਿਨ੍ਹਾਂ ਨੂੰ ਮਸੀਹ ਕੋਲ ਲਿਆਇਆ ਜਾਂਦਾ ਹੈ, ਦੂਜਾ ਫਲ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਦੌਸ਼ਿਆ ਕਿ ਰੂਹਾਂ ਦੀ ਵਾਢੀ ਕਰਨ ਵਾਲੇ ‘‘ਸਦੀਪਕ ਜੀਉਣ ਲਈ ਫਲ ਇਕੱਠਾ’’ ਕਰਦੇ ਹਨ (ਯੂਹੇਨਾ 4: 36)। ਇਹ ਲਿਖ ਕੇ ਕਿ ‘‘ਜਿਵੇਂ ਬਾਕੀ ਦੀਆਂ ਪਰਾਈਆਂ ਕੌਮਾਂ ਵਿਚ ਤਿਵੇਂ ਤੁਹਾਡੇ ਵਿਚ ਵੀ ਮੈਨੂੰ ਭੁਲ ਫਲ ਮਿਲੇ’’; ‘‘ਸੋ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿਚ ਹੋ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ’’ (ਰੋਮੀਆਂ 1: 13ਅ, 15)। ਉਹ ਦੂਜਿਆਂ ਨੂੰ ਮਸੀਹ ਕੋਲ ਲਿਆਉਣ ਨੂੰ ‘‘ਮਿਹਨਤ ਦਾ ਫਲ’’ ਮੰਨਦਾ ਸੀ (ਡਿਲਿੱਪੀਆਂ 1: 22)।

ਪੌਲਸ ਨੇ ਰੋਮ ਵਿਚ ਜਾਣ ਦਾ ਆਪਣਾ ਪੱਕਾ ਇਰਾਦਾ ਦੱਸਿਆ, ਯਿਸੂ ਨੇ ਸਾਨੂੰ ਆਪਣੇ ਨਾਲ ਮਿਲਾਇਆ ਹੈ। ਤਾਂ ਜੋ ਅਸੀਂ ਉਹਦੇ ਲਈ ਫਲ ਲਿਆ ਸਕੀਏ। ਜੇ ਅਸੀਂ ਇਸ ਵਿਚ ਉਸ ਨੂੰ ਨਿਰਾਸ ਕਰਦੇ ਹਾਂ ਤਾਂ ਅਸੀਂ ਉਸ ਮਕਸਦ ਨੂੰ ਪੂਰਾ ਨਹੀਂ ਕਰ ਰਹੇ ਹਾਂ ਜਿਹਦੇ ਲਈ ਉਸ ਨੇ ਸਾਨੂੰ ਬਚਾਇਆ ਹੈ।

(3) ਮਸੀਹੀ ਲੋਕਾਂ ਨੂੰ ਮਜ਼ਬੂਤ ਹੋਣ ਦੀ ਲੋੜ ਹੈ। ਸਰੀਰਕ ਜੀਵਨ ਨੂੰ ਸ਼ਕਤੀ ਢੁਕਵਾਂ ਖਾਣਾ ਖਾਣ ਅਤੇ ਕਸਰਤ ਕਰਨ ਨਾਲ ਮਿਲਦੀ ਹੈ। ਅਜਿਹਾ ਹੀ ਨਿਯਮ ਮਸੀਹੀ ਜ਼ਿੰਦਗੀ ਉੱਤੇ ਲਾਗੂ ਹੁੰਦਾ ਹੈ। ਮਸੀਹੀ ਲੋਕਾਂ ਲਈ ਵਚਨ ਦੀ ਲਾਲਸਾ ਕਰਨੀ ਜ਼ਰੂਰੀ ਹੈ ਤਾਂ ਜੋ ਉਹ ਇਸ ਦੇ ਰਾਹੀਂ ਵਧ ਸਕਣ (1 ਪਤਰਸ 2:2)। ਰੂਹਾਨੀ ਜ਼ਿੰਦਗੀ ਨੂੰ ਮਜ਼ਬੂਤ ਬਣਾਉਣ ਵਾਲਾ ਖਾਣਾ ਖੁਦਾ ਦਾ ਵਚਨ ਹੀ ਹੈ (ਮੱਤੀ 4: 4)।

ਖਾਸ ਰੂਹਾਨੀ ਸ਼ਕਤੀ ਪਿਤਾ ਦੀ ਅਤੇ ਯਿਸੂ ਦੀ ਮਦਦ ਨਾਲ ਹੀ ਮਿਲਦੀ ਹੈ (2 ਥੱਸਲੁਨੀਕੀਆਂ 2: 16, 17; 3: 3; 1 ਪਤਰਸ 4: 11ਅ; 5: 10)। ਬਿਨਾਂ ਯਿਸੂ ਦੇ ਅਸੀਂ ‘‘ਭੁਲ ਨਹੀਂ ਕਰ ਸਕਦੇ (ਯੂਹੇਨਾ 15: 5)। ਉਸ ਨੇ ਵਚਨ ਦੇ ਰਾਹੀਂ, ਨਾਲ ਦੇ ਮਸੀਹੀ ਲੋਕਾਂ ਦੀ ਸੇਵਕਾਈ ਦੇ ਰਾਹੀਂ (ਲੂਕਾ 22: 32; ਰਸੂਲਾਂ ਦੇ ਕੰਮ 15: 32), ਅਤੇ ਪਹਿੱਤਰ ਆਤਮਾ ਦੇ ਰਾਹੀਂ ਮਦਦ ਪਹੁੰਚਾਈ ਹੈ, ਜਿਹੜਾ ਅੰਦਰੂਨੀ ਵਿਅਕਤੀ ਨੂੰ ਮਜ਼ਬੂਤ ਬਣਨ ਵਿਚ ਮਦਦ ਕਰਦਾ ਹੈ (ਅਫਸੀਆਂ 3: 16)। ਮਸੀਹੀ ਲੋਕਾਂ ਕੋਲ ਉਸ ਨਾਲੋਂ ਵੱਡੀ ਸਮਰੱਥਾ ਹੈ ਜਿਹੜੀ ਇਸ ਸੰਸਾਰ ਵਿਚ ਪਾਈ ਜਾਂਦੀ ਹੈ (1 ਯੂਹੇਨਾ 4: 4)।

ਆਪਣੀ ਸਭ ਤੋਂ ਵੱਡੀ ਅਜ਼ਮਾਇਸ਼ ਦੀ ਘੜੀ ਵਿਚ ਯਿਸੂ ਨੂੰ ਵੀ ਮਦਦ ਦੀ ਲੋੜ ਪਈ ਸੀ। ਸਲੀਬ ਦੇ ਸੰਤਾਪ, ਠੁਕਰਾਏ ਜਾਣ ਅਤੇ ਸਲੀਬ ਦੀ ਤਕਲੀਫ਼ ਆਉਣ ਤੇ ਉਸ ਨੇ ਪਿਤਾ ਅੱਗੇ ਬੇਨਤੀ ਕੀਤੀ ਸੀ ਕਿ ਇਹ ਪਿਆਲਾ ਉਸ ਤੋਂ ਟਲ ਜਾਵੇ। ਭਾਵੇਂ ਉਸ ਦੀ ਬੇਨਤੀ ਨਾਮੰਜ਼ੂਰ ਕਰ ਦਿੱਤੀ ਗਈ ਸੀ ਪਰ ਸੁਰਗ ਤੋਂ ਇਕ ਡਿੱਰਿਸ਼ਤਾ ਆਣ ਕੇ ਉਸ ਨੂੰ ਰਿੰਮਤ ਦਿੰਦਾ ਸੀ (ਲੂਕਾ 22: 42, 43)। ਅਜ਼ਮਾਇਸ਼ ਦੇ ਸਾਡੇ ਸਮਿਆਂ ਵਿਚ ਵੀ ਸਾਨੂੰ ਆਪਣੀਆਂ ਵੱਡੀਆਂ ਅਜ਼ਮਾਇਸ਼ਾਂ ਉੱਤੇ ਛਤਹਿ ਪਾਉਣ ਲਈ ਮਦਦ ਦੀ ਲੋੜ ਹੁੰਦੀ ਹੈ। ਪੌਲਸ ਨੇ ਆਪਣੀ ਸੇਵਕਾਈ ਵਿਚ ਉਸ ਨੂੰ ਸ਼ਕਤੀ ਦੇਣ ਅਤੇ ਰੋਮ ਦੀ ਆਪਣੀ ਪੇਸ਼ੀ ਵਿਚ ਮਸੀਹੀ ਦੀ ਮਦਦ ਨੂੰ ਮੰਨਿਆ ਸੀ (1 ਤਿਮੋਬਿਉਸ 1: 12; 2 ਤਿਮੋਬਿਉਸ 1: 17)। ਯਿਸੂ ਨੇ ਪੌਲਸ ਦੇ ਸਰੀਰ ਵਿਚ ਇਕ ਕੰਡਾ ਦਿੱਤਾ ਪਰ ਰਸੂਲ ਨੂੰ ਮਜ਼ਬੂਤ ਬਣਾਉਣ ਲਈ ਉਹਦੀ ਕਮਜ਼ੋਰੀ ਦੇ ਰਾਹੀਂ ਉਸ ਨੇ ਆਪਣੇ ਮਕਸਦਾਂ ਨੂੰ ਪੂਰਾ ਕਰਨਾ ਸੀ (2 ਕੁਰਿੰਬੀਆਂ 12: 9, 10)।

ਖੁਦਾ ਦੀ ਜਲਾਲੀ ਸ਼ਕਤੀ ਦੇ ਅਨੁਸਾਰ ਸਮਰੱਥ ਹੋਣ ਕਰਕੇ ਮਸੀਹੀ ਲੋਕ ਸਹਿਣਸ਼ੀਲ, ਧੀਰਜਵਾਨ ਅਤੇ ਆਨੰਦ ਨਾਲ ਭਰੇ ਰੋ ਸਕਦੇ ਹਨ। ਜਿਨ੍ਹਾਂ ਵਿਚ ਇਹ ਗੁਣ ਹਨ ਉਨ੍ਹਾਂ ਦੀਆਂ ਜ਼ਿੰਦਗੀਆਂ ਭਰਪੂਰ ਅਤੇ ਸੰਤੁਸ਼ਟ ਹੋਣਗੀਆਂ।

**ਇਕ ਚਲਣ ਜਿਹੜਾ ਖੁਦਾ ਨੂੰ ਭਾਉਂਦਾ ਹੈ (1: 10)**

ਮਸੀਹੀ ਲੋਕ ਜਦ ਪਾਪ ਕਰਕੇ ਤੌਬਾ ਨਹੀਂ ਕਰਦੇ ਹਨ ਤਾਂ ਉਹ ਖੁਦਾ ਦੇ ਸੁਭਾਅ ਨੂੰ ਨਹੀਂ ਦਰਸਾਉਂਦੇ ਅਤੇ ਨਾ ਹੀ ਪ੍ਰਭੂ ਦੇ ਯੋਗ ਚਾਲ ਚੱਲਦੇ ਹਨ। ਇਕ ਰੂਹਾਨੀ ਆਗੂ ਦਾ ਬੇਟਾ ਜਾਂ ਬੇਟੀ

ਪਿਤਾ ਦੇ ਪਿਆਰ ਭਰੀ ਹਦਾਇਤ ਦੇ ਬਾਵਜੂਦ ਨਾਸਮਝੀ ਨਾਲ ਚੱਲ ਕੇ ਉਸ ਖੁਦਾਪ੍ਰਸਤ ਪਿਤਾ ਦੇ ਯੋਗ ਚਾਲ ਨਹੀਂ ਚੱਲ ਰਿਹਾ। ਮਸੀਹੀ ਲੋਕਾਂ ਦੀ ਜ਼ਿੰਦਗੀ ਅਜਿਹੀ ਹੋਣੀ ਜ਼ਰੂਰੀ ਹੈ। ਜਿਸ ਨਾਲ ਖੁਦਾ ਨੂੰ ਉਦ੍ਧਾਂ ਨੂੰ ਆਪਣੀ ਸੰਤਾਨ ਕਹਿਣ ਵਿਚ ਖੁਸ਼ੀ ਹੋਵੇ (2 ਕੁਰਿੰਬੀਆਂ 6: 17, 18; 1 ਯੁਹੰਨਾ 3: 1)। ਅਤੇ ਖੁਦਾ ਨੂੰ ਉਦ੍ਧਾਂ ਦਾ ਪਿਤਾ ਹੋਣ ਵਿਚ ਖੁਸ਼ੀ ਨਾ ਹੋਵੇ (ਇਬਰਾਨੀਆਂ 11: 16)। ਜਿਹੜੇ ਮਸੀਹੀ ਲੋਕ ਇਸ ਤਰ੍ਹਾਂ ਨਹੀਂ ਚੱਲਦੇ ਹਨ ਉਹ ਖੁਦਾ ਦੇ ਨਾਮ ਨੂੰ ਬਦਨਾਮ ਕਰਦੇ ਹਨ (ਰੋਮੀਆਂ 2: 23, 24) ਅਤੇ ਅਜਿਹੇ ਪਵਿੱਤਰ ਸੁਰਗੀ ਪਿਤਾ ਦੇ ਅਯੋਗ ਹਨ।

### ਪ੍ਰਭੂ ਵਿਚ ਬਲਵਾਨ (1: 11)

ਮਸੀਹੀ ਆਦਮੀ ਦੀ ਸਮਰੱਥਾ ਸਿਰਫ ਖੁਦਾ ਦੀ ਸਮਰੱਥਾ ਹੀ ਨਹੀਂ ਬਲਕਿ ਉਸ ਦੀ ਆਪਣੀ ਵੀ ਹੈ। ਆਤਮਾ ਸਾਡੀ ਕਾਮਜ਼ੋਰੀ ਵਿਚ ਸਾਡੀ ਮਦਦ ਕਰਦਾ ਹੈ ਪਰ ਸਾਨੂੰ ਆਪਣਾ ਯੋਗਦਾਨ ਦੇਣਾ ਵੀ ਜ਼ਰੂਰੀ ਹੈ। ਪੌਲਸ ਨੇ ਇਹ ਨਹੀਂ ਕਿਹਾ ਕਿ ਖੁਦਾ ਨੇ ਸਭ ਭੁਲ ਕੀਤਾ ਜਾਂ ਉਸ ਨੇ ਸਭ ਭੁਲ ਆਪੇ ਕੀਤਾ। ਉਸ ਨੇ ਕਿਹਾ, ‘‘ਉਹਦੇ ਵਿਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭੋਂ ਭੁਲ ਕਰ ਸਕਦਾ ਹਾਂ’’ (ਫਿਲਿਪੀਆਂ 4: 13)। ਜਦ ਉਹ ਕੰਮ ਕਰ ਰਿਹਾ ਹੁੰਦਾ ਸੀ ਤਾਂ ਖੁਦਾ ਉਹਦੇ ਨਾਲ ਕੰਮ ਕਰ ਰਿਹਾ ਹੁੰਦਾ ਸੀ। ਜੋ ਭੁਲ ਅਸੀਂ ਪ੍ਰਭੂ ਲਈ ਕਰ ਸਕਦੇ ਹਾਂ ਮਦਦ ਲਈ ਉਸ ਉੱਤੇ ਭਰੋਸਾ ਰੱਖਦੇ ਹਾਂ, ਸਾਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਨਤੀਜਾ ਇਹ ਹੋਵੇਗਾ ਕਿ ਖੁਦਾ ਸਾਡੇ ਗਾਰੀਂ ਆਪਣੇ ਮਕਸਦਾਂ ਨੂੰ ਪੂਰਾ ਕਰੇਗਾ। ਪੌਲਸ ਨੇ ਲਿਖਿਆ ਸੀ, ‘‘ਕਿਉਂ ਜੋ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ’’ (ਫਿਲਿਪੀਆਂ 2: 13) ਅਤੇ ‘‘ਸੋ ਨਾ ਤਾਂ ਲਾਉਣ ਵਾਲਾ ਭੁਲ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ’’ (1 ਕੁਰਿੰਬੀਆਂ 3: 7)।

### ਯਿਸੂ ਦੇ ਗਾਰੀਂ ਯੋਗ ਹੋਏ (1: 12-14)

ਪੌਲਸ ਨੇ ਸ਼ੁਕਰ ਕੀਤਾ ਕਿ ਇਹ ਭਾਈ ਇਸੇ ਲਈ ਯੋਗ ਠਹਿਰਾਏ ਗਏ ਸਨ (ਆਇਤ 12)। ਡਾਕਟਰਾਂ, ਡੈਂਟਿਸਟਾਂ, ਵਕੀਲਾਂ, ਮਾਸਟਰਾਂ ਅਤੇ ਕਈ ਹੋਰ ਕਾਰੋਬਾਰੀਆਂ ਨੂੰ ਆਪਣਾ ਕੰਮ ਕਰਨ ਦੇ ਯੋਗ ਹੋਣ ਤੋਂ ਪਹਿਲਾਂ ਭੁਲ ਕੇਰਸ ਪੂਰੇ ਕਰਨੇ ਲਾਜ਼ਮੀ ਹੁੰਦੇ ਹਨ। ਇਹ ਯੋਗਤਾ ਨਿੱਜੀ ਪ੍ਰਾਪਤੀ ਨਾਲ ਤਾਂ ਮਿਲਦੀ ਹੈ ਉਥੋਂ ਹੀ ਸੁਰਗੀ ਵਿਰਸੇ ਵਿਚ ਅਜਿਹਾ ਭੁਲ ਨਹੀਂ ਹੁੰਦਾ। ਖੁਦਾ ਸਾਬਦੀ ਸਿਰਫ ਐਨਾ ਚਾਹੁੰਦਾ ਹੈ ਕਿ ਅਸੀਂ ਉਸ ਵਿਚ ਭਰੋਸਾ ਰੱਖੀਏ। ਜੋ ਉਸ ਦੀ ਗੱਲੀ ਮੰਨਣ ਨਾਲ ਹੁੰਦਾ ਹੈ (ਇਬਰਾਨੀਆਂ 5: 8, 9; 11: 6)। ਪਿਤਾ ਨੇ ਸਾਡੀ ਯੋਗਤਾ ਨਿੱਜੀ ਗੁਣ ਦੇ ਗਾਰੀਂ ਬਲਕਿ ਯਿਸੂ ਦੀ ਪ੍ਰਾਪਤੀ ਗਾਰੀਂ ਸੰਭਵ ਬਣਾ ਦਿੱਤੀ ਹੈ (ਅੜਸੀਆਂ 2: 8, 9)।

ਵਿਰਸੇ ਲਈ ਪਿਤਾ ਵੱਲੋਂ ਯੋਗ ਠਹਿਰਾਏ ਗਏ ਲੋਕ ਉਹ ਹਨ ਜਿਨ੍ਹਾਂ ਨੂੰ ਯਿਸੂ ਦੇ ਰਾਹ ਵਿਚ ਪਹੁੰਚਾਇਆ ਗਿਆ ਹੈ (1: 13)। ਮਸੀਹੀ ਲੋਕਾਂ ਨੂੰ ਦੋਹਰੀ ਨਾਗਰਿਕਤਾ ਮਿਲਦੀ ਹੈ: ਅਸੀਂ ਸੰਸਾਰ ਵਿਚ ਹਾਂ ਪਰ ਸੰਸਾਰ ਦੇ ਨਹੀਂ ਹਾਂ (ਯੁਹੰਨਾ 17: 11-18)। ਸਾਡੇ ਦੋ ਦੇਸ਼ਾਂ ਵਿਚ ਬਹੁਤਾ ਅਹੰਮ ਖੁਦਾ ਦਾ ਸਦੀਪਕ, ਸੁਰਗੀ ਰਾਜ ਹੈ: ‘‘ਕਿਉਂਕਿ ਜੋ ਅਸੀਂ ਸੁਰਗ ਦੀ ਪਰਜਾ ਹਾਂ ਜਿਥੋਂ ਅਸੀਂ ਇਕ ਮੁਕਤੀ ਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ’’ (ਫਿਲਿਪੀਆਂ 3: 20)। ਇਸੇ ਕਰਕੇ ਸਾਡੀ ਜ਼ਿੰਦਗੀ ਰੂਹਾਨੀ ਰਾਜ ਦੀ ਸੰਤਾਨ ਵਰਗੀ ਹੋਣੀ ਲਾਜ਼ਮੀ ਹੈ। ਪਤਰਸ ਨੇ ਲਿਖਿਆ,

ਪਰ ਤੁਸੀਂ ਚੁਣਿਆ ਹੋਇਆ ਵੰਸ, ਯਾਕਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ  
ਦੀ ਖਾਸ ਪਰਜਾ ਹੋ ਭਾਈ ਤੁਸੀਂ ਉਹਦਿਆਂ ਗੁਣਾਂ ਦਾ ਪ੍ਰਚਾਰ ਕਰੋ ਜਿਹ ਨੇ ਤੁਹਾਨੂੰ ਅਨੁਰੋਦ ਕੇ

ਆਪਣੇ ਅਚਰਜ ਚਾਨਣ ਵਿਚ ਸੱਦ ਲਿਆ। ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਚਿ ਪਰ ਹੁਣ ਪਰਮੇਸ਼ਰ ਦੀ ਪਰਜਾ ਹੋ ਗਏ ਹੋ। ਉੱਤੇ ਰਹਮ ਨਾ ਹੋਇਆ ਸੀ ਪਰ ਹੁਣ ਰਹਿਮ ਹੋਇਆ ਹੈ (1 ਪਤਰਸ 2:9, 10)।

ਇਸ ਜਿੰਦਗੀ ਨੂੰ ਛੱਡਣ ਤੇ ਨਿਹਚਾਵਾਨ ਮਸੀਹੀ ਲੋਕ ਇਕ ਅਬਦੀ ਘਾਟੀ ਭਾਵ ਉਸ ਸੁਰਗੀ ਰਾਜ ਵਿਚ ਜਾਣਗੇ ਜਿਸ ਦੇ ਉਹ ਪਹਿਲਾਂ ਤੋਂ ਸ਼ਹਿਰੀ ਹਨ। ਇਸ ਵਰਤਮਾਨ ਸਮੇਂ ਵਿਚ ‘ਪਰਦੇਸ਼ੀ ਅਤੇ ਮੁਸਾਫਿਰ’ ਦੇ ਰੂਪ ਵਿਚ ਜਿਹੜੇ ਆਪਣੇ ਰੂਹਾਨੀ ਦੇਸ਼ ਤੋਂ ਬਹੁਤ ਦੂਰ ਹਨ, ਸਾਨੂੰ ‘ਸਰੀਰਕ ਕਾਮਨਾਂ ਤੋਂ ਪਰੇ’ ਰਹਿਣਾ ਜ਼ਰੂਰੀ ਹੈ (1 ਪਤਰਸ 2:11)।

ਪੌਲਸ ਨੇ ਇਸ ਗੱਲ ਨੂੰ ਸਮਝਿਆ ਕਿ ਕੁਲੁਸੇ ਦੇ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਪਾਪਾਂ ਤੋਂ ਸ਼ੁੱਧ ਨਹੀਂ ਕੀਤਾ ਬਲਕਿ ਜਿਸੂ ਨੇ ਉਨ੍ਹਾਂ ਨੂੰ ਮਾਫ਼ੀ ਦਿੱਤੀ। ਜਿਸੂ ਆਪਣੇ ਵਚਨ ਦੇ ਰਾਹੀਂ ਸਾਨੂੰ ਸ਼ੁੱਧ ਕਰਦਾ ਹੈ। ਇਸ ਸ਼ੁੱਧਤਾ ਅਤੇ ਮਾਫ਼ੀ ਨੂੰ ਪਾਉਣ ਲਈ ਸਾਡੇ ਲਈ ਉਸ ‘ਵਿਚ’ ਹੋਣਾ ਲਾਜ਼ਮੀ ਹੈ। ਮਾਫ਼ੀ ਪਾਉਣੇ ਲਈ ਫਾਇਦੇਮੰਦ ਅਤੇ ਫਲਦਾਇਕ ਹੋਣ ਲਈ ਸਾਨੂੰ ਮਸੀਹ ਦੇ ਨਾਲ ਆਪਣੇ ਸਬੰਧ ਵਿਚ ਬਣੇ ਰਹਿਣਾ ਲਾਜ਼ਮੀ ਹੈ (ਕੁਲੁਸੀਆਂ 1:14)।

### ਚਾਨਣ ਦਾ ਸਾਡਾ ਵਿਰਸਾ (1: 12-14)

ਮਸੀਹੀ ਲੋਕਾਂ ਲਈ ਚਾਨਣ ਦੇ ਵਿਰਸੇ ਵਿਚ ਇਸ ਮੌਜੂਦਾ ਜਿੰਦਗੀ ਵਿਚ ਮਸੀਹ ਦੇ ਚਾਨਣ ਵਿਚ ਹੋਣਾ ਅਤੇ ਇਸ ਜਿੰਦਗੀ ਦੇ ਪੂਰਾ ਹੋ ਜਾਣ ਦੇ ਬਾਅਦ ਸੁਰਗ ਦੀ ਆਸ ਸ਼ਾਮਿਲ ਹੈ (1 ਪਤਰਸ 1:3, 4)। ਸਾਨੂੰ ਹਨੇਰੇ ਦੀ ਸ਼ਕਤੀ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਪਹੁੰਚਾ ਕੇ ਕੱਢਣ ਦੇ ਰਾਹੀਂ ਅਜਿਹਾ ਬਰਕਤਾਂ ਲਈ ਯੋਗ ਬਣਾਉਣ ਵਾਲਾ ਖੁਦਾ ਹੀ ਹੈ (ਕੁਲੁਸੀਆਂ 1:13)। ਵਿਰਸਾ ਅਜਿਹੀ ਚੀਜ਼ ਨਹੀਂ ਹੁੰਦੀ ਜਿਹਦਾ ਕੋਈ ਹੱਕਦਾਰ ਹੋਵੇ ਜਾਂ ਜਿਸ ਨੂੰ ਕਮਾਇਆ ਗਿਆ ਹੋਵੇ। ਬਲਕਿ ਇਹ ਇਸ ਕਰਕੇ ਦਿੱਤਾ ਜਾਂਦਾ ਹੈ ਕਿਉਂਕਿ ਉਹ ਕਿਸੇ ਦੀ ਸੰਤਾਨ ਹਨ। ਸੁਰਗ ਦੇ ਵਿਰਸੇ ਨੂੰ ਪਾਉਣ ਵਾਲੇ ਲੋਕ ਖੁਦਾ ਦੀ ਸੰਤਾਨ ਹਨ (ਗਲਾਤੀਆਂ 4:7), ਭਾਵ ਉਹ ਜਿਹੜੇ ਨਿਹਚਾ ਅਤੇ ਬਧਤਿਸਮੇ ਦੇ ਰਾਹੀਂ ਉਸ ਦੀ ਸੰਤਾਨ ਬਣੇ ਹਨ (ਗਲਾਤੀਆਂ 3:26, 27)।

(1) ਕੁਲੁਸੀਆਂ 1:13, 14 ਖੁਦਾ ਨੂੰ ਕੁਲੁਸੀਆਂ ਨੂੰ ਹਨੇਰੇ ਦੇ ਪੱਖ ਵਿੱਚੋਂ ਛੁਡਾ ਕੇ ਉਨ੍ਹਾਂ ਨੂੰ ਮਸੀਹ ਦੇ ਰਾਜ ਵਿਚ ਪਹੁੰਚਾਣ ਵਾਲੇ ਦੇ ਰੂਪ ਵਿਚ ਵਿਖਾਉਂਦਾ ਹੈ। ਕੁਲੁਸੀਆਂ ਨੇ ਆਪਣੇ ਆਪ ਨੂੰ ਨਹੀਂ ਕੱਢਿਆ ਸੀ। ਸਿਰਫ ਉਹੀ ਹੈ ਜਿਹੜਾ ਲੋਕਾਂ ਨੂੰ ਹਨੇਰੇ ਦੇ ਵੱਸ ਦੇ ਹਾਕਮ ਸੈਤਾਨ ਦੇ ਕਬਜ਼ੇ ਵਿੱਚੋਂ ਬਚਾ ਸਕਦਾ ਹੈ।

(2) ਮਸੀਹੀ ਲੋਕਾਂ ਨੂੰ ਸੈਤਾਨ ਦੇ ਇਲਾਕੇ, ਦੁਸ਼ਟ ਸੰਸਾਰ, ਹਨੇਰੇ ਦੇ ਵਸ ਵਿੱਚੋਂ ਕੱਢਿਆ ਗਿਆ ਹੈ (1 ਯੂਹੇਨਾ 5:19)। ਉਨ੍ਹਾਂ ਲਈ ਹਨੇਰੇ ਦੇ ਕੰਮਾਂ ਨੂੰ ਛੱਡ ਕੇ (ਰੋਮੀਆਂ 13:12) ਉਨ੍ਹਾਂ ਵਿਚ ਭਾਗ ਲੈਣ ਤੋਂ ਇਨਕਾਰ ਕਰਨਾ ਲਾਜ਼ਮੀ ਹੈ (2 ਕਰਿੰਥੀਆਂ 6:14; ਅਫਸੀਆਂ 5:11, 12)। ਪੌਲਸ ਨੇ ਲਿਖਿਆ ਹੈ, ‘‘ਕਿਉਂ ਜੋ ਤੁਸੀਂ ਅੱਗੇ ਆਨ੍ਹੇਗਾ ਸਾਚਿ ਪਰ ਹੁਣ ਪ੍ਰਭੂ ਵਿਚ ਹੋ ਕੇ ਚਾਨਣ ਹੋ, ਤੁਸੀਂ ਚਾਨਣ ਦੇ ਪੁੱਤਰਾਂ ਵਾਂਛੁ ਚੱਲੋ’’ (ਅਫਸੀਆਂ 5:8); ਉਹ ਰਾਤ ਦੇ ਅਤੇ ਹਨੇਰੇ ਦੇ ਲੋਕ ਸਨ ਪਰ ਹੁਣ ਉਹ ‘‘ਚਾਨਣ ਦੇ ਪੁੱਤਰ ਅਤੇ ਇਨ ਦੇ ਪੁੱਤਰ’’ ਸਨ (1 ਬੱਸਲੁਨੀਕੀਆਂ 5:4, 5)। ਚਾਨਣ ਅਤੇ ਹਨੇਰੇ ਵਿਚਕਾਰ ਬਹੁਤੇ ਕਰਕੇ ਮਸੀਹੀ ਲੋਕਾਂ ਨੂੰ ਹਨੇਰੇ ਦੇ ਹਾਕਮਾਂ ਦੇ ਖਿਲਾਫ਼ ਲੜਨ ਦੇ ਹਥਿਆਰ ਬੰਨ ਲੈਣੇ ਜ਼ਰੂਰੀ ਹਨ (ਅਫਸੀਆਂ 6:11, 12)।

(3) ਹਨੇਰੇ ਵਿਚ ਚੱਲਣ ਤੋਂ ਬਚਣ ਲਈ ਜਿਸੂ ਜੋ ਕਿ ਚਾਨਣ ਹੈ, ਦੇ ਮਗਰ ਚੱਲਣਾ ਜ਼ਰੂਰੀ ਹੈ (ਯੂਹੇਨਾ 8:12)। ਬੁਰਿਆਈ ਦੇ ਅਨੁਸਾਰ ਰਹਿਣ ਵਾਲੇ ਲੋਕ ਚਾਨਣ ਤੋਂ ਨਫਰਤ ਕਰਦੇ ਹਨ

ਕਿਉਂਕਿ ਉਨ੍ਹਾਂ ਨੂੰ ਹਨੇਰਾ ਚੰਗਾ ਲਗਦਾ ਹੈ (ਯੂਹੰਨਾ 3:20)। ਹਨੇਰੇ ਵਿਚ ਰਹਿਣ ਵਾਲੇ ਲੋਕ ਖੁਦਾ ਨਾਲ ਸੰਗਤੀ ਨਹੀਂ ਕਰਦੇ, ਪਰ ਚਾਨਣ ਵਿਚ ਰਹਿਣ ਵਾਲਿਆਂ ਦੀ ਸੰਗਤੀ ਖੁਦਾ ਨਾਲ ਹੈ (1 ਯੂਹੰਨਾ 1:6, 7)। ਇਹ ਲੋਕ ਚਾਨਣ ਦੀ ਸੰਤਾਨ ਹਨ (1 ਬੱਸਲੁਨੀਕੀਆਂ 5:5)।

(4) ਮਸੀਹ ਦਾ ਰਾਜ ਸੁਰਗ ਅਤੇ ਧਰਤੀ ਉੱਤੇ ਉਸ ਦੀ ਮੌਜੂਦਾ ਹਕੂਮਤ ਹੈ (ਮੱਤੀ 28:18), ਜਿਸ ਦੀ ਸ਼ੁਰੂਆਤ ਉਸ ਦੇ ਜੀ ਉੱਠਣ ਅਤੇ ਸੁਰਗੀ ਪਿਤਾ ਕੋਲ ਉੱਪਰ ਉਠਾਏ ਜਾਣ ਦੇ ਬਾਅਦ ਹੈ (ਅਫਸੀਆਂ 1:20-23; 1 ਪਤਰਸ 3:22)। ਉਸ ਦੀ ਹਕੂਮਤ ਉਸ ਦੀ ਵਾਪਸੀ ਤਕ ਇਵੇਂ ਹੀ ਰਹੇਗੀ। ਉਸ ਵਕਤ ਉਹ ਰਾਜ ਨੂੰ ਪਿਤਾ ਨੂੰ ਮੇੜ ਦੇਵੇਗਾ (1 ਭੁਰਿਖੀਆਂ 15:22-27)। ਇਨ੍ਹਾਂ ਦੋਹਾਂ ਰਾਜਾਂ ਵਿਚ ਰਹਿਣ ਵਾਲਿਆਂ ਦੀ ਹਾਲਤ ਅੱਡੇ ਅੱਡ ਹੈ:

ਪੌਲਸ ਦੀ ਜ਼ਿੰਮੇਵਾਰੀ ਗੈਰਕੌਮਾਂ ਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਿਚ ਅਤੇ ਸ਼ੈਤਾਨ ਵਿੱਚੋਂ ਛੁਡਾ ਕੇ ਖੁਦਾ ਦੇ ਰਾਜ ਵਿਚ ਪਹੁੰਚਾਉਣ ਦੀ ਸੀ ਤਾਂ ਜੋ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਅਤੇ ਉਨ੍ਹਾਂ ਨਾਲ ਜਿਹੜੇ ਪਵਿੱਤਰ ਕੀਤੇ ਗਏ ਹਨ ਵਿਰਸਾ ਮਿਲ ਸਕੇ (ਰਸੂਲਾਂ ਦੇ ਕੰਮ 26:18)। ਇਸ ਕਰਕੇ ਪਾਪ ਮਾਫ਼ ਹੋਣ ਤੇ ਲੋਕਾਂ ਨੂੰ ਸ਼ੈਤਾਨ ਦੇ ਵੱਸ ਵਿੱਚੋਂ ਛੁਡਾ ਕੇ ਯਿਸੂ ਦੇ ਰਾਜ ਵਿਚ ਪਹੁੰਚਾ ਦਿੱਤਾ ਜਾਂਦਾ ਹੈ। ਅਜਿਹਾ ਤਦੇ ਹੁੰਦਾ ਹੈ ਜਦੋਂ ਕੋਈ ਬਧਾਤਿਸਮਾ ਲੈਂਦਾ ਹੈ (ਰਸੂਲਾਂ ਦੇ ਕੰਮ 2:38) ਭਾਵ ਜਦੋਂ ਉਹ ਜਲ ਅਰ ਆਤਮਾ ਤੋਂ ਬਧਾਤਿਸਮਾ ਲੈਂਦਾ ਹੈ (ਯੂਹੰਨਾ 3:12; ਰਸੂਲਾਂ ਦੇ ਕੰਮ 8:12)।

ਜਿਹੜੇ ਲੋਕ ਮਸੀਹ ਵਿਚ ਹਨ ਉਹ ਲੋਕ ਉਹ ਹਨ ਜਿਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ ਹੈ

**ਸ਼ੈਤਾਨ ਦਾ ਰਾਜ**

ਰਸੂਲਾਂ ਦੇ ਕੰਮ 26:18

‘ਅਨ੍ਹੇਰਾ’

‘ਚਾਨਣ’

‘ਪਰਮੇਸ਼ੁਰ’

‘ਸ਼ੈਤਾਨ ਦਾ ਰਾਜ’

‘ਪਾਪਾਂ ਦੀ ਮਾਫ਼ੀ ਉਨ੍ਹਾਂ ਵਿਚ ਜੋ ...’

‘ਨਿਰਚਾ ਕਰਕੇ ਪਵਿੱਤਰ ਹੋਏ ਹਨ

‘ਵਿਰਸਾ ਪਾਉਣਗੇ’

1 ਪਤਰਸ 2:9

‘ਚਣਿਆ ਹੋਇਆ ਵੰਸ਼’

‘ਯਾਜਕਾਂ ਦੀ ਸਾਹੀ ਮੰਡਲੀ’

‘ਪਵਿੱਤਰ ਕੌਮ’

‘ਪਰਮੇਸ਼ੁਰ ਦੀ ਖਸ ਪਰਜਾ’

1 ਪਤਰਸ 2:10

‘ਪਰਜਾ ਹੀ ਨਾ ਸਾਚਿ’

‘ਪਰਮੇਸ਼ੁਰ ਦੀ ਪਰਜਾ’

‘ਰਹਿਮ ਨਾ ਹੋਇਆ ਸੀ’

‘ਰਹਿਮ ਹੋਇਆ ਹੈ’

(ਕੁਲੱਸੀਆਂ 1:14)। ਬਧਾਤਿਸਮੇ ਵੇਲੇ ਉਸ ਰੇਖਾ ਨੂੰ ਪਾਰ ਕਰਦਿਆਂ ਜਿਹੜੀ ਸਾਨੂੰ ਮਸੀਹ ਦੇ ਰਾਜ ਤੋਂ ਸ਼ੈਤਾਨ ਦੇ ਰਾਜ ਵਿਚਲੇ ਲੋਕਾਂ ਨਾਲੋਂ ਅੱਡ ਕਰਦੀ ਹੈ ਆਦਮੀ ਮਸੀਹ ਵਿਚ ਆ ਜਾਂਦਾ ਹੈ (ਰੋਮੀਆਂ 6:3; ਗਲਾਤੀਆਂ 6:27)।

ਆਨੰਦ ਉੱਤੇ ਧਿਆਨ ਲਾਈ ਰੱਬੇ (1:11ਅ, 12)

ਆਨੰਦ ਕਰਨਾ ਅਤੇ ਧੰਨਵਾਦ ਦੇਣਾ ਮਸੀਹੀ ਆਦਮੀ ਦੇ ਫੋਕਸ ਤੇ ਨਿਰਭਰ ਕਰਦਾ ਹੈ। ਕੋਈ ਉਨ੍ਹਾਂ ਗੱਲਾਂ ਤੇ ਵਿਚਾਰ ਕਰ ਸਕਦਾ ਹੈ ਜੋ ਮਨ ਨੂੰ ਖੁਸ਼ੀ ਨਾਲ ਭਰਦੀਆਂ ਹਨ ਅਤੇ ਉਹ ਉਨ੍ਹਾਂ ਲਈ ਸ਼ੁਕਰ ਕਰਦਾ ਹੈ (ਫਿਲਿਪੀਆਂ 4:8) ਜਾਂ ਅਸਿਹੀਆਂ ਮੁਸ਼ਕਿਲਾਂ ਜੋ ਉਸ ਨੂੰ ਉਦਾਸ ਅਤੇ ਨਾਸ਼ਕਰਾ ਬਣਾ ਦਿੰਦੀਆਂ ਹਨ। ਇਕ ਛੋਟੀ ਕੁੜੀ ਆਪਣੇ ਪਿਤਾ ਨੂੰ ਆਪਣੇ ਪਿਆਰੇ ਪਾਲਤੂ ਕੁੱਤੇ ਨੂੰ ਦਫ਼ਨਾਉਂਦਿਆਂ ਖਿੜਕੀ ਵਿੱਚੋਂ ਦੀ ਵੇਖ ਕੇ ਦੁਖੀ ਹੋ ਰਹੀ ਸੀ। ਫਿਰ ਉਸ ਦੀ ਮਾਂ ਉਸ ਨੂੰ ਇਕ ਹੋਰ ਖਿੜਕੀ ਵਿੱਚ ਲੈ ਗਈ ਜਿੱਥੇ ਹੁਣੇ ਹੁਣੇ ਇਕ ਖੁਬਸੂਰਤ ਗੁਲਾਬ ਖਿੜਿਆ ਸੀ। ਕੁੜੀ ਦੀ ਉਦਾਸੀ ਆਪਣੇ ਪਿਆਨ ਤੇ ਬਦਲਾਅ ਕਰਨ ਕਰਕੇ ਹੈਰਾਨੀ ਤੋਂ ਆਨੰਦ ਵਿੱਚ ਬਦਲ ਗਈ। ਮਸੀਹੀ ਲੋਕਾਂ ਦੇ ਰੂਪ ਵਿੱਚ ਅਸੀਂ ਵੀ ਅਨੰਦ ਅਤੇ ਸ਼ੁਕਰਗੁਜ਼ਾਰੀ ਨਾਲ ਭਰ ਸਕਦੇ ਹਾਂ ਜੋ ਅਸੀਂ ਸਹੀ ਗੱਲਾਂ ਉੱਤੇ ਪਿਆਨ ਲਾਈਏ।

### ਮਸੀਹ ਦੇ ਰਾਜ ਵਿੱਚ ਪਹੁੰਚਾਏ ਜਾਣਾ (1: 13)

ਬਚਾਏ ਜਾਣ ਲਈ, ਗੁਆਚੇ ਹੋਇਆਂ ਲਈ ਖੁਦਾ ਦੇ ਵਚਨ ਨੂੰ ਕਬੂਲ ਕਰਨਾ, ਜੋ ਕੁਝ ਇਹ ਸਿਖਾਉਂਦਾ ਹੈ ਉਸ ਉੱਤੇ ਯਕੀਨ ਕਰਨਾ ਅਤੇ ਇਸ ਦੀ ਗੱਲ ਨੂੰ ਮੰਨਣਾ ਜ਼ਰੂਰੀ ਹੈ। ਲੂਕਾ ਨੇ ਉਸ ਪਲ ਨੂੰ ਵਿਖਾਇਆ ਹੈ ਜਦ ਖੁਦਾ ਗੁਆਚੇ ਹੋਇਆਂ ਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾਉਂਦਾ ਹੈ। ਉਹ ਲਿਖਦਾ ਹੈ, ‘‘ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਨ੍ਹਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਤਿੰਨ ਕੁ ਹਜ਼ਾਰ ਜਣੇ ਉਨ੍ਹਾਂ ਵਿੱਚ ਰਲ ਗਏ’’ (ਰਸੂਲਾਂ ਦੇ ਕੰਮ 2:41)। ਬਚਾਏ ਹੋਏ ਇਨ੍ਹਾਂ ਲੋਕਾਂ ਨੂੰ ਕਲੀਸੀਆ ਵਿੱਚ ਪਹੁੰਚਾਉਣ ਦਾ ਕੰਮ ਪ੍ਰਭੂ ਹੀ ਕਰ ਰਿਹਾ ਹੈ: ‘‘ਅਤੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੂ ਦਿਨੋ ਦਿਨ ਉਨ੍ਹਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਰਲਾਉਂਦਾ ਸੀ’’ (ਰਸੂਲਾਂ ਦੇ ਕੰਮ 2:47)।

### ਟਿੱਪਣੀਆਂ

<sup>1</sup>ਵਿਲੀਅਮ ਹੈਂਡਿਕਸਨ, ਐਕਸਪੋਜ਼ਿਸ਼ਨ ਆਫ਼ ਕੋਲੋਸੀਅੰਜ਼ ਐਂਡ ਫਿਲੋਮੇਨ, ਨਿਊ ਟੈਸਟਾਮੈਂਟ ਕਮੇਂਟਰੀ (ਗ੍ਰੌਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1964), 56. <sup>2</sup>ਵੇਖੋ ਰੋਮੀਆਂ 1:10; 2 ਕੁਰਿੰਧੀਆਂ 13:7, 9; ਅਫਸੀਆਂ 1:16; ਡਿਲਿਪੀਆਂ 1:4; 1 ਬੱਸਲੁਨੀਕੀਆਂ 1:2; 2 ਬੱਸਲੁਨੀਕੀਆਂ 1:11; 2 ਤਿਮੋਥਿਓਸ 1:3; ਫਿਲੋਮੇਨ 4. <sup>3</sup>ਵੇਖੋ ਰੋਮੀਆਂ 15:30; 2 ਕੁਰਿੰਧੀਆਂ 1:11; ਡਿਲਿਪੀਆਂ 1:19; 1 ਬੱਸਲੁਨੀਕੀਆਂ 5:25; 2 ਬੱਸਲੁਨੀਕੀਆਂ 3:1; ਫਿਲੋਮੇਨ 22. <sup>4</sup>ਵੇਖੋ ਯੂਹੰਨਾ 12:3; ਰਸੂਲਾਂ ਦੇ ਕੰਮ 5:3; ਰੋਮੀਆਂ 1:19; ਡਿਲਿਪੀਆਂ 4:18. <sup>5</sup>ਵੇਖੋ ਰੋਮੀਆਂ 6:4; 1 ਕੁਰਿੰਧੀਆਂ 7:17; 2 ਕੁਰਿੰਧੀਆਂ 5:7; 10:3; ਗਲਾਤੀਆਂ 5:16; 6:16; ਅਫਸੀਆਂ 2:10; 5:2, 8; ਕਲੁੱਸੀਆਂ 2:6; 1 ਬੱਸਲੁਨੀਕੀਆਂ 2:12; 4:1. <sup>6</sup>ਵੇਖੋ ਰੋਮੀਆਂ 5:2; 11:20; 14:4; 1 ਕੁਰਿੰਧੀਆਂ 15:1; 16:13; ਅਫਸੀਆਂ 6:11, 13, 14; ਡਿਲਿਪੀਆਂ 4:1; ਕਲੁੱਸੀਆਂ 4:12; 1 ਬੱਸਲੁਨੀਕੀਆਂ 3:8; 2 ਬੱਸਲੁਨੀਕੀਆਂ 2:15. <sup>7</sup>ਖੁਸ਼ ਕਰਨ ਵਾਲੇ ਲੋਕਾਂ ਦਾ ਸੁਖਾਅ ਮੱਤੀ 14:6; ਮਰਗੁਸ 6:22; ਰਸੂਲਾਂ ਦੇ ਕੰਮ 6:5; ਰੋਮੀਆਂ 15:1, 2; 1 ਕੁਰਿੰਧੀਆਂ 7:33, 34; 10:33; ਗਲਾਤੀਆਂ 1:10; 1 ਬੱਸਲੁਨੀਕੀਆਂ 2:4 ਵਿੱਚ ਦਿੱਤਾ ਗਿਆ ਹੈ। ਖੁਦਾ ਨੂੰ ਖੁਸ਼ ਕਰਨ ਦੇ ਵਿਚਾਰ ਦੀ ਚਰਚਾ ਰੋਮੀਆਂ 8:8; 1 ਕੁਰਿੰਧੀਆਂ 7:32; 1 ਬੱਸਲੁਨੀਕੀਆਂ 2:4, 15; 4:1 ਵਿੱਚ ਕੀਤੀ ਗਈ ਹੈ। <sup>8</sup>ਏ. ਟੀ. ਰੱਬਰਟਸਨ, ਪੱਲੇ ਐਂਡ ਦ ਇੰਟੰਲੈਕਚਰਲਜ਼: ਦ ਐਪਿਸਟਲ ਟੂ ਦ ਕੋਲੋਸੀਅੰਜ਼, ਸੋਧ ਅਤੇ ਸੰਪਾ. ਡਬਲਯੂ. ਸੀ. ਸਾਈਕਲੈਂਡ (ਨੈਸ਼ਨਲ: ਬਾਡਮੈਨ ਪੋਸਟ, 1959), 36. <sup>9</sup>ਐਚ. ਸੀ. ਜੀ. ਮਾਉਲ, ਦ ਐਪਿਸਟਲਜ਼ ਟੂ ਦ ਕੋਲੋਸੀਅੰਜ਼

ਐਂਡ ਟੁ ਫਿਲਮੇਨ, ਦ ਕੈਂਬਿਜ਼ ਬਾਈਬਲ ਛਾਰ ਸਕੂਲਜ਼ ਐਂਡ ਕਾਲੇਜ਼ (ਕੈਂਬਿਜ਼: ਯੂਨੀਵਰਸਿਟੀ ਪ੍ਰੈਸ, 1893; ਗੀਪਿਟ, 1902), 73. <sup>10</sup>ਦ ਗ੍ਰੀਕ ਨਿਊ ਟੈਸਟਮੈਂਟ, ਸੋਹਿਆ ਹੋਇਆ ਚੌਥਾ ਅੰਕ, ਸੰਪਾ., ਬਾਰਬਰਾ ਅਲੈਂਡ, ਕਰਟ ਅਲੈਂਡ, ਜੱਹਨਸ ਕਾਰਵਿਦੇਪੋਊਲੇਸ, ਕਾਰਲੇ ਐਮ. ਮਾਰਟਿਨੀ, ਅਤੇ ਬਰੂਸ ਐਮ. ਮੈਜ਼ਗਰ (ਸਟੱਟਗਰਟ: ਯੂਨਾਇਟਡ ਬਾਈਬਲ ਸੋਸਾਇਟੀਜ਼, 1998)।

<sup>11</sup>ਜੇ. ਬੀ. ਲਾਈਟਫਟ, ਸੇਂਟ ਪੈਲਾਜ਼ ਐਪਿਸਟਲ ਟੁ ਦ ਕੋਲੋਸੀਆਂਜ਼ ਐਂਡ ਫਿਲਮੇਨ, ਸੋਧ (ਲੰਦਨ: ਮੈਕਮਿਲਨ ਐਂਡ ਕੰ., 1916), 139. <sup>12</sup>ਰੋਬਰਟ ਜੀ. ਬ੍ਰੇਚਰ ਐਂਡ ਯੂਜ਼ੀਨ ਏ. ਨਿਡਾ, ਏ ਟ੍ਰਾਂਸਲੇਟਰ'ਜ਼ ਹੈਂਡਬਕ ਆਨ ਪੈਲਾਜ਼ ਲੈਟਰਜ਼ ਟੁ ਦ ਕੋਲੋਸੀਆਂਜ਼ ਐਂਡ ਟੁ ਫਿਲਮੇਨ, ਹੈਲਪਸ ਛਾਰ ਟ੍ਰਾਂਸਲੇਸਟਰਜ਼ (ਨਿਊ ਯਾਰਕ: ਯੂਨਾਈਟਡ ਬਾਈਬਲ ਸੋਸਾਇਟੀਜ਼, 1977), 20. <sup>13</sup>ਮਾਉਲ, 76. <sup>14</sup>ਬ੍ਰੇਚਰ ਐਂਡ ਨਿਡਾ, 20. <sup>15</sup>ਈ. ਕੇ. ਸਿੰਘਸਨ ਐਂਡ ਐਫ. ਐਫ. ਬਰੂਸ, ਕਮੈਂਟਰੀ ਆਨ ਦ ਐਪਿਸਟਲਜ਼ ਟੁ ਦ ਇਫ਼ੀਸੀਆਂਜ਼ ਐਂਡ ਕੋਲੋਸੀਆਂਜ਼, ਦ ਨਿਊ ਇੰਟਰਨੈਸ਼ਨਲ ਕਮੈਂਟਰੀ ਆਨ ਦ ਨਿਊ ਟੈਸਟਮੈਂਟ (ਗ੍ਰੌਂਡ ਰੈਪਿਡਸ, ਮਿਸ਼ਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1957), 191. <sup>16</sup>ਉਹੀ, 189–90.

